

452  
Date 2015

31. ਮਾਰਚ 2015



## ਕੱਚੇ ਲੁਹੂ ਦੀ ਹਵਾੜ

ਬਾਹ ਵੇਲੇ ਦੇ ਵੇਲੇ ਕੁਆਰੀ ਤਾਰੇ ਬਣ ਠਣ ਕੇ ਰਾਹ ਰਾਹ  
ਤੁਰ ਪਈ, ਜਿਹੜਾ ਰਾਹ ਪਿੰਡ ਦੇ ਬਾਜ਼ਾਰ ਵਿਚ ਦੀ ਹੋ ਕੇ ਵੱਡੇ  
ਗੁਰਦੁਆਰੇ ਦੇ ਅਗਿਓਂ ਦੀ ਡੰਡੀਓਂ ਡੰਡੀ ਉਹਨਾਂ ਦੇ ਖੂਹ ਵਲ  
ਜਾਂਦਾ ਸੀ।

ਸਿਰ ਤੇ ਅੱਜ ਕੋਈ ਭਾਰ ਨਹੀਂ, ਨਾ ਰੋਟੀਆਂ ਵਾਲਾ ਛਾਬਾ,  
ਨਾ ਲੱਸੀ ਵਾਲਾ ਗੁਬਾਨੀ, ਨਾ ਦਹੀ ਵਾਲਾ ਕੁੱਜਾ। ਹਲਕੀ ਫੁਲ ਸੀ  
ਤਾਰੇ, ਨਵੇਂ ਧੋਤੇ ਕਪਤਿਆਂ ਵਿਚ ਸਜੀ ਹੋਈ, ਨੀਵੀਂ ਪਾਈ ਪਿੰਡ ਦੇ  
ਵਿਚ ਦੀ ਗੁਜਰ ਰਹੀ ਸੀ। ਪਿੰਡ ਦੇ ਇਸ ਸਦਰ ਬਾਜ਼ਾਰ  
ਵਿਚ ਕੇਵਲ ਤਿੰਨ ਬਾਣੀਆਂ ਦੀਆਂ ਦੁਕਾਨਾਂ, ਇਕ ਗੁੜ ਦੀ  
ਮਠਿਆਈ ਵੇਰਣ ਵਾਲੇ ਭਾਈ ਤਾਤਪਰਜ ਗਲਵਾਈ ਦੀ ਦੁਕਾਨ  
ਤੇ ਦੇ ਬਜਾਜੀ ਦੀਆਂ ਦੁਕਾਨਾਂ ਹਨ। ਇਕ ਸੰਤੇ ਸੁਨਿਆਰੇ ਦੀ ਵੀ  
ਦੁਕਾਨ ਏਸੇ ਬਾਜ਼ਾਰ ਵਿਚ ਹੈ, ਜਿਸ ਵਿਚ ਪਿੰਡ ਦੇ ਪਾੜ੍ਹੇ ਮੁੜੇ ਅਜ  
ਸਵੇਰ ਤੋਂ ਹੀ ਤਾਸ ਦੀ ਬਾਜੀ ਤੇ ਬਾਜੀ ਮਾਰ ਰਹੇ ਸਨ। ਇਤਵਾਰ  
ਦਾ ਵਿਨ ਸੀ ਅਤੇ ਸੰਤਾ ਸੁਨਿਆਰਾ ਆਪ, ਤਾਸ ਦਾ ਪ੍ਰੇਮੀ ਹੋਇਆ  
ਤੇ ਮੁੜਿਆਂ ਖੰਡਿਆਂ ਦੀ ਰੋਣਕ ਦਾ ਵੀ ਪ੍ਰੇਮੀ।

ਅਜ ਕਲ ਤਾਰੇ ਅੰਦਰੋਂ ਸੁੰਗੜੀ ਸੁੰਗੜੀ ਰਹਿੰਦੀ ਅਤੇ ਜੇਕੁਝ  
ਮੰਡਿਆਂ ਵੀ ਢਾਣੀ ਰਾਹ ਵਿਚ ਖੜੀ ਮਿਲੇ ਜਾਂ ਦੁਕਾਨ ਵਿਚ ਤਾਸ  
ਬੇਲ ਵੀ, ਉਹ ਹੋਰ ਵੀ ਸੰਗੜ ਜਾਂਦੀ। ਉਸਦੇ ਪੈਰ ਥਿੜਕ ਜਾਂਦੇ  
ਅਤੇ ਜੇ ਸਿਰ ਤੇ ਛਾਬਾ ਚੁੰਕਿਆ ਹੁੰਦਾ ਤਾਂ ਉਹ ਡਿਗਣ ਨੂੰ ਕਰਦਾ।  
ਤਾਰੇ ਸੰਤੇ ਸੁਨਿਆਰੇ ਦੀ ਦੁਕਾਨ ਦੇ ਅਗਿਓਂ ਦੀ ਨੀਵੀਂ ਪਾਈ

ਗੁਜਰ ਰਾਈ—ਉਸਦੀ ਘਬਰਾਈ ਰੂਹ ਹੋਰ ਪ੍ਰਸ਼ਾਨ ਹੋ ਗਈ। ਕਲੀ ਖਿੜੀ ਸੀ, ਬਾਰੂ ਚੂਹੜੇ ਨੇ ਉਸ ਨੂੰ ਛੱਲ ਬਣਾਇਆ ਸੀ। ਦੁਨੀਆਂ ਦੀ ਹਕਾਰਤ ਨੂੰ ਛੱਲ ਨੂੰ ਪੜਮੁਰਦਾ ਕਰ ਦਿੱਤਾ—ਮੁਰਥਾਇਆ ਛੱਲ ਸਾਫ ਧੋਤੇ ਤੇ ਫਬਦੇ ਕਪੜਿਆਂ ਵਿਚ ਫੇਰ ਵੀ ਛੁਲ ਸੀ। ਸੰਤੇ ਸੁਨਿਆਰੇ ਦੀ ਦਕਾਨ ਵਿਚ ਬਾਜੀ ਤੇ ਬਾਜੀ ਮਾਰ ਰਹੇ ਪਾੜ੍ਹੇ ਮੰਡਿਆਂ ਦਾ ਰਸ ਵਿਗੜ ਗਿਆ।

ਜਿਤੇ ਤੇ ਸਵਰਨੇ ਨੇ ਤਕਵੇ ਹਾਉਂਕੇ ਲਏ ਤੇ ਅਮਰੂ ਬੋਲਿਆ “ਤਾਰੇ ਦੇਖੀ ਆ ਜਾਂਦੀ ? ਹੈਂ ਨੂੰ ਰਾਈ ਆ ਗੇਰੇ ਖੂਹ ਅਲੰਨੂ।” ਜੀਤਾ ਜਿਹਨੇ ਬੜਾ ਵੱਡਾ ਹਾਉਂਕਾ ਭਰਿਆ ਸੀ, ਬੋਲਿਆ “ਛੱਡ ਪਰੇ ਉਸ ਚੂਹੜੀ ਦਾ ਕੀ ਨਾਂ ਲੈਣਾ ਸਬੇਰੇ ਸਬੇਰੇ” ਪਰ ਉਸਦਾ ਦਿਲ ਮਨਿਦਾ ਸੀ ਕਿ ਤਾਰੇ ਬੜੀ ਸੋਹਣੀ ਹੈ ਅਤੇ ਉਸਦੀਆਂ ਅੱਖਾਂ ਰਾਹ ਵਿਚ ਤਾਰੇ ਦੇ ਬਿੜਕਦੇ ਪੌਰਾਂ ਨਾਲ ਉਕਰੀ ਤਾਜ਼ੀ ਪੈੜ ਤੇ ਜਮ ਗਈਆਂ। ‘ਇਹ ਤਾਰੇ ਦੇ ਪੈਰਾਂ ਦੇ ਨਿਸ਼ਾਨ ਹਨ’, ਉਹਨੇ ਸੋਚਿਆ ਤੇ ਲੰਮੀਆਂ ਸੋਚਾਂ ਵਿਚ ਪੈ ਗਿਆ। ਤਾਰੇ ਜਟਾਂ ਦੀ ਕੁੜੀ ਸੀ ਪਰ ਭਰਿਸ਼ਟ ਹੋ ਚਕੀ ਸੀ। ਉਸਨੇ ਆਪ ਕਲੰਕ ਖੁਟਿਆ ਸੀ ਤੇ ਪਿੰਡ ਨੂੰ ਤੇ ਕੁਲ ਨੂੰ ਕਲੰਕਿਤ ਕੀਤਾ ਸੀ। ਚੂਹੜੇ ਉਹਨਾਂ ਦੀ ਅਲ ਪੈ ਗਈ ਸੀ ਅਤੇ ਉਸਦੇ ਘਰ ਨੂੰ ਪਿੰਡ ਵਾਲੇ ਚੂਹੜਿਆਂ ਦਾ ਘਰ ਕਹਿ ਕੇ ਸਦਦੇ ਸਨ।

ਵੇਂਤਿਨ ਚਾਰ ਮੰਹੀਨੇ ਹੋਏ ਬਾਰੂ ਚੂਹੜਾ ਜਿਹੜਾ ਤਾਰੇ ਦੇ ਵੇਲਣੇ ਤੇ ਭਠ ਝੋਕਿਆ ਕਰਦਾ ਸੀ ਤੇ ਬੋਦਿਆਂ ਨੂੰ ਤੇਲ ਲਾਕੇ ਰਖਦਾ ਸੀ ਜਟ ਪੁਣੇ ਜੀਆਂ ਪਕੀਆਂ ਫਸੀਲਾਂ ਨੂੰ ਪਾਰ ਕਰ ਕੇ ਤਾਰੇ ਦੀ ਉਠਦੀ ਜਵਾਨੀ ਵੇਂਤੇ ਅਲਸਾਏ ਵਿਲ ਵਿਚ ਤੀਰ ਵਾਂਗ ਖੁਭ ਗਿਆ ਅਤੇ ਅਣਜਾਣ ਤੇ ਕੁਆਰੀ ਤਾਰੇ ਜਟੀ ਨੇ ਬੋਦਿਆਂ ਨੂੰ ਤੇਲ ਲਗਾ ਕੇ ਰਖਣ ਵਾਲੇ ਸ਼ਾਰੂ ਚੂਹੜੇ ਦੀ ਸਹੇਤ ਸਹੇਤ ਲਈ। ਗਲ

ਨਿਕਲਦੀ ਨਿਕਲਦੀ ਨਿਕਲ ਗਈ, ਸੁਣਨ ਵਾਲਿਆਂ ਦੇ ਪਾਪ  
 ਕੰਬ ਗਏ। ਸ਼ਾਫਤਦਾਂ ਦੇ ਕਥਨ ਅਨੁਸਾਰ ਕਲਜੁਗ ਦੀ ਖੇਡ ਖੇਡੀ  
 ਗਈ ਸੀ, ਪਿੰਡ ਦਾ ਨਾਂ ਬਦਨਾਮ ਹੋ ਗਿਆ। ਚੂਹੜੀਆਂ, ਚਮਾਰੀਆਂ  
 ਜਟ ਚੁਪਰਾਣਿਆਂ ਨੂੰ ਠੁਮਣੇ ਦੇਣ ਲਗ ਪਈਆਂ। ਇਸ ਸਭ ਕੁਝ  
 ਦੇ ਨਾਲ ਹੀ ਚੰਦ ਵਾਂਗੂ ਡਲਕਦੀ ਤਾਰੋ ਸਰਾਪੀ ਗਈ, ਉਸ ਦੀ  
 ਨਿਆਣੀ ਜਾਨ ਟੁਟ ਕੇ ਤੜਵਣ ਲਗੀ। ਸੁਕੇ ਹੋਏ ਫੁਲ ਵਾਂਗੂ  
 ਉਸਦਾ ਦਿਲ ਸਹਿਕਦਾ ਰਹਿੰਦਾ। ਉਸਦੀ ਜ਼ਿੰਦ ਕਿਤੇ ਅਲੋਪ  
 ਹੋਣਾ ਲੋੜਦੀ, ਲੋਕਾਂ ਨੂੰ ਤਕ ਉਸਦੇ ਸਾਫ ਚਲਦੇ ਪੈਰ ਬਿੜਕ ਪੈਂਦੇ  
 ਅਤੇ ਭਰ ਖਾਧਾ ਵਿਲ ਸਹਿਮ ਜਾਂਦਾ, ਲੋਕ ਉਸਨੂੰ ਬੜੀ ਨਫਰਤ  
 ਕਰਦੇ ਸਨ, ਜਿਸ ਰਾਹ ਤੇ ਉਹ ਤੁਰਦੀ ਸੀ, ਉਸ ਰਾਹ ਵਾਚਪਾ  
 ਚਪਾ ਉਸ ਨੂੰ ‘ਫਿਟੇ ਮੰਹ, ਫਿਟੇ ਮੰਹ’ ਕਹਿੰਦਾ ਜਾਪਦਾ ਸੀ। ਉਹ  
 ਨਜ਼ਰਾਂ ਨੀਵੀਆਂ ਰਖਦੀ ਤਾਂ ਜੋ ਆਸ ਪਾਸ ਦੇ ਕੰਧਾਂ ਕੇਠੇ ਉਸਨੂੰ  
 ਖਾਨ ਜਾਣ ।

ਤਾਸ ਖੇਲਦੇ ਤਾਸ ਦੇ ਪੇਮੀਆਂ ਨੇ ਇਕ ਇਕ ਕਰਕੇ ਸਭਨਾਂ  
 ਨੇ ਉਠ ਕੇ ਬਾਜ਼ਾਰ ਵਿਚੋਂ ਨੀਵੀਂ ਪਾਈ ਤੁਰੀ ਜਾਂਦੀ ਤਾਰੇ ਨੂੰ ਅੱਖਾਂ  
 ਪਾੜ ਪਾੜ ਦੇਖਿਆ। ਅਤੇ ਜਦੋਂ ਤਕ ਉਹ ਦਿੱਦੀ ਰਹੀ  
 ਉਹ ਵਾਰੀ ਵਾਰੀ ਉਠ ਉਠ ਉਸਨੂੰ ਦੇਖਦੇ ਰਹੇ, ਇਹਨਾਂ ਮਸ-  
 ਫੁਟਦੇ ਸਕੂਲ ਵਿਚ ਪੜ੍ਹਾਈਆਂ ਪੜ੍ਹਦੇ, ਛੋਕਰ ਵਾਧੇ ਨੂੰ ਤਾਰੇ ਇਕ  
 ਅਜੜਾ ਲਗਦੀ ਸੀ। ਕਿਸੇ ਪਰਦੇਸ ਦੀ ਟੂਣੇਹਾਰ ਪਰੀ—ਤੁਰਦੀ  
 ਜਾਂਦੀ ਅਗ ਲਾ ਜਾਣ ਵਾਲੀ, ਦਿਲ ਮੌਹ ਲੈਣ ਵਾਲੀ, ਪਿਆਰੀ  
 ਤਾਰੇ। ਪਰ ਨਾਲ ਹੀ ਉਹ ਭਿਆਨਕ ਵੀ ਲਗਦੀ ਸੀ; ਗੰਦੀ ਹੋਈ  
 ਹੋਈ ਤੇ ਖਤਰਨਾਕ, ਹੁਣ ਵੀ ਜਦੋਂ ਨਜ਼ਰਾਂ ਵਿਚ ਆਉਂਦੀ ਜਾਂਦੀ,  
 ਮੰਡਿਆਂ ਦੇ ਵਿਲ ਖਰਾਬ ਕਰ ਜਾਂਦੀ ।

ਪਰ ਅਜ ਆਪਣੇ ਆਪ ਵਿਚ ਤਾਰੇ ਦੇ ਨੰਢੇ ਨਾਰ ਸੁਨ

ਹੋਏ ਦਿਲ ਵਿਚ ਕਿਸੇ ਬੰਸਤੀ ਨਿੱਘ ਦਾ ਮਾਮਲੀ ਜਿਹਾ ਪੰਘਰਾ ਸੀ ।  
 ਉਸਨੂੰ ਬੜੀ ਤਾਂਘ ਸੀ ਅਤੇ ਉਨ੍ਹਦੀਆਂ ਨੀਵੀਆਂ ਨੀਝਾਂ ਫਰਕਦੀਆਂ  
 ਸਨ । ਗੁਰਦੁਆਰੇ ਅਗੇ ਜਾ ਕੇ ਤਾਰੇ ਦੇ ਪੈਰ ਠਹਿਰ ਗਏ, ਇਹ  
 ਗੁਰੂ ਬਾਬੇ ਦਾ ਘਰ ਹੈ, ਮਿਹਰਾਂ ਦਾ ਦਾਤਾ ਏਸ ਥਾਂ ਨਿਵਾਸ  
 ਕਰਦਾ ਹੈ, ਜੋ ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ।  
 ਇਹ ਪਾਪਾਂ ਦੀਆਂ ਮੁਆਫ਼ੀਆਂ ਦਿੰਦਾ ਹੈ, ਗੁਨਾਹਾਂ ਨੂੰ ਬਖਸ਼ਦਾ ਹੈ  
 ਤੇ ਪੱਥਰਾਂ ਨੂੰ ਤਾਰਦਾ ਹੈ । ਤਾਰੇ ਦਾ ਦਿਲ ਅਰਦਾਸ ਵਿਚ ਭੁਕ  
 ਗਿਆ—“ਹੋ ਵਾਜਾਂ ਵਾਲਿਆ ਗੁਰੂਆ, ਮੈਨੂੰ ਬਖਸ਼ ਲੈ ।” ਨੀਵਾਂ  
 ਸਿਰ ਪਾਈ ਤਰੋਂ ਦ ਅੰਦਰੋਂ ਵਿਲਕਦੀ ਬੇਨਤੀ ਨਿਕਲੀ “ਮੇਰਾ  
 ਕਲੰਕ ਧੋਦੇ, ਮੈਂ ਤਸੀਲਦਾਰਨੀ ਬਣ ਜਾਵਾਂ, ਮੇਰੇ ਸੌਨੇ ਗੁਟ ਤੇ  
 ਘੜੀ ਹੋਵੇ, ਮੈਂ ਵੀ ਜੀਉਂਦਿਆਂ ਵਿਚ ਹੋ ਜਾਵਾ, ਮੇਰਾ ਸੌਦਾ ਹੋ  
 ਜਾਵੇ, ਮੇਰਾ ਪਿਛਿ ਸੈਨੂੰ ਤਸੀਲਦਾਰ ਕੋਲ ਵੇਰ ਦੇਵੇ ਤਾਂ ਮੈਂ ਤੇਰੇ  
 ਨਾਂ ਦੇ ਪਤਾਸੇ ਵੈਡਾਂ ।”

ਅਰਦਾਸ ਹੋ ਗਈ । ਕੁੜੀ ਸੋਚਾਂ, ਫੁਰਨਿਆਂ, ਬੇਨਤੀਆਂ,  
 ਉਮੰਦਾਂ, ਉਦਰੇਵਿਆਂ ਦੀ ਚੇਲ ਪੇਲ ਵਿਚ ਢੰਡੀਓ ਢੰਡੀ ਖੂਹ ਵਲ ਤੁਰ  
 ਪਈ ।

ਤਾਰੇ ਦੇ ਖੂਹ ਤੇ ਅੱਜ ਸ਼ੋਕੀਨ ਮਿਜ਼ਾਜ ਬੁੱਢਾ ਤਸੀਲਦਾਰ  
 ਜਿਸ ਦੀ ਇਕ ਦੁੱਹਤੀ ਦੇ ਸਾਲ ਤੇ ਤਿੰਨ ਮਹੀਨਿਆਂ ਦੀ ਸੀ ਅਤੇ  
 ਦੋ ਕਾਕੇ ਸਕੂਲ ਦੀਆਂ ਹਾਈ ਕਲਾਸਾਂ ਵਿਚ ਪੜ੍ਹਦੇ ਸਨ, ਪਰ  
 ਜਿਸਦੀ ਤਸੀਲਦਾਰਨੀ ਨੂੰ ਗੁਜ਼ਰੇ ਦੇ ਹਫਤੇ ਹੋ ਗਏ ਸਨ ਅਤੇ  
 ਜਿਸ ਦੇ ਵਿਜੋਗ ਵਿਦੁ, ਬਿਕਰ ਚੋਰ ਦੇ ਕਥਨ ਅਨੁਸਾਰ, ਤਸੀਲਦਾਰ  
 ਅੱਧਾ ਵੀ ਨਹੀਂ ਰਹਿ ਗਿਆ ਸੀ, ਖੂਹ ਦੀ ਚੜ੍ਹਦੀ ਬੱਨੀ  
 ਪਸੂਆਂ ਦੀਆਂ ਖੁਰਲੀਆਂ ਦੇ ਲਾਗੇ ਹੀ ਨਵੇਂ ਛੁਤੇ ਕੱਚੇ ਕੋਠੇ  
 ਵਿਚ ਬੈਠਾ ਸੀ । ਬਿਕਰ ਚੋਰ ਨਾਲ ਪਿੰਡਾ ਦੀ ਆਪ

ਕੱਵੀ ਸ਼ਰਾਬ, ਜਿਸ ਨੂੰ ਤਿੱਖੀ ਕਰਨ ਲਈ ਵਿਚ ਕਿੱਕਰ ਦੇ  
ਸੱਕ ਦਾ ਸਤ ਵੀ ਸ਼ਾਮਿਲ ਕੀਤਾ ਗਿਆ ਸੀ, ਦਾ ਦੋਰ ਤੇ ਦੋਰ ਚਲ  
ਰਿਹਾ ਸੀ। ਕੋਲ ਲਾਗਲੀ ਮੰਜ਼ੀ ਤੇ ਤਾਰੇ ਦਾ ਪਿਛ ਲੱਭੂ ਬੈਠਾ  
ਇਕ ਗਲਾਸ ਪੂਰਾ ਖਤਮ ਕਰ ਕੇ ਦੂਸਰੇ ਦਾ ਵੀ ਮੱਹਲਾ ਪੜ੍ਹਨ  
ਨਹੀਂ ਵਿਚਦਾ ਸੀ। ਆਪਣੇ ਆਪਣੇ ਵਪਾਰ ਤੇ ਵਿਹਾਰ ਦੀਆਂ ਗੱਲਾਂ  
ਹੋ ਰਹੀਆਂ ਸਨ, ਚੌਥੀ ਯਾਰੀ ਦਾ ਵਿਹਾਰ, ਪਸੂਆਂ ਬੰਦਿਆਂ ਦਾ  
ਵਪਾਰ, ਖੇਤੀ ਬਾੜੀ, ਫੇਰ ਫੱਗੇ ਤੇ ਵਿਚਾਰ ਤੇ ਨਾਲ ਹੀ ਉਸ ਸੌਦੇ ਦਾ  
ਵੀ ਫੈਸਲਾ ਹੋ ਰਿਹਾ ਸੀ ਜਿਸਦੀ ਸਾਈ ਬੁਢਾ ਸ਼ੋਕੀਨ ਤੇ ਜਭੇ ਵਾਲਾ  
ਤਹਿਸੀਲਦਾਰ ਆਪਣੀ ਪੁਰਾਣੀ ਪਈ ਤਹਿਸੀਲਦਾਰਨੀ ਦੀ  
ਅਫਸੋਸਨਾਕ ਮਿਰਤੂ ਦੇ ਦੋ ਦਿਨ ਮਗਰੋਂ ਬਿੱਕਰ ਚੁਰ ਦੀ ਰਾਹੀਂ  
ਲੱਭੂ ਜਨਟ ਨੂੰ ਦੇ ਗਿਆ ਸੀ।

ਬਿੱਕਰ ਚੁਰ ਨੇ ਦੂਸਰੀ ਅਧੀ ਹੋ ਚੁਕੀ ਬੇਤਲ ਨੂੰ ਮੰਜ਼ੀ  
ਦੇ ਹੇਠਾਂ ਟਿਕਾ ਦਿਤਾ। ਸਜੀ ਮੁਛ ਤੇ ਹੱਥ ਫੇਰਿਆ, ਸੰਘ ਸਾਫ਼ ਕਰਨ  
ਲਈ ਜ਼ੋਰ ਨਾਲ ਖੰਘੂਰਾ ਮਾਰਿਆ। ਉਸਦਾ, ਨਸ਼ਾ ਪਾਣੀ ਜ਼ਿਆਦਾ  
ਕਰਦੇ ਰਹਿਣ ਕਰਕੇ, ਬੋਲ ਘੱਗਾ ਪੈ ਗਿਆ ਸੀ, ਘਗਿਆ ਉਂਦਾ  
ਬੋਲਿਆ—

“ਲੈ ਫੇਰ ਤਸੀਲਦਾਰਾ, ਜ਼ਤਾ ਜਿਗਰੇ ਨਾਲ ਆਈਂ ਮਦਾਨ  
ਚਿ, ਸੌਦਾ ਖਰਾ ਹੋਵੇ, ਪੈਸੇ ਧੇਲੇ ਦੀ ਕੀ ਪਰਵਾਹ ਐ ਤੈਨੂੰ, ਨਾਲੇ  
ਤੇਰੇ ਬਰਗੇ ਸੂਮਾਂ ਦਾ ਮਾਲ ਸਾਡੇ ਭਰਾਵਾਂ ਜੋਗਈ ਹੁੰਦਾ ਐ।”

ਲੱਭੂ ਵਾਲੇ ਸੌਦਾਗਰ ਨੇ ਚੜ੍ਹੀਆਂ ਹੋਈਆਂ ਅੱਖਾਂ ਹੋਰ  
ਚੜ੍ਹੀਆਂ, ਉਸ ਦੇ ਅੰਗ ਅੰਗ ਵਿਚ ਨਸ਼ਾ ਬੋਲ ਰਿਹਾ ਸੀ ਅਤੇ  
ਲੰਘੂ ਲੰਘੂ ਵਿਚ ਤਾਰੇ ਛੋਕਰੀ ਦੇ ਆਉਣ ਵਾਲੇ ਲੱਖਾਂ ਸੁਆਦ ਕਮਲਾਂ  
ਖਿਲਾਰ ਰਹੇ ਸਨ।

“ਬਈ ਬਿਕਰਾ, ਸਾਲਿਆ ਚੋਰਾ” ਆਉਣ ਵਾਲੇ ਸਵਰਗ

ਦੇ ਖਿਆਲ ਦੇ ਲੋਰ ਵਿਚ ਕਿਰਸਾਨਾਂ ਦਾ ਅਫਸਰ ਬੋਲਿਆ “ਮਾਲ ਤੇਰਾ ਖਰਾ ਮੈਂ ਮੰਨਦਾਂ, ਮਾਲ ਤੇਰਾ ਬਧੀਆ ਮੈਂ ਮੰਨਦਾਂ, ਮਾਲ ਤੇਰਾ ਇਕ ਨੰਬਰ।” ਏਥੇ ਤਸੀਲਦਾਰ ਦੀਆਂ ਭਖੀਆਂ ਹੋਈਆਂ ਅੱਖੀਆਂ ਅਗੋਂ ਦੀ, ਤਾਰੇ ਦੇ ਨਰਮ, ਨਾਜ਼ਕ ਲੇਰੇ ਜਿਸਮ ਦੀ ਅੱਖਾਂ ਨੂੰ ਹੋਰ ਵੀ ਭਖਾ ਦੇਣ ਵਾਲੀ ਤਸਵੀਰ ਫਿਰ ਗਈ “ਪਰ ਮਾਲ ਤੇਰਾ ਖੋਟ ਵਾਲਾ, ਪਸੂ ਤੇਰਾ ਬੈਹਕਲ, ਦੇਖਣ ਨੂੰ ਸੋਹਣਾ ਸੁਥਰਾ, ਪਰ ਵਿੱਚੋਂ ਉਕਾ ਈਨ੍ਹਿੱਧਾ।”

ਬਿਕਰ ਨੇ ਨੁਕਤਾ ਫੜ ਲਿਆ “ਬੌਲਦ ਤੇਰਾ ਬੈਹਕਲ ਨਾ ਆਖ ਉਦੇ ਤਸੀਲਦਾਰਾ--ਕੈਹ ਗੋਰੀ ਗੁਣ ਤੇਰੀ ਅਸੀਲ, ਚੂੜ੍ਹੇ ਕਾਮੇ ਦੇ ਹੱਥ ਲਗੀ ਹੋਈ।”

ਲਡੂ ਜਟ ਨੂੰ ਸੁਣਦੇ ਸਾਰ ਅੱਗ ਲਗ ਗਈ। ਤੜਫ ਕੇ ਬੋਲਿਆ—

“ਇਹ ਕੀ ਗਈ ਗੁਜਰੀ ਗੱਲ, ਕਹੀ ਤੂੰ ਬਿਕਰਾ, ਕਿਹੜਾ ਸਾਲਾ ਜੱਮਿਆਂ ਮੇਰੀ ਧੀ ਬਲ ਉੱਗਲੀ ਬੀ ਕਰਨ ਬਾਲਾ, ਚੰਦ ਨੂੰ ਪਤੰਗ ਨਾ ਲਾ।” ਫੇਰ ਸੋਚ ਕੇ ਤੇ ਹੌਲਾ ਪੈ ਗਿਆ, ਉਦਾਸੀ ਜਹੀ ਵਿਚ ਬੋਲਿਆ “ਜੇ ਸੋਹਰੀਏ ਤੈਨੂੰ ਏਨੀ ਕੁ ਕਸਰ ਨ ਮਾਰਦੀ ਤਾਂ ਤੇਰਾ ਮੌਲ ਬਾਦਸ਼ਾਹ ਬੀ ਨਹੀਂ ਸੀ ਪਾ ਸਕਦੇ, ਹੁਣ ਲੋਕੀਂ ਸੋ ਸੋ ਗੱਲਾਂ ਬਣਾਉਂਦੇ ਨੇ ਮੰਹ ਤੇ ਬਹਿਕੇ।” ਗਲਾਸ ਵਿੱਚੋਂ ਇਕ ਤਕੜਾ ਘੱਟ ਹੋਰ ਪੀ ਕੇ “ਜੂੜਲਮ ਖੁਦਾਈ ਦਾ ਕਦੇ ਕੋੜ ਕਹਿੰਦੇ ਕਦੇ ਸੀਲ, ਸੱਰਮ ਹਿਯਾ ਈ ਨਹੀਂ ਇਹਨਾਂ ਨੂੰ ਕੁਛ, ਬੰਦੇ ਬਣਨ ਪਈ ਸੀ।”

ਤਸੀਲਦਾਰ ਆਪਣੀ ਹੇਠੀ ਸਮਝਣ ਲੱਗਾ। ਸਰਕਾਰੀ ਰੁਹਬ ਚੜ੍ਹਾ ਕੇ ਬੋਲਿਆ “ਬਹੁਤਾ ਬਕ ਬਕ ਨ ਕਰ ਓਏ ਬੁਹੜਿਆ।” ਪਰ ਬਿਕਰ ਨੇ ਵਿਚ ਪੈ ਕੇ ਗਲ ਸਮਝਾਈ, “ਤੇਰਾ ਸੋਹਰਾ ਲਗਦੈ ਤਸੀਲਦਾਰਾ, ਪੇਅਂ ਦੇ ਪੁਤ ਗੁਸੇ ਨਹੀਂ ਕਰਦੇ। ਬੱਡੇ ਜੇ ਕਹਿ ਬੀ

ਲੈਣ ਤਾਂ ਉਹਨਾਂ ਦਾ ਹਕ ਜੋ ਹੋਇਆ, ਬੱਡੇ ਜੋ ਹੋਏ।” ਤਸੀਲਦਾਰ  
 ਨੂੰ ਸਮਝ ਆ ਗਈ। ਪਰੰਪਰਾ ਤੋਂ ਚਲੇ ਆਉਂਦੇ ਵੱਡਿਆਂ ਦੇ  
 ਸਤਿਕਾਰ ਦੇ ਅਸੂਲ ਉਸਨੂੰ ਯਦ ਆ ਗਏ। ਗਭੀਰ ਹੋਕੇ ਕਹਿਣ  
 ਲਗਾ, “ਥੁੰਡੇ ਨੂੰ ਪੇ ਬਨਾਉਣ ਬਾਲੀ ਗਲ ਐ, ਪਰ ਲੈ ਟੇ ਹੁਣ  
 ਬਾਪੂ ਜੋ ਹੋਇਆ,” ਅਤੇ ਇਕ ਗਲਾਸ ਪੂਰਾ ਭਰ ਕੇ ਆਪਣੇ ਨਾਲੋਂ  
 ਅਠ ਸਾਲ ਛੋਟੇ ਬਾਪੂ ਨੂੰ ਮੱਲੇਜ਼ੇਰੀ ਫੜਾ ਦਿੱਤਾ, “ਪੀਓ ਬਾਪੂ ਜੀ,  
 ਪੀਓ, ਧੀ ਚੰਗੀ ਜਮਾਈ ਆ ਬਾਪੂ। ਪੇਸਿਆਂ ਨਾਲ ਰਜਾ ਦਉ  
 ਸਾਰੀ ਉਮਰ ਬਿਹਲਾ ਖਾਈ, ਮਾਇਆ ਨਹੀਂ ਮੁਕਦੀ। ਬਸ ਤੇਰੇ  
 ਘਰ ਲਛਮੀ ਨੇ ਔਤਾਰ ਧਾਰ ਲਿਆ ਜਾਣ ਅਜ ਤੋਂ ਬਾਪੂ।”  
 ਲੱਭੂ ਨੂੰ ਫੇਰ ਖੁਸ਼ਿਆਂ ਹੋ ਗਈਆਂ, ਤਾਰੇ ਹੈ ਕਿਸਮਤ ਦੀ ਬਲੀ।  
 ਉਹਨੇ ਸੋਚਿਆ “ਨਹੀਂ ਤਾਂ ਕਿਥੇ ਬਾਰੂ ਚੁਹੜੇ ਤੇ ਕਿਥੇ ਤਹਿਸੀਲਦਾਰ  
 ਬਰਗੇ ਹਾਕਮ।”

ਤਾਰੇ ਡੰਡੀ ਦੇ ਮੌਜੂਦ ਕੋਲ ਪਹੰਚ ਗਈ ਸੀ। ਡੰਡੀ ਦੇ ਮੌਜੂਦ  
 ਦੇ ਲਾਗੇ ਇਕ ਛਡ ਕੇ ਦੁਸਰੇ ਰੂੰਬੀ ਦੇ ਢੇਰ ਹੇਠਾਂ, ਅਜ ਪੁਰਾ ਡੇਢ  
 ਮਹੀਨਾ ਹੋ ਗਿਆ ਏਸ ਗੱਲ ਨੂੰ। ਸੰਗਰਾਂਦ ਵਾਲਾ ਦਿਨ ਸੀ। ਵੱਡੇ  
 ਮੰਹੁ ਹਨਿਰੇ, ਅਧੀ ਰਾਤ ਨੂੰ ਹੀ ਸਮਝੋ, ਇਸ ਢੇਰ ਦੇ ਹੇਠਾਂ ਜਿਸ  
 ਫੌਰ ਵਿਚ ਕਿਕਰ ਦਾ ਇਕ ਛੋਟਾ ਜੇਹਾ ਬੱਚਾ ਖਲੜਤਾ ਹੈ ਵੀ ਇਸ  
 ਕਿਕਰ ਦੇ ਬੱਚੇ ਵੀਆਂ ਜੜਾਂ ਦੇ ਕੋਲ ਅਲੂੜ ਤਾਰੇ ਤੇ ਸੁਦਾਈ ਬਾਰੂ  
 ਚੁਹੜੇ ਦੀ ਤਿੰਨ ਮਹੀਨਿਆਂ ਦੀ ਸਾਂਝੀ ਕਮਾਈ ਦਾ ਫਲ ਦਬਾਇਆ  
 ਗਿਆ। ਗੁਨਹ ਦਾ ਪੌਦਾ ਤਾਰੇ ਦੀ ਕੁਖ ਵਿਚ ਪਰਵਰਿਸ਼ ਪਾ  
 ਰਿਹਾ ਸੀ ਕਿ ਤਾਰੇ ਦੇ ਘਬਰਾਏ ਮਾਪਿਆਂ ਵੀ ਸਾਂਝੀ ਵਲੀਲ ਨੇ ਉਥੋਂ  
 ਪ੍ਰਟ ਕੇ ਕਿਕਰ ਦੇ ਬੂਟੇ ਵਾਲੇ ਫੇਰ ਦੀ ਕੁਖ ਦੇ ਸਪੁਰਵ ਕਰ ਦਿੱਤਾ,  
 ਜਿਥੇ ਉਹ ਕਰ ਲਹੂ ਦੇ ਫੇਪਿਆਂ ਦੀ ਸ਼ਕਲ ਵਿਚ ਪਿਆ ਸੜ ਗਿਆ  
 ਤੇ ਹਵਾਜ਼ਾਂ ਛੁੱਡਣ ਲਗਾ। ਪਰ ਸਵਾਏ ਤਾਰੇ ਦੇ ਹੋਰ ਕਿਸੇ ਨੂੰ ਇਹ ਕਚੇ

ਲਹੂ ਦੀ ਹਵਾੜ ਨ ਆਉਂਦੀ, ਏਥੋਂ ਤਕ ਕਿ ਕਸਾਈਆਂ ਦੇ ਕੁਝੇ  
 ਕੁਤੌਆਂ ਵੀ ਏਸ ਕੱਚੇ ਲਹੂ ਦੀ ਹਵਾੜ ਨੂੰ ਨਾ ਤਾੜ ਸਕੀਆਂ ਏਸ ਗੰਦੀ  
 ਭਿਆਨਕ ਹਵਾੜ ਦੇ ਕੋਲ ਈ ਕੱਚੇ ਲਹੂ ਦੇ ਸੜ ਰਹੇ ਗਲੇਫਿਆਂ  
 ਦੀ ਸ਼ਕਲ ਵਿਚ ਪਏ ਬੱਚੇ ਦੀ ਮਾਂ ਤੁਰੀ ਜਾ ਰਹੀ ਸੀ। ਬੁਰੀ ਤਰ੍ਹਾਂ  
 ਕੇਹੇ ਗਏ ਬੱਚੇ ਦੀ ਦੁਰਗੰਧ ਕੇਵਲ ਉਸਦੀ ਆਪਣੀ ਮਾਤਾ ਦੀ  
 ਜਾਨ ਦਾ ਖੋਬਣ ਗਈ। ਇਹ ਹਵਾੜ ਹਥੋਤਿਆਂ ਦੀ ਸ਼ਕਲ  
 ਵਿਚ ਢੇਰ ਦੇ ਹੋਣੋਂ ਉਠੀ ਅਤੇ ਤਾਰੇ ਦੀਆਂ ਲਗਾਰਾਂ ਵਰਗੀਆਂ  
 ਲਤਾਂ ਤੇ ਆ ਕੇ ਜ਼ੋਰ ਨਾਲ ਵਜਣਲਗੀ। ਇਹ ਹਵਾੜ ਜ਼ਹਰੀਲੇ ਤੇ ਭਾਰੇ  
 ਅਜ਼ਦਹਿਵਾਂ ਵਾਂਗ ਉਸਦੀਆਂ ਦੇਨੋਂ ਬਾਹਾਂ ਗਿਰਦ ਵਲੂੰਟੀ ਗਈ।  
 ਇਹ ਹਵਾੜ ਸਰਕਦੀ ਕਟਾਰ ਵਾਂਗ ਉਸਦੀ ਅੱਲੀ ਛਾਤੀ ਵਿਚ ਵੀ  
 ਫਿਰ ਗਈ। ਉਸਦੇ ਪਿਛੋਂ ਕੱਚੇ ਲਹੂ ਦੀ ਹਵਾੜ ਦੇ ਲਸ਼ਕਰ ਦੇ  
 ਲਸ਼ਕਰ ਉਠ ਉਠ ਉਸਦਾ ਪਿਛਾ ਕਰਨ ਲਗੇ। ਉਹ ਇਹਨਾਂ  
 ਖੂਨੀ ਹਵਾੜਾਂ ਦੇ ਸਾਗਰ ਵਿਚ ਢੁਬ ਗਈ, ਧੁਰ ਅਸਮਾਨ ਤੋਂ  
 ਧਰਤੀ ਤਕ ਸਾਰੇ ਪੁਲਾੜ ਵਿਚ ਅੱਗੇ ਪਿੱਛੇ, ਸਿਰਦੇ ਉਪਰ, ਪੈਰਾਂ  
 ਦੇ ਹੇਠਾਂ, ਕਤਲ ਹੋਏ ਹੋਏ ਪੁੱਤਰ ਦਾ ਮਾਂ ਨੂੰ ਸਰਾਪ ਪਸਰ ਗਿਆ।  
 ਉਹ ਬਾਰੂੰ ਚੂਹੜੇ ਦਾ ਪੁੱਤਰ ਸੀ, ਚੂਹੜੇ ਦਾ। ਕੱਚੇ ਲਹੂ ਦੀ ਹਵਾੜ  
 ਵਿਚ ਗੈਲੋਡੀ ਤੁਰੀ ਜਾਂਦੀ ਤਾਰੇ ਦੇ ਮੰਹ ਵਿਚ ਹਰਕਾਤ ਦਾ ਲਬ  
 ਆਪ ਮੁਹਾਰਾ ਇਕੱਠਾ, ਹੋ ਗਿਆ ਅਤੇ ਨੋਚ ਪ੍ਰੇਮੀ ਦਾ ਖਿਆਲ  
 ਕਰਕੇ ਤਾਰੇ ਨੇ ਕਈ ਵਾਰ ਛੂਡੀ ਦੇ ਸਜੇ ਪਾਸੇ ਦ ਕਣਕ ਦੇ ਖੇਤ  
 ਵਿਚ ਬੁਕਿਆ। ਉਸਨੂੰ ਆਪਣੇ ਬਾਹੂ ਦੇ ਹੱਥਾਂ ਭਰਿਸ਼ਟ ਕੀਤੇ  
 ਜਾਣ ਦਾ ਅਹਿਸਾਸ ਪਲਾਂ ਵਿਚ ਭਸਮ ਕਰ ਦੇਣ ਵਾਲੀ ਮਾਰੂ  
 ਜੁਆਲਾ ਬਣਾ ਰਿਹਾ ਸੀ। ਇਸ ਪੈਛਾਜ ਨੇ ਮੇਰਾ ਸਤ ਕਿਉਂ ਖੁਹ  
 ਲਿਆ, ਜਿਸ ਭਰਿਸ਼ਟ ਸ੍ਰੀਰ ਨੂੰ ਲੋਕ ਹੱਥ ਲਾਉਣ ਪਿਛੋਂ ਗੰਦਰੀ  
 ਲਾਹੁਣ ਲਈ ਨਹਾਉਂਦੇ ਹਨ, ਉਸਨੂੰ ਮੈਂ ਕਿਉਂ ਆਪਣੇ ਨੇੜੇ

ਲਗਣ ਦਿੱਤਾ। ਉਹ ਬਾਰੂੰ ਚੂਹੜੇ ਦੀ ਸ਼ਕਲ ਦੀ ਦੁਸ਼ਮਣ ਬਣ ਰਹੀ ਸੀ। ਏਸ ਹਰੇ ਕਚਾਹ ਕਣਕ ਦੇ ਖੇਤ, ਜਿਸ ਵਿਚ ਹੁਣ ਉਹ ਬਾਰੂੰ ਅਥਾਹ ਪਿਰਨਾ, ਦਾ ਬੁਕ ਬੁਕ ਰਹੀ ਸੀ, ਦੇ ਨਾਲ ਦੇ ਚਾਰੇ ਦੇ-ਖੇਤ ਵਿਚ ਉਹ ਕਈ ਵਾਰ ਬਾਰੂੰਨੀ ਤਖਤ ਹਜ਼ਾਰੇ ਦਾ ਰਾਂਝਾ ਜਾਣ ਕੇ ਮਿਲੀ ਸੀ। ਅਜ ਉਸਦੀ ਵਿਹੁ ਭਰੀਆਂ ਅਖਾਂ ਉਸਦੇ ਪਿਆਰਾਂ ਦੀਆਂ ਝਾਕੀਆਂ ਨੂੰ ਲੁਕੋ, ਰਖਣ ਵਾਲੇ ਚਾਰੇ ਦੇ ਸਾਜ਼ ਚੰਮੇ ਖੇਤ ਵਲ ਤਕਿਆ ਅਤੇ ਕਹਿਣ ਲਗੀ, ਇਹ ਖੇਤ ਲੂਸ ਕਿਉਂ ਨਹੀਂ ਜਾਂਦਾ। ਗਰੇਕ ਕਿਉਂ ਨਹੀਂ ਜਾਂਦਾ ਏਸੇ ਤਰ੍ਹਾਂ ਖੜਾ ਖੜੇਤਾ। ਕਿਕਰ ਦੇ ਬੱਚੇ ਵਾਲੇ ਰੂੜੀ ਦੇ ਫੇਰ ਵਿਚੋਂ ਆਪ ਮੁਹਾਰੀ ਉਠਦੀ ਕਢੇ ਲਹੁ ਦੀ ਹਵਾਵਾਂ ਭਾਰੇ ਵਾਲੇ ਖੇਤ ਦੇ ਇਕ ਇਕ ਪੱਤੇ ਵਿਚ ਸਮਾਂ ਗਈ।

ਤਾਰੇ ਹੋਰ ਅਗੇ ਚਲੀ ਗਈ, ਖੂਹ ਦਾ ਨੇੜਾ ਅਂਗਿਆ। ਇਥੋਂ ਪਿੰਡ ਦੀ ਜੂਹ ਸ਼ੁਰੂ ਹੋਈ ਹੈ ਤੇ ਵਾਗੀ ਮੁੰਡੇ ਏਸ ਜੂਹ ਵਿਚ ਆਪਣੇ ਰਛੇਰ ਢੰਗਰ ਚਾਰਦੇ ਹਨ। ਕਈ ਤਾਂ ਨਿਰੇ ਨਿਕੇ ਨਿਕੇ ਛੋਕਰੇ ਹਨ ਜਿਹਨਾਂ ਨੂੰ ਕੋਈ ਵਡੀ ਸਮਝ ਨਹੀਂ, ਸਿਆਣੇ ਵੀ ਹਨ ਜੋ ਬ੍ਰਹੁਤ ਕੁਝ ਸਮਝਦੇ ਹਨ। ਇਹਨਾਂ ਵਿਚ ਕਰਤਾਰਾ ਮੰਡਾ ਵੀ ਹੈ ਜੋ ਹਮੇਸ਼ਾਂ ਪਸੂ ਚਾਰਦਾ, ਖੂਹ ਹਕਦਾ, ਸੌਂਦੇ ਜਾਗਦੇ ਵੰਡਲੀ ਵਜਾਉਣਾ। ਵੰਡਲੀ ਵਜਾਉਣ ਦਾ ਬੜਾ ਪ੍ਰੇਮੀ ਹੈ ਤੇ ਵੰਡਲੀ ਦੇ ਨਾਲ ਹੀ ਓਹ ਤਾਰੇ ਦੇ ਕਈ ਪ੍ਰੇਮੀਆਂ ਵਿਚੋਂ ਵੀ ਇਕ ਹੈ, ਓਹਨਾਂ ਪ੍ਰੇਮੀਆਂ ਵਿਚੋਂ ਜਿਹੜੇ ਸੌਂਕੜੇ ਕੜੀਏ ਕਰਨ ਤੇ ਵੀ ਬੜਾ ਚੂਹੜੇ ਦੀ ਪਦਵੀ ਨੂੰ ਨਾ ਪਹੁੰਚ ਸਕੇ। ਤਾਰੇ ਦੀ ਨਿਗਾਹ ਵੰਡਲੀ ਵਾਲੇ ਕਰਤਾਰੇ ਤੇ ਪਈ। ਏਸੇ ਕਰਤਾਰੇ ਨੇ ਹੀ ਪਿੰਡ ਦੇ ਹੋਰ ਜੱਟ ਜੋਟੀਦਾਰ ਮੰਡਿਆਂ ਨਾਲ ਸਲਾਹ ਕਰ ਪੀਰ ਦੁਲਣ ਸਾਹ ਦੇ ਮੇਲੇ ਤੇ ਬਾਰੂੰ ਨੂੰ ਝੁਰੀ ਤਰ੍ਹਾਂ ਕੁਟਿਆ ਸੀ ਤੇ ਉਸ ਵਿਚਾਰੇ ਦੀ ਬਾਂਹ ਤੌੜ ਸੁਟੀ

ਸੀ—“ਬੜਾ ਜ਼ਹਿਰੀ ਮੰਡਾ ਹੈ ਕਰਤਾਰਾ” ਤਾਰੋ ਦੇ ਦਿਲ ਵਿਚ ਖਿਆਲ ਆਉਣ ਲਗੇ, “ਪਰ ਇਹਦਾ ਕੁਝ ਨਾ ਬਣਿਆ। ਜੇ ਬਾਰੂ ਦੀ ਥਾਂ ਕਰਤਾਰੇ ਨਾਲ ਪ੍ਰੇਮ ਪਾ ਲੈਂਦੀ ਤਾਂ ਚੰਗੀ ਰਹਿੰਦੀ। ਕਿਵੇਂ ਲੋਕਾਂ ਦੇ ਅੱਧੀ ਅੱਧੀ ਰਾਤ ਨੂੰ ਖਰਬੁਜਿਆਂ ਦੇ ਬਾੜੇ ਉਜਾਝਿਆਂ ਕਰਦਾ ਸੀ, ਮੇਰੇ ਲਈ ਖਰਬੁਜੇ ਲਿਆਣ ਲਈ ਇਕ ਬਾਰੀ ਜੈਲਦਾਰਾਂ ਦੇ ਬਾਗ ਵਿਚੋਂ ਸੰਤਰੇ ਤੋੜਨ ਗਿਆ ਸੀ ਓਹ ਵੀ ਮੇਰੇ ਲਈ, ਤੇ ਫਸ ਗਿਆ ਸੀ, ਤੇ ਮਾਰ ਖਾਧੀ ਸੀ। ਬਾਰੂ ਤੇ ਓਹਦੀ ਅੱਖ ਬੜੀ ਕੈਰੀ ਸੀ ਅਤੇ ਜੇ ਉਹਦਾ ਦਾਅ ਲਗਦਾ ਤਾਂ ਓਹ ਉਸ ਨੂੰ ਜਾਨੋਂ ਹੀ ਮੁਕਾ ਦਿੰਦਾ”।

ਕਰਤਾਰੇ ਨੇ ਮਝ ਨੂੰ ਛਿਡਕਾਰਿਆ ਤੇ ਵੰਝਲੀ ਛੇੜ ਦਿਤੀ। ਵੰਝਲੀ ਕੁਝ ਬੋਲ ਰਹੀ ਸੀ, ਬੜੀ ਉਚੀ ਉਚੀ ਪਿਆਰ ਦੀ ਸੱਦ ਦੇ ਰਹੀ ਸੀ, ਕਰਤਾਰਾ ਮੱਝੀਆਂ ਚਾਰਨ ਵਾਲਾ, ਬਥਲਾ ਚੇਰ ਜਿਹੜਾ ਪਿਆਰ ਖਾਤਰ ਖਰਬੁਜਿਆਂ ਦੀਆਂ ਚੇਰੀਆਂ ਕਰਦਾ ਸੀ, ਆਪਣੀ ਮੌਜ ਵਿਚ ਮਸਤ ਵੰਝਲੀ ਦੀ ਤਾਨ ਕੱਢ ਰਿਹਾ ਸੀ, ਤਾਰੋ ਦੇ ਦਿਲ ਨੂੰ ਬੜਾ ਚੰਗਾ ਲੱਗਾ, ਪਰ ਅੱਚਨਚੇਤ ਕੱਚੇ ਲੁਹੁ ਦੀ ਹਵਾੜ ਉਠੀ ਅਤੇ ਵੰਝਲੀ ਦੀ ਤਾਨ ਉਸ ਵਿਚ ਰੁੰਮ ਹੋ ਗਈ। ਵੰਝਲੀ ਵਾਲਾ, ਇਸ਼ਕ ਲਈ ਚੇਰੀਆਂ ਕਰਨ ਵਾਲਾ, ਮਾਰ ਖਾਣ ਵਾਲਾ ਤੇ ਕੁਟ ਮਾਰ ਕਰਨ ਵਾਲਾ ਕਰਤਾਰਾ ਹਵਾੜ ਦੇ ਮੰਘਣੇ ਹੋ ਰਹੇ ਬੱਦਲਾਂ ਵਿਚ ਅਲੋਪ ਹੋਣ ਲੱਗਾ—“ਇਹ ਸਭ ਸ਼ੇਤਾਨ ਮੇਡੇ ਸਤ ਦੇ ਵੈਰੀ ਹਨ” ਉਦਵਾ ਦਮਾਗ ਪਰੇਸ਼ਾਨ ਹੋ ਗਿਆ। ਮੇਰੀ ਕੁਲ ਨੂੰ ਕਲੰਕਿਤ ਕਰਨਾ ਚਾਹੁੰਦੇ ਹਨ। ਮੇਰੇ ਕੁੱਖ ਦੇ ਬਚੇ ਦਾ ਖੂਨ ਕਰਨਾ ਚਾਹੁੰਦੇ ਹਨ।” ਲੁਹੁ ਦੀ ਹਵਾੜ ਮੰਘਣੀ ਹੋਣ ਲੱਗੀ। ਦੁਨੀਆਂ ਹਨੋਰੀ ਹੋ ਗਈ, ਹੋਰੇ ਹਨੋਰੀ। ਹਨੋਰਾ ਇਕ ਦਮ ਵਧ ਗਿਆ। ਚੋਹੀਂ ਪਾਸੀਂ ਵੌਲੇ ਅਪਾਰ ਹਨੋਰੇ ਵਿਚ ਤਾਰੇ ਦੀ ਨਜ਼ਰ ਗੁਆਚ ਗਈ।

ਕਿਤੇ ਦੁਰ, ਪਰ ਨੈੜੇ ਹੀ ਮੌਹ ਸਾਹਮਣੇ ਤਾਰੋ ਦੇ ਆਪਣੇ ਬਾਪੂ ਦੇ  
 ਖੁਹ ਉੱਤੇ ਤਾਰੋ ਦੇ ਇਰਦ ਗਿਰਦ ਫੈਲੇ ਘੁਪ ਹਨੇਰੇ ਵਿਚ ਆਸ ਦੇ  
 ਸੁਨੇਹੇ ਦੇਣ ਵਾਲੀ ਦੀਵੇ ਦੀ ਜੋਤ ਝਿਲਮਲਾ ਉਠੀ। ਸ਼ਾਇਦ ਤਾਰੋ  
 ਦੇ ਜੀਵਨ ਵਿਚ ਚਾਨਣ ਪਰਤ ਆਏ; ਸ਼ਾਇਦ ਉਹ ਆਪ ਚੰਦ  
 ਬਣ ਜਾਏ ਤੇ ਚਮਕਣ ਲੱਗੇ, ਸ਼ਾਇਦ ਉਹ ਤਸੀਲਦਾਰਨੀ ਬਣ  
 ਜਾਏ। ਉਸਦੀ ਸੁਕੜੀ ਹੋਈ, ਸੁੰਨ ਹੋਈ, ਹਨੇਰੇ ਵਿਚ ਗਲੇਫੀ  
 ਜਿੰਦ ਬੁਢੇ ਪਰ ਨੋਟਾਂ ਦੇ ਥੱਬਿਆਂ ਵਾਲੇ ਤਸੀਲਦਾਰ ਵਲ ਉਲਰ  
 ਪਈ। ਉਸ ਨੂੰ ਪਤਾ ਸੀ ਅੱਜ ਤਸੀਲਦਾਰ ਉਹਨਾਂ ਦੇ ਖੂਹ ਉਤੇ  
 ਨਵੇਂ ਨਰੋਏ ਮਾਲ ਦਾ ਵਣਜ ਕਰਨ ਆਇਆ ਹੋਇਆ ਸੀ। ਤਾਰੋ  
 ਦੇ ਕਦਮ ਕੁਝ ਤੇਜ਼ ਹੋ ਗਏ। ਦਿਲ ਦੇ ਰਥ, ਅੱਗ ਆਜਜੀ ਨੌਲ  
 ਅਰਦਾਸ ਕੰਤੀ। “ਮੈਂ ਤਸੀਲਦਾਰਨੀ ਬਣ ਜਾਵਾਂ, ਮੇਰੇ ਸਜੇ ਗੁਟ  
 ਤੇ ਘੜੀ ਲਗ ਜਾਵੇ; ਹੇ ਵਾਹਿਗੁਰੂ !”

ਤੇ ਤਸੀਲਦਾਰ ਨੇ ਪਿਆਰ ਦੇ ਅਮਿਲਵੇਂ ਲੋਰ ਵਿਚ  
 ਆਪਣੇ ਬਣਨ ਵਾਲੇ ਸੋਹਰੇ ਨੂੰ ਆਖਿਆ “ਤੂੰ ਹਾਂ ਕਰ ਇਕ ਬਾਰੀ  
 ਲਾਭ ਸਿੰਘਾ ਸਰਦਾਰਾ ! ਮੈਂ ਤੇਰਾ ਪੁਤ, ਬਰਖੁਰਦਾਰ ਪੁਤ, ਸੋ  
 ਧੀਆਂ ਵਰਗਾ ਇਕੋ ਪੁਤ। ਮੈਂ ਤੇਰੀ ਧੀ ਨੂੰ ਪਰੀ ਬਣਾ ਦਿੱਤਾ,  
 ਸਿਲਕ ਦੀਆਂ ਸਾੜ੍ਹੀਆਂ ਇਕ ਤੋਂ ਇਕ ਚੜ੍ਹਕ, ਗਹਿਣਿਆਂ ਨਾਲ  
 ਬੜੀ ਬਾਂਗ ਲੱਦ ਦਿੱਤਾ। ਘੜੀ ਲਾਈ ਫਿਰੂ ਪੰਜ ਸੌ ਰੁਪਈਏ ਦੀ।  
 ਤੂੰ ਕੀ ਸਮਝਦਾਂ ਤਸੀਲਦਾਰ ਲੜ੍ਹੀ। ਪੂਰਾ ਹਜ਼ਾਰ ਰੁਪਈਆ ਲੈ ਤੇ  
 ਪੁਤ ਬਣਾ ਲਾ ਮੈਨੂੰ। ਕਰ ਹੱਥ ਤੈਨੂੰ ਖੁਸ਼ ਕਰ ਦਿਆਂ ਇਕ ਬਾਰੀ।  
 ਤਾਰਾ ਰਾਣੀ ਦੀ ਪੈਰ ਬਰਕੀ ਵੀ ਕੋਈ ਨਹੀਂ ਲਾਹੋਰ ਦੀ  
 ਕੰਜਰੀ ਇਕ ਬੀ। ਕਰ ਹੱਥ, ਹੁਣ ਨਾਂਹ ਨਾ ਕਰੋ। ਇਹੋ ਜਹੋ  
 ਮੌਕੇ ਨਿਤ ਨਿਤ ਨਹੀਂ ਜੁੜੇ। ਤੇਰਾ ਦਲਿੱਦਰ ਕੱਟ ਦਿਆਂ,  
 ਉੱਚੇ ਕਰ ਹੱਥ।”

ਲੱਭੁ ਨੇ ਹਾਲੇ ਵੀ ਹੱਥ ਨਾ ਕੀਤਾ । ਓਹ ਆਪਣੀ ਮੱਖਣਾ  
ਪਲੀ ਨੂੰ ਏਨੌ ਸਸਤੇ ਭਾ ਲੁਟਾ ਨਹੀਂ ਸੀ ਦੇ ਸਕਦਾ ਪਰ ਉਸਦੇ  
ਖਰੇ ਮਾਲ ਨੂੰ ਵੱਟਾ ਲਗ ਚੁਕਾ ਸੀ ।

ਤਸੀਲਦਾਰ ਨੇ ਪੰਦਰਾਂ ਸੋ ਦੇ ਨੋਟ ਬਿਕਰ ਚੋਰ ਦੇ ਹੱਥ  
ਫੜਾ ਦਿੱਤੇ, “ਈ ਤੂ ਜਾਣ, ਤੇਰਾ ਕੰਮ ਜਾਣੇ ।”

“ਪੰਜ ਸੋ ਹੋਰ ਕੱਵ, ਕੰਜੂਸੀ ਨਾ ਕਰ । ਕਿਹੜੀ ਹਲਾਲ ਦੀ  
ਕਮਾਈ ਆ” ਬਿਕਰ ਬੋਲਿਆ ।

ਪੰਜ ਸੋ ਦੇ ਨੋਟ ਹੋਰ ਆ ਗਏ ।

“ਬਿਆਹ ਦਾ ਖਰਚ ਤੇਰਾ ।”

“ਬਿਆਹ ਦਾ ਕੁਲ ਖਰਚ ਮੇਰਾ । ਇਹ ਤਾਂ ਮੈਂ ਪਹਿਲੋਂ  
ਤੁਂ ਈ ਕਹਿਨਾ ਆਂ ।”

“ਤ੍ਰੀਕ ਦੰਸ” ਬਿਕਰ ਬੋਲਿਆ ।

‘ਬੱਸ ਦਸ ਦਿਨਾਂ ਦੇ ਅੰਦਰ ਅੰਦਰ, ਇਸ ਤੋਂ ਵਧ ਨਹੀਂ ।  
ਜੇਹੇ ਮਾੜਾ ਜਿਹਾ ਫਈਆ ਫਸਾ ਈ ਕਰਨਾ ਹੈ ਨਾ ।’ “ਮੇਰੇ ਬਲੋਂ  
ਤਾਂ ਹੁਣੇ ਬੀ ਤੋਰ ਦਿਓ ।”

ਤਾਰੇ ਖੂਹ ਦੀ ਕਾਂਝਣ ਦੇ ਐਨੇ ਹੇਠਾਂ ਚੰਨੇ ਦੇ ਨਾਲ ਢੋਲਕੇ  
ਖੜੀ ਹੋ ਗਈ । ਉਸਦੀ ਨਿਗਾਹ ਪਸ਼ੂਆਂ ਵਾਲੀ ਖੁਰਲੀ ਲਾਗਲੇ  
ਨਵੇਂ ਡੱਤੇ ਕਚੇ ਕੋਠੇ ਉਤੇ ਜੰਮ ਗਈ, ਕੌਠੇ ਦਾ ਦਰਵਾਜ਼ਾ ਬੰਦ ਸੀ  
ਅਤੇ ਅੰਦਰੋਂ ਪਛਾਤੀਆਂ, ਅਨਪਛਾਤੀਆਂ ਆਵਾਜ਼ਾਂ ਦੀ  
ਘਸਰ ਮਸਰ ਆ ਰਹੀ ਸੀ । ਆਸ ਦਾ ਦੀਵਾ ਸ਼ੈਦ ਜਗ ਹੀ ਪਵੇ ।  
ਲੁਹੂ ਰੰਗੀ ਹਵਾੜ ਦਾ ਸੰਘਣਾ ਗਲਾਫ ਸ਼ਾਇਦ ਫਟ ਜਾਏ, ਉਡ  
ਪੁਡ ਜਾਏ ।

ਦਰਵਾਜ਼ੇ ਖੁਲ੍ਹੇ, ਤਾਰੇ ਦਾ ਬਾਪੂ ਕੋਲ ਆਇਆ, ਲੱਤਾਂ  
ਬਿੜਕਵੀਆਂ ਸਨ । ਕਕੀਆਂ ਮੁਢਾਂ ਵਿਚ ਨਸੇ ਦੇ ਤਿਪਕੇ ਲਟਕ

ਗਏ ਸਨ। ਮੂੰਹ ਵਿਚੋਂ ਦੇਸੀ ਸਰਾਬ ਦੀ ਦੁਰਗੰਧ ਆ ਰਹੀ ਸੀ, ਉਸਦੀਆਂ ਅੱਖਾਂ ਨਜ਼ੇਨਾਲ ਚੜ੍ਹੀਆਂ ਤੇ ਖੁਸ਼ੀ ਨਾਲ ਹਸੂ ਹਸੂ ਕਰ ਰਹੀਆਂ ਸਨ।

“ਜਾ ਕੁੜੇ, ਏਥੇ ਕਿਉਂ ਖੜੀ ਆਂ, ਦੁਧ ਚੇ ਤੇ ਘਰ ਉੜੀ ਜਾ। ਮਾਂ ਨੂੰ ਕਹੀਂ ਖੀਰ ਬਣਾਵੋ, ਅੱਜ, ਖੀਰ ਖਾਮਾਂਗੇ। ਰੋਜ਼ ਖੀਰ ਖਾਇਆ ਕਟਾਂਗੇ ਹੁਣ ਤਾਂ, ਤੇਰਾ ਫਾਹੋ ਬਢ ਦਿਤਾ ਛੁੜੀਏ। ਤੂੰ ਕੀ ਕਹੋਂਗੀ, ਪਿਛ ਨੇ ਬਰ ਟੋਲਿਆ, ਸੀ।”

“ਕੀ ਆ ਬਾਪੂ..ਮੇਰਾ ਕੀ ਫਾਹਾ ਬਢ ਦਿਤਾ” ਬੁਛੇ, ਪਰ ਜਭੇ ਵਾਲੇ ਤਸੀਲਦਾਰ ਨਾਲ ਸੌਦਾ ਚੁਕਾ ਦਿਤਾ”, ਲੁੜ੍ਹ ਦੀ ਜੇਬ ਵਿਚ ਭੇਵਾਹ ਦੇ ਨੋਟ ਬੜੇ ਤੁੰਨ ਤੁੰਨ ਕੇ, ਮਸੀ ਹੀ ਫਸੇ ਸਨ, ਜੇਬ ਬੜੀ ਭਾਗੀ ਸੀ। “ਦਲਿੱਦਰ ਚੁਕਿਆ ਗਿਆ ਹੋਰ ਕੀ” ਲੁੜ੍ਹ ਸੋਚ ਰਿਹਾ ਸੀ।

ਤਾਰੇ ਦੀਆਂ ਅੱਖਾਂ ਅਗੋਂ ਹਨੇਰਾ ਉੜ ਗਿਆ। ਗੁਰੂ ਬਾਬੇ ਅਗੇ ਕੀਤੀ ਅਰਦਾਸ ਕੰਬੂਲੀ ਗਈ। ਕੱਚੇ ਕੋਠੇ ਵਿਚ ਟਿਮ-ਟਮ-ਉਂਵੀ ਆਸ ਦਾ ਵੀਵਾ ਭੜਕ ਉਠਿਆ, ਕਚੇ ਲਹੂ ਦੀ ਹਵਾਜ਼ ਦੁਨੀਆਂ ਛੱਡ ਗਈ। ਏਸ ਉਘੜ ਰਹੇ ਚਾਨਣ ਵਿਚ ਕਿਸਾਨਾਂ ਦਾ ਹਾਕਮ, ਬਢਾ ਪਰ ਜਭੇਦਾਰ ਤਸੀਲਦਾਰ ਸੂਰਜ ਬਣ ਚਮਕਿਆ। ਬੋਦਿਆਂ ਨੂੰ ਤੇਲ ਲਾਕੇ ਰੱਖਣ ਵਾਲਾ ਬਾਰੂੰ ਚੂੜ੍ਹਾ, ਕਿੰਨਾ ਨੀਚ ਸੀ। ਕਿੰਨਾ ਹਕੀਰ ਤੇ ਨਿਮਾਣਾ, ਵੰਡਲੀ ਵਾਲਾ ਕਰਤਾਰਾ ਤੇ ਉਸਦੇ ਵਾਰੀ ਜੋਟੀਦਾਰ ਕਿੰਨੇ ਬਅਰਥ ਲਗਦੇ ਸਨ। ਤਸੀਲ ਦਾਰਨੀ ਦੀਆਂ ਅੱਖਾਂ ਚਮਕੀਆਂ, ਜਾਨ ਛੈਲੀ -ਅਤੇ ਉਸਦੇ ਰਗ ਰਗ ਵਿਚ ‘ਤਸੀਲਦਾਰ’ ਤੇ ‘ਤਸੀਲਦਾਰ’ ਗੂੰਜਣ ਲਗ ਪਿਆ।

ਤੂੰ ਥ ਪਚਾਂ ਕਰਤੇ ਜੰਦੀਹ ਕਿਤੇ ਪੱਕੇ ਪੁਲਦੇ ਹੋ, ਸੁਖੀ

ਖੁੱਬੀ ਭੁੱਖੀ ਕੁੱਝੀ

## ਡੁੱਡਾ

---

ਨਿਵੇ ਹੁੰਦੇ ਜਦੋਂ ਮੈਂ ਪਿੰਡ ਰਿਹਾ ਕਰਦਾ ਸਾਂ ਸਿਆਲੇ ਨੂੰ  
ਰੰਡ ਉਤੇ ਬੈਠ ਕੇ ਤੱਤਾ ਤੱਤਾ ਗੁੜ ਖਾਣ ਦਾ ਬੜਾ ਸੁਕੀਨ ਸਾਂ ।  
ਹੁਣ ਜਦੋਂ ਬਾਲ-ਵਰੇਸ ਬੀਤ ਚੁਕੀ ਸੀ ਅਤੇ ਸ਼ਹਿਰ ਦਾ ਵਾਸੀ ਸਾਂ,  
ਉਸ ਪੁਰਾਣੀ ਮਿਲਖੀ ਦੀ ਗੁਢਾਲ ਦੀ ਥਾਂ, ਗੋਂਦੇ ਜੱਟ ਦੀ ਦੁਧ ਦੀ  
ਦੁਕਾਨ ਨੇ ਮੱਲ ਲਈ ਸੀ । ਨੌਕਰ ਕੋਲੋਂ ਦੁਧ ਮੰਗਵਾ ਕੌੜੀ ਪੀਣ  
ਵਿਚ ਮੈਨੂੰ ਕੋਈ ਅਨੰਦ ਨਹੀਂ ਆਉਂਦਾ ਸੀ, ਏਸੇ ਕਰਕੇ ਰੋਜ਼ ਰਾਤ  
ਨੂੰ ਅੱਠ ਨੋਂ ਬਜੇ, ਢੜਕ ਦੀ ਸਰਦੀ ਨੂੰ ਝਾਗਦਾ ਆਪ ਦੁਕਾਨ ਪੂਰ  
ਅੱਪਜ਼ਿਆ ਕਰਦਾ ਸਾਂ । ਏਥੇ ਗੋਂਦੇ ਜੱਟ ਦੇ ਹੱਥਾਂ ਦਾ ਦੁਧ ਮੈਨੂੰ  
ਅੰਮ੍ਰਿਤ ਵਾਂਗ ਸਵਾਦੀ ਲੱਗਦਾ ।

ਪੋਹ ਦਾ ਮਹੀਨਾ ਸੀ, ਭਰ-ਪਾਲੇ ਦੇ ਦਿਨ ਸਨ । ਮੈਂ ਦੁਧ  
ਦਾ ਗਲਾਸ ਖਤਮ ਕੀਤਾ ਅਤੇ ਘਰ ਵੱਲ ਮੁੜਨ ਦਾ ਖਿਆਲ  
ਆਇਆ । ਬਾਹਰ ਹਵਾ ਫਰਾਇਆਂ ਵਿਚ ਚਲ ਰਹੀ ਸੀ । ਰੁਖਾਂ  
ਦੀ ਸ਼ਾਂ ਸ਼ਾਂ ਵੀ ਸੁਣੀ । ਦੁਕਾਨ ਦੇ ਭਿੜ ਬੂਹੇ ਕਰੜ ਕਰੜ ਵਨਦੇ  
ਸਨ, ਬਾਹਰ ਬੜੀ ਸਰਦੀ ਸੀ, ਦੁਕਾਨ ਦੀ ਸੁਖਦਾਇਕ ਨਿਘ ਵਿਚੋਂ  
ਨਿਕਲਕੇ, ਸਰੀਰ ਬਾਹਰ ਵਗਦੇ ਠੱਕੇ ਵਿਚ ਠਿਲ੍ਹਣ ਲਈ  
ਬੇ-ਦਲੀਲਾ ਜਿਹਾ ਹੋਣ ਲੱਗਾ । ਮੈਂ ਅਖਬਾਰ ਦੇ ਵਰਕ ਫਰੋਲਣੇ  
ਅੰਡੇ ਕੀਤੇ ਤਾਂ ਜੇ ਐਵੇਂ ਬਹਾਨੇ ਜਹੋ ਵਿਚ ਕੁਝ ਚਿਰ ਹੋਣ ਬਾਹਰ  
ਵਗਦੀ ਠਰਨ ਤੋਂ ਬਚਿਆ ਰਹਾਂ ਅਤੇ ਫੇਰ ਖਬਰਾਂ ਪੜ੍ਹਨ ਵਿਚ  
ਮਗਨ ਹੋ ਗਿਆ ।

‘ਸੁਣਾਓ ਸਰਦਾਰ ਸਾਹਿਬ ਜੀ, ਤਗੜੇ ਓ ?’ ਨੇਤ੍ਰਿਓਂ ਹੀ  
ਕਿਸੇ ਦੀ ਖਰੁਵੀ, ਨੁਲ੍ਹੀ ਸੁਰ ਵਿਚ ਆਵਾਜ਼ ਆਈ ਜਿਵੇਂ ਮੈਨੂੰ

ਸੰਬੰਧਨ ਕੀਤਾ ਗਿਆ ਹੋਵੇ । ਮੈਂ ਸਿਰ ਭੁਆ ਕੇ ਦੇਖਿਆ, ਮੇਰੇ  
 ਖੱਬੇ ਪਾਸੇ ਇਕ ਨਾਵਾਕਫ਼, ਮੈਲੀ ਸ਼ਕਲ ਖੜੋਤੀ ਸੀ ਜਿਸ ਦੇ ਮੁਖ  
 ਤੇ ਚਾਅ ਭਰੀ ਮੁਸਕਾਨ ਨੂੰ ਤਕ ਪਹਿਲੋਂ ਮੇਰੀਆਂ ਅੱਖਾਂ ਝਿਜਕੀਆਂ,  
 ਫੇਰ ਘਬਰਾਈਆਂ ਅਤੇ ਛਕੜ ਤਅਜਬ ਨਾਲ ਸੁਆ ਗਈਆਂ  
 “ਤਗੜ ਓ ਨਾ ਸਰਦਾਰ ਸਾਹਿਬ ਜੀ ?” ਇਸ ਗੀਢੀ ਅਤੇ ਕੋਈ  
 ਸ਼ਕਲ ਨੇ ਫੇਰ ਉਸੇ ਖੁਲਾਸ ਨਾਲ ਪੁਛਿਆ । ‘ਹਾਂ ਤਕੜਾਂ,-ਤੂੰ  
 ਤਕੜ੍ਹੈ ?’ ਮੇਰੀ ਛੋਟੀ ਸੁਰ ਵਿੱਚ ਫਿਕਾਈ ਅਤੇ ਤ੍ਰਿਸਕਾਰ ਦੋਵੇਂ  
 ਮੌਜੂਦ ਸਨ । ‘ਬੜੀ ਖੁਸ਼ੀ ਦੀ ਗੱਲ ਆ’ ਇਹ ਕਹਿ ਕੇ ਕਿਸੇ  
 ਅਣਜਾਤੀ ਪ੍ਰਸਨਤਾ ਵਿਚ ਉਸ ਦਾ ਕਰੂਪ ਚੇਹਰਾ ਹੋਰ ਚੌਡੇਰਾ  
 ਮੁਸਕੂਰਾਇਆ, ਫੇਰ ਸਰੀਰ ਢੁਲ੍ਹੁਕਦਾ ਢੁਲ੍ਹੁਕਦਾ ਮੇਰੇ ਖੱਬੇ ਪਾਸੇ  
 ਵਾਲੀ ਕੁਰਸੀ ਪੁਰ ਇੰਜ ਜਾ ਟਿਕਿਆ ਜਿਵੇਂ ਕੋਈ ਨੌਜ਼ਾਨ  
 ਰਾਜਕਮਾਰ ਪਹਿਲੀ ਵਾਰ ਰਾਜ-ਸਿੰਘਾਸਣ ਪੁਰ ਬਿਰਾਜਦਾ ਹੈ ।  
 ਇਸ ਬੰਦੇ ਦੇ ਲੀਕ ਅਤਿਰਿਕਤ ਮੈਲੇ ਸਨ, ਅਤੇ ਓਹਨਾਂ ਵਿਚ ਰੋਚੀ  
 ਅਤੇ ਉਪਰ ਤੈਹਾਂ ਵਿਚ ਜੱਮੀ ਮੈਲ ਤੋਂ ਪਰਤੀਤ ਹੁੰਦਾ ਸੀ ਕਿ ਸੀਤੇ  
 ਜਾਣ ਤੋਂ, ਬਾਹਦ ਕਦੇ ਸਰੀਰ ਨਾਲੋਂ ਨਹੀਂ ਲੱਖੇ । ਸਿਰ ਪੁਰ ਗੋਲ  
 ਜਹੀ ਟੋਪੀ ਦੀ ਦੁਰਦਸ਼ਾ ਵੀ ਕੋਈ ਘਟ ਦਰਦਨਾਕ ਨਹੀਂ ਸੀ । ਤੋਂਗੇ  
 ਅਤੇ ਉਸ ਉਤਲੇ ਠੰਢੇ ਕੋਟ ਵਿਚ ਮਣਾਂ-ਮੂੰਹੀਂ ਦਲਿੱਦਰ ਸੀ, ਅਤੇ  
 ਮਾਸ-ਹੀਣ ਚਿਬੇ ਚਿਹਰੇ ਵੀ ਠੰਡੀ ਉਤੇ ਕੱਡੇਰਨੇ ਦੇ ਕੰਡਿਆਂ ਵਾਂਗ  
 ਤਿਥੇ ਅਤੇ ਸਿਥੇ ਖੜੇ ਉਂਗਲ ਉਂਗਲ ਲੰਮੇ ਵਾਲ ਇੰਜ ਜਾਪਦੇ  
 ਸਨ ਜਿਵੇਂ ਮਨੁਖੀ ਜਾਤ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ  
 ਹੈ । ਇਸ ਜੀਅ ਜਹੇ ਦੀ, ਜੋ ਮੇਰੀ ਲਾਗਲੀ ਕੁਰਸੀ ਪੁਰ ਬੈਠਾ ਸੀ  
 ਅਤੇ ਜਿਸਦਿਆਂ ਮੈਲਿਆਂ ਪਰਵੁੱਟਿਆਂ ਵਿਚ ਗਲੇਡੀਆਂ, ਲਿਸਕ-  
 ਦੀਆਂ ਅੱਖਾਂ, ਮੇਰੀ ਜਾਂਚ ਪੜਤਾਲ ਕਰ ਰਹੀਆਂ ਸਨ, ਨਿਕਾਰੀ  
 ਸ਼ਕਲ ਦੇ ਹਰ ਪਾਸੇ ਦੇ ਮਿਲੇ ਜੁਲੇ ਪਰਭਾਵ ਨੇ ਮੇਰੇ ਦਿਲ ਨੂੰ ਕਚਾਂਦ

ਨਾਲ ਭਰ ਦਿਤਾ। ਦੁਧ ਪੀਣ ਦਾ ਸੁਆਦ ਮਿਟੀ ਵਿਚ ਰਲ ਗਿਆ।  
 ਉਸ ਦੀਆਂ ਗੈਰ-ਕੁਦਰਤੀ ਅਖਾਂ ਹੋਲੀ ਹੋਲੀ ਮੇਰੇ ਸਰੀਰ ਪੁਰ,  
 ਉੱਤਾਹਾਂ, ਹਿਠਾਹਾਂ, ਐਧਰ, ਐਧਰ ਫਿਰ ਰਹੀਆਂ ਸਨ, ਸੈਦ ਓਹਨਾਂ  
 ਵਿਚ ਕੋਈ ਮੰਗ ਵੀ ਸੀ, ਕਿਸੇ ਪਰਕਾਰ ਦੀ ਜਾਚਨਾ। ਮੇਰੇ ਦਿਲ  
 ਵਿਚ ਧੁੜਬੁੜ ਹੋਣ ਲੱਗਾ--ਮੰਗਤਾ ਤਾਂ ਨਹੀਂ? ਸ਼ਕਲ ਤਾਂ ਮੰਗਤਿਆਂ  
 ਵਾਲੀ ਹੈ। ਪੈਸੇ ਮੰਗਦਾ ਹੈ? ਦੁਧ ਪੀਣਾ ਚਾਹੁੰਦਾ ਹੈ? ਕੀ  
 ਮੰਗਦਾ ਹੈ ਮੈਥੋਂ? ਇਹ ਨੈਹਸ਼ ਕਿਸੇ ਥਾਂ ਦਾ ਕਿਥੋਂ ਆ  
 ਗਿਆ। ਪੈਸੇ ਮੰਗਣੇ ਸੁ ਤਾਂ ਬਾਹਰੋਂ ਮੰਗੇ, ਐਥੇ ਆਕੇ ਕੁਰਸੀ  
 ਤੇ ਬੈਠਣ ਦਾ ਕੀ ਮਤਲਬ? ਇਸ ਮੰਗਤਵਾਧੇਨੇ ਬੜਾ ਦੁਖ  
 ਦਿਤਾ। ਮੈਂ ਜੇਥਾਂ ਚੇਰੀ ਚੇਰੀ ਫਰੋਲੀਆਂ, ਕੋਈ ਪੈਸਾ ਨਹੀਂ ਸੀ,  
 ਕੀ ਕੀਤਾ ਜਾਏ? ਚੰਗੀ ਵਿਪਤਾ ਵਿਚ ਪਏ। ‘ਖੁਸ਼ ਤਾਂ ਹੈ?’  
 ਮੈਂ ਪੁਛਿਆ। ‘ਹੱਦ ਕਿ’ ਓਹਨੇ ਉੱਤਰ ਦਿੱਤਾ। ‘ਕੀ ਚੌਹਨਾਂ ਤੂੰ?’  
 ਮੈਂ ਪੁਛਿਆ। ‘ਕੁਛ ਨਹੀਂ, ਸਭ ਕੁਝ ਰਬ ਦੀ ਦੈਆ ਆ’  
 ਓਹਨੇ ਉੱਤਰ ਦਿੱਤਾ। ‘ਬਾਹਰ ਪਾਲਾ ਤਾਂ ਬੜਾ ਹੋਣਾ?’ ਕੋਈ  
 ਐਡਾ ਤਾਂ ਨਹੀਂ ਹੈ। ਮੈਂ ਉਠ ਖੜੋਤਾ; ਦਿਲ ਕਾਹਲ ਬੈਣ ਲੱਗ  
 ਪਿਆ ਸੀ। ਓਵਰ ਕੋਟ, ਜਿਹੜਾ ਦੁਕਾਨ ਵਿਚ ਵੜਿਆਂ ਈ  
 ਲਾਹ ਦਿਤਾ ਸੀ ਧਾ ਲਿਆ ਅਤੇ ਓਸ ਭੂਸਲੀ ਸ਼ਕਲ ਨੂੰ ਓਸੇ  
 ਤਰ੍ਹਾਂ ਕੁਰਸੀ ਪੁਰ ਬਿਗਾਜਿਆਂ ਛੱਡ ਮਲਕੜ ਜਹੋ ਦੁਕਾਨ ਦੇ  
 ਬਿਜਲੀ ਦੇ ਚਾਨਣ ਅਤੇ ਤਪਦੀ ਭੱਠੀ ਦੀ ਨਿਘ ਵਿਚੋਂ ਰਾਤ ਦੀ  
 ਕਾਲੋਂ ਅਤੇ ਫਰਨ ਫਰਨ ਵਗਦੇ ਠਕੇ ਦੀ ਸੰਨ ਵਿਚ ਆ ਗਿਆ।  
 ਠਰਨ ਗਰਮ ਕਪੜਿਆਂ ਦੀਆਂ ਚੋਹਰੀਆਂ ਪੈਜੋਹਰੀਆਂ ਤੇਹਾਂ ਵਿਚ  
 ਦੀ ਸਟਕਦੀ ਪਿੰਡੇ ਤਾਈਂ ਪੁੱਜ ਗਈ, ਪਾਲੇ ਦੀ ਇਕ ਝਰਨਾਟ  
 ਸਠੀਕ ਵਿਚ ਦੀ ਸਰਕ ਗਈ—ਕੁਰਸੀ ਉੱਤੇ ਬੰਠੇ ਮੰਗਤੇ ਦਾ  
 ਖਿਆਲ ਆਇਆ, ਓਹਦੇ ਗਲ ਕੇਵਲ ਇਕ ਪਾਟੀ ਜਹੀ ਕਮੀਜ਼

ਅਤੇ ਪਤਲਾ ਜਿਹਾ ਕੋਟ ਸੀ, ਇਹ ਪਤਾ ਨਹੀਂ ਕਾਹਦੇ ਬਣੇ ਨੇ, ਪੇਹ  
ਮਾਘ ਦਾ ਕੱਕਰ ਵੀ ਕੁਝ ਨਹੀਂ ਪੋਂਹਦਾ, ਖਵਰੇ ਮੈਲ ਪਾਲੇ ਨੂੰ  
ਡੱਕ ਲੈਂਦੀ ਹੋਵੇ। ਮੁਸ਼ਨੀਏ ਨਾਲ ਪਰੇ ਮਰਦੇ ਵੀ ਨਹੀਂ ਸੋਹਰੈ,  
ਆਹ ਗੰਦ ਤਾਂ ਮੁੱਕੇ!

ਕੁਝ ਦਿਨ ਮਗਰੋਂ ਇਕ ਸ਼ਾਮ, ਜਦੋਂ ਮੈਂ ਦੁਧ ਪੀਣ  
ਆਇਆ ਤਾਂ ਕੀ ਦੇਖਦਾ ਹਾਂ ਕਿ ਉਦਣ ਵਾਲਾ ਮੰਗਤਾ ਦੁਕਾਨ  
ਦੇ ਬੂਹੇ ਅਜੇ ਖੜਾ ਹੈ। ਉਸ ਦੀਆਂ ਲੱਤਾਂ ਕੋਡੀਆਂ ਹੋਈਆਂ  
ਸਨ, ਗੋਂਦਾ ਜਟੇ ਅਤੇ ਉਸਦੇ ਨੌਕਰ ਬੂਹੇ ਵਿਚ ਖੜੇ ਸਨ ਅਤੇ  
ਇਕ ਲਾਲਾ ਜਿਹਾ ਉਸ ਡੁੱਡੇ ਨਾਲ ਗੱਲਾਂ ਕਰ ਰਿਹਾ ਸੀ।

ਲਾਲਾ- ਕਦੇ ਨਹੀਂ ਜੀ ਕਰਦਾ..... ਕਦੇ ਨਹੀਂ ?

ਡੁੱਡਾ- ਵਿਆਹ ਕਰਾ ਕੇ ਕੀ ਲੈਣਾ ? ਮੁੱਫਤ ਦਾ ਪੰਚਾ।

ਲਾਲਾ- ਕਮਲਾ- ਕੀਹੜੀ ਕਰਵਾ, ਹੋ ਜਾਓ ਸੰਜੋਗ ਕਿਤੇ,  
ਤੇਰੇ ਮੰਹ ਖੇਲ੍ਹਣ ਦੀ ਡੇਰ ਆ।

ਡੁੱਡਾ- ਨਾ ਭਰਾ, ਮਾਫ ਈ ਰੱਖ, ਤੀਮੀਆਂ ਬੁਰੀ ਬਲੋ।

ਲਾਲਾ- ਵਾਹ ਜੀ ਵਾਹ ਕੋਈ ਜੀਣ ਦਾ ਸੁਆਦ ਵੀ ਲੈਣਾ  
ਕਿ ਨਹੀਂ ?

ਡੁੱਡਾ- ਤਿ ਹੁਣ ਕੀ ਤੇਰੇ ਭਾਣੇ ਸੁਆਦੇ ਬਗੇਰ ਈ  
ਰਹਿਨਾ ਆ ?

ਗੋਂਦੇ ਜਦੋਂ ਨੌਕਰ ਦਾ ਵੀ ਗੱਲਾਂ ਨੂੰ ਜੀ ਕਰ ਆਇਆ-  
ਖਿਹ ਸੁਆਦ ਲੈਨੈ, ਜਿਥੇ ਨੀਂਦ ਅੰਦੀ ਆ ਬੇਸੁਰਿਆਂ ਵਾਂਗ ਪਿਆ  
ਰਹਿਨੈਂ, ਨਾ ਖਾਣ ਦੀ ਸੁਰਤ ਨ ਪੀਣ ਦੀ, ਘਰ ਵਾਲੀ ਹੋਊ, ਤੇਰੀ  
ਜੂਨ ਸੁਧਰ ਜਾਓ, ਗੀਠੀ ਬਾਲ ਕੇ ਤੈਨੂੰ ਸਿਕਾਇਆ ਕਰੂ, ਤੇਰੀ ਮੁਠੀ  
ਚਾਪੀ ਕਰਿਆ ਕਰੂ, ਤੇਰੇ ਕਪੜੇ ਧੋਇਆ ਕਰੂ; ਲਾਲੇ ਦੀ ਗਲ ਨ  
ਮੌਜ, ਕਰਾ ਲੈ ਵਿਆਹ ਅਵੈਕਿਆ,- ਮੈਨੂੰ ਕਹੋ ਨਾ ਲਾਲਾ।

ਛੁੱਡਾ—ਤੂੰ ਨਾਂ ਇਹਨਾਂ ਗੱਲਾਂ ‘ਚਿ ਪੈ, ਤੂੰ ਹਾਲੇ ਨਿਆਣਾ ਆਂ  
ਕਾਕਾ, ਦੁਧ ਦੇ ਵਦ ਵੀ ਨਹੀਂ ਰਾਏ। ਤੂੰ ਹਾਲੇ ਜੰਮ ਤਿ ਲੈ, ਜੰਮਿਆ  
ਕਰੋਂ ਤੇ ਗੱਲਾਂ ਕਿੱਦਾਂ ਮੜਾਕ ਮੜਾਕ ਕੇ ਕਰੋਂਦੇ, ਹੈ ਲੋਕੇ ਨੇਰ ਸਾਈਂ ਦਾ।  
ਨੈਕਰ-ਤੇਰੇ ਫੈਦੇ ਦੀ ਗੱਲ ਕੀਤੀ ਆਂ, ਅਗੋਂ ਤੂੰ ਭਾਵੇਂ  
ਮਸ਼ਗੂਲਾ ਸਮਝੇਂ।

ਗੋਂਦੇ ਜਟ ਨੂੰ ਵੀ ਜੋਸ਼ ਆਇਆ। ਡੱਡੇ ਨੂੰ ਤਾਜ਼ਨਾ ਕੀਤੀ  
“ਯਾਦ ਰਖ ਬਚੂ ਜੇ ਤੂੰ ਗ੍ਰੈਸਤ ਧਰਮ ਨਾ ਕੀਤਾ, ਤੈਨੂੰ ਅਗਲੀ ਜੂਨੇ  
ਰਬ ਨੇ ਨਾ ਸੰਢਾ ਬਣਾਇਆ ਤਾਂ ਕਹੀਂ। ਇਹ ਵੀ ਗਲ ਚੇਤੇ ਰਖ ਲਾ  
ਵੇਰ ਨ ਕਹੀਂ ਦਸੀ ਨਹੀਂ ਸੀ”।

ਡੁੱਡਾ—ਤੇਬਾ ਤੇਬਾ।

ਗੋਂਦਾ—ਬਸ ਤੈਨੂੰ ਦਸ ਦਿਤਾ, ਨਾ ਸੰਚੇ ਦੀ ਜ਼ਨੇ ਪਿਆ ਤਾਂ  
ਕਹੀਂ, ਨਾ ਤੈਨੂੰ ਜੱਟਾਂ ਪ੍ਰੇਣਾਂ ਨਾਲ ਕੁਟ ਕੁਟ ਵੁੱਬਾ ਬਣਾਇਆ  
ਤਾਂ ਕਹੀਂ।

ਡੁੱਡਾ ਤੇਬਾ ਤੇਬਾ!

ਲੋਲਾ—ਕਰ ਲੈ ਬਿਆਹ ਸੁਖੀ ਰਹੋਂਗਾ।

ਡੁੱਡਾ—ਤੇ ਤੇਰੇ ਭਾਣੇ ਸੁਖੋਂ ਬਗੀਰ ਈ ਆਂ?

ਵਾਰਤਾਲਾਪ ਖਤਮ ਹੋਇਆ ਤਾਂ ਮੈਂ ਅੰਦਰ ਕੁਰਸੀ ਪੁਰ ਜਾ  
ਬੈਠਾ, ਕੀ ਦੇਖਦਾ ਹਾਂ ਕਿ ਉਹ ਡੁੱਡਾ ਵੇਰ ਅੰਦਰ ਨੂੰ ਆ ਰਿਹਾ ਹੈ।  
ਮੈਂ ਬੜੇ ਗੋਹ ਨਾਲ ਉਸ ਦੀ ਚਾਲ ਦੀ ਪਤਖ ਕੀਤੀ, ਉਸ ਦੀਆਂ  
ਸੁਕੀਆਂ ਹੋਈਆਂ ਪਿੱਨੀਆਂ ਅਤੇ ਪੱਟ ਆਪੋ ਵਿਚ ੬੦ ਦਰਜੇ ਦੇ  
ਜਾਵੀਏ ਤੇ ਮਿਲਦੇ ਸਨ, ਉਸ ਦਾ ਪੇਟ ਅੰਦਰ ਨੂੰ ਅਤੇ ਪਸਲੀਆਂ  
ਵਿਚ ਨਿੱਪੜ ਕੇ ਬਾਹਰ ਨੂੰ ਢੱਧੀਆਂ ਸਨ। ਸਿਰ ਧਣ ਪੁਰ ਇੰਜ ਸੀ  
ਜਿਵੇਂ ਕਿਸੇ ਨੇ ਉਥੇ ਟਿਕਾ ਦਿੱਤਾ ਹੋਵੇ ਅਤੇ ਜਿਸ ਨੂੰ ਪੈਰ ਪੈਰ ਤੇ  
ਕਿਸੇ ਮਾੜੇ ਜਹੋ ਹੱਕੇ ਨਾਲ ਹੋਠਾਂ ਭਿਗ ਪੈਣ ਦਾ ਖਤਰਾ ਹੋਵੇ। ਉਸਦੇ

ਇਹਨਾਂ ਵਿੰਗੇ ਤੱਕਿੰਗੇ ਅੰਗਾਂ ਨੂੰ ਦੇਖਕੇ ਮੈਨੂੰ ਰਾਜਾ ਜਨਕ ਵੇਲੇ ਦੇ ਅਸ਼ਟਾ-ਬੱਕਰ ਦਾ ਬਿਆਲ ਆਇਆ। ਡੁੱਡਾ ਜਦੋਂ ਇਕ ਪੈਰ ਚੁਕਦਾ ਸੀ, ਵੱਜੀ ਲੱਤ ਕਮਾਨੀ ਵਾਂਗ ਲਰਜ਼ ਖਾਂਦੀ ਸੀ, ਜਿਸਦੇ ਨਾਲ ਉਸ ਦਾ ਸਾਰਾ ਸਰੀਰ ਹਲੁਣਿਆਂ ਜਾਂਦਾ ਸੀ। ਉਸ ਦੀ ਚਾਲ ਅਤਿ ਮੱਧਮ ਪੈਰ ਕੱਢੂ-ਕੁਮੋਂ ਵਾਂਗ ਅਟਿਕ ਸੀ—ਉਹ ਮਲਕੜੇ ਵਧਦਾ ਵਧਦਾ ਭੁੱਠੀ ਕੋਲ ਆ ਗਿਆ ਜਿਸ ਵਿਚ ਕੋਲੇ ਭਖ ਰਹੇ ਸਨ। ਫੇਰ ਉਸ ਨੇ ਆਪਣੀ ਟੋਪੀਦਾਰ ਛਾਤੀ ਨੂੰ ਤਪਦੀ ਭੁੱਠੀ ਨਾਲ ਛਾਸਣੇ ਲਾ ਦਿਤਾ। ਉਹਦੀ ਸਿਰ ਦੀ ਟੋਪੀ ਦਾ ਉਪਰਲਾ ਸਿਰਾ ਮਸਾਂ ਹੀ ਭੁੱਠੀ ਦੇ ਕੱਢੇ ਤੀਕ ਉਪਕ੍ਰਿਆਂ। ਗੋਂਦੇ ਜੱਟ ਨੇ ਵਰਜਿਆ,—“ਕਿਉਂ ਮਰਨ ਲੱਗੇ ਏਥੇ ਸਾਡੀ ਦੁਕਾਨੇ—ਬਾਹਰ ਹੋਕੇ ਮਰ!”

“ਏਥੇ ਈ ਮਰਨਾ—ਏਥੇ ਈ ਮਰਨਾ”

“ਜਦ ਮੈਂ ਕਹਿ ਦਿੱਤਾ ਪਈ ਏਥੇ ਨਾ ਮਰ—ਅਸੀਂ ਸਿਰ ਚੜ੍ਹ ਕੇ ਤਾਂ ਮਰਨ ਨਹੀਂ ਦੇਣਾ ਕਦੇ ਬੀ।”

‘ਏਥੇ ਈ ਮਰਨਾ—ਏਥੇ ਈ ਮਰਨਾ—ਤੇਰੀ ਦੁਕਾਨ ਦਿ ਮਰਨਾ ਬੱਸ’। ਉਹਨੇ ਉਵੇਂ ਕਿਵੇਂ ਵਾਸਣਾ ਲਾਈ ਰੋਖਿਆ ਅਤੇ ਫੇਰ ਕੁਝ ਚਿਰ ਮਗਰੋਂ ਉਥੋਂ ਹਿਲ ਕੇ ਹੌਲੀਹੌਲੀ, ਬਹੁਤ ਮਲਕੜੇ ਮਲਕੜੇ ਜਿਵੇਂ ਕਿ ਉਸ ਤੋਂ ਤੁਰਿਆ ਜਾਂਦਾ ਸੀ, ਉਹ ਮੇਰੀ ਵਲ ਨੂੰ ਵਧਿਆ, ਅਤੇ ਨੌਜੇ ਆਕੇ ਮਸਕ੍ਰਾ ਕੇ ਆਖਣ ਲੱਗਾ, ‘ਸੁਣਾਓ ਸਰਦਾਰ ਸਾਹਿਬ ਜੀ, ਤਗੜੇ ਉ’ ਮੈਂ ਕਿਹਾ ‘ਹਾਂ ਤਕੜਾਂ, ਤੂੰ ਸੁਣਾ ਆਪਣੀ ਗਲ ਬਾਤ’। ਪਰ ਮੈਨੂੰ ਉਹਦੇ ਕਪੜਿਆਂ ਤੋਂ ਅਜ ਵੀ ਬੜੀ ਘਿਰਨਾ ਆਈ, ਜੋ ਗੰਦ ਨਾਲ ਪਲੇਥੇ ਪਏ ਸਨ। ਉਹ ਮੇਰੇ ਖਬੇ ਕੁਰਸੀ ਉਤੇ ਬੈਠ ਗਿਆ। ਰਤਾ ਕੁ ਮਗਰੋਂ ਗਾਂਦੇ ਜੱਟ ਨੇ ਇਕ ਪਾ ਦੁਧ ਮੇਰੇ ਬਿਨ ਬਣਾਏ ਮਿੱਤਰ ਨੂੰ ਦਿੱਤਾ; ਉਹਨੇ ਘੁੱਟੋ ਵੱਟੀ ਅਨੰਦ ਨਾਲ ਛਕਿਆ, ਫੇਰ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਿਸ ਤੌਰ ਆਇਆ ਸੀ ਉਸੇ

ਤੋਰ ਦੁਕਾਨੋਂ ਬਾਹਰ ਚਲਾ ਗਿਆ। ਮਗਾਰੋਂ ਮੈਂ ਗੋਂਦੇ ਜੱਟ ਟ੍ਰੈਪੁਡਿਆ, 'ਮੈਂ ਕਿਹਾ ਜੀ, ਆ ਮੰਗਤਾ ਜਿਹਾ ਕੌਣ ਆ, ਜਿਹੜਾ ਹੁਣੈ ਦੁਧ ਪੀ ਕੇ ਗਿਐ?' "ਮੰਗਤਾ ਨਾ ਕਹੋ ਸਰਦਾਰ ਜੀ" ਓਹਨੇ ਉੱਤਰ ਦਿੱਤਾ—“ਸੈਹਾਂ ਨਾਲੋਂ ਚੰਗਾ ਆ, ਆਪਣੀ ਵਸਾਂ ਨੋਹਾਂ ਦੀ ਕਿਰਤ ਕਰਕੇ ਖਾਂਦੇ, ਕਿਸੇ ਦੀ ਮੁਬਾਜ਼ੀ ਤਾਂ ਨਹੀਂ ਕਰਦਾ, ਬਚਾਰੇ ਦੇ ਸਰੀਰ ਵਲੋਂ ਵਾਹਿਗੁਰੂ ਨੇ ਬਚਾ ਜੁਲਮ ਕੀਤਾ, ਨਹੀਂ ਤਾਂ ... ...”

“ਅੱਛਾ! ਮੈਂ ਤਾਂ ਡਰਦਾ ਰਿਹਾਂ ਮਤਾਂ ਕੁਛ ਮੰਗ ਬੈਠੋ—ਜੇਬਾਂ ਵੀ ਅੱਜ ਕਲ ਖਾਲੀ ਰਹਿੰਦੀਆਂ ਹਨ।”

‘ਰਮ ਰਾਮ ਜੀ, ਮੰਗਣ ਦਾ ਨਾਂ ਨ ਲਵਿ।’

“ਕੀ ਕੰਮ ਕਰਦੇ?”

“ਕੰਮ ਕੀ ਕਰਨਾ ਬਚਾਰੇ ਨੇ—ਆਪਣਾ ਨਰਥਾਹ ਕਰਦੇ... ... ਹਾਂ ਲਾਗਲੇ ਕਾਰਖਾਨੇ ਚਿਨੋਂਕਰ ਆ, ਓਥੇ ਬੈਠਾ ਰਹਿੰਦੇ ਹਨ ਅਗੇ, ਜੇ ਕਿਤੇ ਰੋੜ ਰਾੜ ਪਏ ਹੋਏ, ਓਹ ਹੂੰਝ ਦਿੱਤੇ, ਐਦਾਂ ਹਥਾਂ ਫਾਲ ਬੈਠੁਕੇ—ਖੜਕ ਹੋ ਕੇ ਤਾਂ ਕੰਮ ਕਰ ਨਾ ਨ ਹੁੰਦਾ ਹੋਇਆ, ਬੇਸ ਐਦਾਂ ਈ ਕਰਕੂਰ ਛੱਡੇ, ਹੋਰ ਬਚਾਰੇ ਨੇ ਕੰਮ ਕੀ ਕਰਨਾ—ਅੱਛਾ ਸਰਦਾਰ ਜੀ ਚੰਗਾ ਈ ਆ, ਇਹਦੇ ਵਰਗੇ ਸੈ ਸੜਕਾਂ ਤੇ ਮੰਗਦੇ ਫਿਰਦੇ ਐ, ਕਿਸੇ ਮੁੰਹਰੇ ਹੱਥ ਤਾਂ ਨਹੀਂ ਅੱਡਦਾ।”

“ਹੋਰ ਨਹੀਂ ਕੋਈ ਇਹਦਾ ਰੜਾ ਰਿਸ਼ਤੇਦਾਰ?”

“ਕਿਹਦਾ, ਸਰਨਦਾਸੁ ਦਾ--ਛੁੱਡੇ ਦਾ?”

“ਹਾਂ।”

“ਰਵਾ ਰਿਸ਼ਤੇਦਾਰ ਕੌਣ ਪਛਾਣਦੇ, ਸਰਦਾਰ ਜੀ, ਕਰ ਯੈਰ ਹੀਣ ਨੂੰ ਤਾਂ ਰੱਬ ਬੀ ਨਹੀਂ ਪਛਾਣਦਾ, ਕੋਈ ਹੋਊ ਨਾਂਹ ਹੋਇਆਂ, ਵਰਗਾ—ਕਾਰਖਾਨੇ ਵਿਚ ਈ ਕਮਰਾ ਦਿਤਾ ਹੋਇਐ, ਓਥੇ ਈ ਰਹਿੰਦੇ, ਹੋਰ ਅਸੀਂ ਤਾਂ ਕਦੇ ਸੁਣਿਆਂ ਨਹੀਂ ਅੰਗ ਸਾਕ—ਨ ਭੈਣ,

ਨ ਭਰਾ, ਨ ਤਾਇਆ, ਨ ਚਾਰਾ, ਕੱਲੀ ਕੱਲੀ ਜਾਨ ਆ।” ਮੈਂ ਦਿਲ ਵਿਚ ਕਿਹਾ--ਚੰਤਾ ਆਦਮੀ ਹੈ। ਕੁਝ ਕੁਝ ਤਰਸ ਆਉਣ ਲੱਗਾ।

ਮਹੀਨੇ ਲੰਘ ਗਏ, ਮੈਂ ਸਰਨ ਦਾਸ ਨੂੰ ਨ ਦੇਖਿਆ। ਇਕ ਦਿਨ ਮੈਂ ਸੁਣਿਆਂ- ਗੋਂਦੇ ਜੱਟ ਦੀ ਦੁਕਾਨ ਦੇ ਲਾਰਲਾ ਕਾਰਖਾਨਾ ਬਈ ਹੋ ਗਿਆ ਹੈ। ਮੈਨੂੰ ਓਸ ਵੇਲੇ ਓਸ ਤੁੱਡੇ ਦਾ ਬਿਆਲ ਨ ਆਇਆ।

੨.

ਅਜ ਜੇਦੋਂ ਮੈਂ ਦੁਧ ਪੀਣ ਗਿਆ ਤਾਂ ਕੀ ਵੇਖਦਾ ਹਾਂ ਕਿ ਢੁੱਡਾ ਅੱਗੇ ਹੀ ਮੌਜੂਦ ਕੁਰਸੀ ਪਰ ਬਰਾਜਮਾਨ ਹੈ, ਪਰ ਅਗਾਂਹ ਵਧ ਕੇ ਵੇਖਿਆ ਜੁ ਉਸ ਦੇ ਚਿਹਰੇ ਤੇ ਪਿੜਲੀ ਖੁਸ਼-ਦਿਲੀ ਦੀ ਹਲਕੀ ਮੁਸਕਾਨ ਦੇ ਬਜਾਏ ਨਿਰੂਪਿਤ ਛਾਈ ਹੋਈ ਹੈ। ਅਗੇ ਦੋ ਵਾਰੀ ਮਿਲਿਆ ਸੀ ਤਾਂ ਐਵੇਂ ਖਾਹ-ਖਮਾਹ ਬਿਨ ਬਲਾਏ ਸੁਖ-ਸਾਂਦ ਪੁਛਿਆ ਕਰਦਾ ਸੀ, ਅੱਜ ਨਾ ਹੀ ਉਹ ਉਸਨੂੰ ਮੌਰੀ ਆਮਦ ਤੇ ਅੱਗੇ ਵਾਂਗ ਬੇ-ਵਜ਼ਹ ਦਾ ਚਾ ਹੀ ਚੜਿਆ, ਨਾ ਈ ਉਸ ਨੇ ਆਪਣੀਆਂ ਨੀਂਝਾਂ ਪੁਤਾਈਆਂ। ਮੌਰੀ ਖੁਦ ਪ੍ਰਸਤੀ ਨੂੰ ਬੇ-ਮਲੂਮੀ ਠੋਸ ਜਹੀ ਲੱਗੀ। ਪਤਾ ਨਹੀਂ ਸਰਨ ਦਾਸ ਅੱਜ ਕੀ ਸੋਚ ਰਿਹਾ ਸੀ, ਮੌਰੇ ਲਈ ਮਜ਼ਦੂਰ ਸ਼ਰੋਣੀ ਦੇ ਕਿਸੇ ਫਰਦ ਦਾ ਚਿਤਾ ਵਿਚ ਹੋਣਾ ਕੋਈ ਅਸਾਧਾਰਨ ਗੱਲ ਨਹੀਂ ਸੀ। ਦਿਲ ਖੁਸ਼ ਕਰਨ ਨੂੰ ਐਵੇਂ ਸਹਿਜ ਸੁਭੋਂ ਟਿੱਚਰ ਕੀਤੀ। “ਸਰਨ ਵਾਸਾ ਕਿਹੜ ਵਹਿਣਾਂ ਚਿਪੈ ਗਿਆਂ; ਬੱਵੀ ਬਿਨਾਂ ਦਿਲ ਉਦਾਸ ਹੋ ਜਾਂਦੇ?”

‘ਆਓ ਸਰਦਾਰ ਸਾਹਿਬ ਜੀ ਤਗੜੇ ਤਾਂ ਰਹੋ, ਬੜੇ ਚਿਰੁਆਂ ਪਿਛੋਂ ਦਰਮਨ ਹੋਵੇ’ ਓਹਨੇ ਉੱਤਰ ਦਿੱਤਾ, ਜਿਵੇਂ ਸੁਤਾ ਉਠਿਆ ਹੋਵੇ।

‘ਦੜੇ ਦਰਸ਼ਨਾਂ ਦੀ ਤਾਂ ਕੋਈ ਗੱਲ ਨਹੀਂ, ਤੂੰ ਦਸ ਪਈ ਕਿਹੜੀਆਂ ਸੋਚਾਂ ਸੋਚੋਂ’?

“ਸਰਦਾਰ ਸਾਹਿਬ ਜੀ ਲੰਮੀਆਂ ਸੋਚਾਂ ਪੈ ਗਈਆਂ, ਕੋਈ ਹੀਲ ਹੁੱਜਤ ਨਹੀਂ ਅੰਡੂਦੀ । ਗੰਢੇ ਜੱਟ ਦਾ ਨੌਕਰ ਬੋਲਿਆ, “ਲਓ ਸਰਦਾਰ ਜੀ, ਇਹਨੂੰ ਕਹੀਦਾ ਪਈ ਦੁਧ ਪੀਈ ਜਾ, ਤੇਹਨੂੰ ਅਸੀਂ ਮੁਫਤ ਪਲਾਵਾਂਗੀ—ਅਗਿਓਂ ਇਹਦੀ ਮਜ਼ਾਜ ਈਨ੍ਹੀਂ ਸਾਂਭੁ ਹੁੰਦੀ ਦੇਖ ਤਾਂ ਸਈ ਆਕਤਿਆਂ ਕਿੱਦਾਂ ਮਾਂਹ ਦੇ ਆਟੇ ਵਾਂਗ” ।

ਗਾਂਦਾ ਜੱਟ—“ਅਸਲ ਚਿ ਗੱਲ ਐਉਂ ਆ ਸਰਦਾਰ ਜੀ, ਪਈ ਇਹਦਾ ਹੋ ਗਿਆ ਕਾਰਖਾਨਾ ਬਦ, ਨਾਲੋਂ ਛੁਟ ਗਈ ਨੌਕਰੀ; ਜਿਹੜੇ ਚਾਰ ਦਮੜੇ ਏਨ ਜੋੜੇ ਸੀ ਕਿਰਸ ਕਰਕੇ, ਉਹ ਲਏ ਹੁਣ ਤਾਈ ਸਾਰੇ ਖਰਜ, ਹੋਰ ਕਿਤੇ ਨੌਕਰੀ ਦੀ ਸਬੰਧਿਲ ਜੁੜਦਾ ਨਹੀਂ ਦੀਹਦੀ । ਤੁਸੀਂ ਦੱਸੋ ਸਰਦਾਰ ਸਾਹਿਬ ਜੀ ਜੇ ਕੋਈ ਨਿਗਾਹ ਚਿ ਹੋਵੇ ਤਾਂ ਅੰਵੇਂ ਚੜ੍ਹੇ ਚੌਂਕਿਦਾਰ ਦੀ, ਬਚਾਰੇ ਦੀ ਬਹੜੀ ਕਰੋ ਜੇ ਹੋ ਸਕਦੀ ਤਾਂ” । ‘ਵਾਹ ਜਾਂ ਵਾਹ, ਚੰਗੀ ਗੱਲ ਕਹੀ’ ਮੈਂ ਦਿ ਲਵਿਚ ਹੱਸਿਆ ‘ਕੋਈ ਇਹਨੂੰ ਨੌਕਰ ਰਖ ਕੇ ਵੀ ਤਰ ਜਾਓ’ ।

“ਪਰ ਓਹ ਦੁਧ ਦੀ ਕੀ ਗੱਲ ਸੀ, ਓਹ ਤਾਂ ਵਿਚੋਂ ਈ ਰਹਿ ਗਈ”? ਮੈਂ ਖਲਾਸੀ ਕਰਾਉਣ ਲਈ ਰੁਕਾਵ ਬਦਲਾਇਆ ।

ਨੌਕਰ ਗਲਾਸ ਵਿਚ ਦੁਧ ਪਾਕੇ ਲਈ ਆਉਂਦਾ ਸੀ, ਓਹਨੇ ਮੇਰੇ ਪ੍ਰਸ਼ਨ ਦਾ ਉਤਰ ਦਿੱਤਾ—“ਦੁਧ ਦੀ ਗੱਲ ਇਹ ਪਈ—ਲਓ ਤੁਸੀਂ ਆਪੇ ਹੀ ਦੇਖ ਲਓ, ਇਹਨੇ ਦੁਧ ਨਹੀਂ ਪੀਣਾ, ਦੇਖੋ ਇਹਦੇ ਤਮਾਸੇ ਅਤੇ ਇਹ ਕਹਿਦਿਆਂ, ਉਹਨੇ ਦੁਧ ਦਾ ਗਲਾਸ ਸਰਨ ਦਾਸ ਦੇ ਮੋਹਰੇ ਬੰਚ ਤੇ ਟਿਕਾ ਦਿੱਤਾ । ਫੇਰ ਓਹਨੂੰ ਆਖਿਆ ‘ਲੈ ਬਈ ਮਿੜਾ ਚੜ੍ਹਾ ਜਾਂ ਦਿਕੇ ਸਾਹੇ । ਭੁੜੇ ਦੀਆਂ ਚਮਕੀਲੀਆਂ ਅੱਖਾਂ

ਹਸਰਤ ਨਾਲ ਦੁਧ ਦੇ ਗਲਾਸ ਉਪਰੋਂ ਦੀ ਵਿਰੀਆਂ ਅਤੇ ਫੇਰ  
ਸ਼ੋਕ-ਭਰਿਆ ਬੋਲ ਨਿਕਲਿਆ “ਚਕ ਲਾ ਜਾਰ ਇਹਨੂੰ ਕਿਸਮਤ  
ਹੀ ਨਿਖੁਟ ਗਈ ਜਦ, ਦੁਧ ਪੀ ਕੇ ਕਿਹੜੇ ਖੋਣ ਖੋਹ ਲਉ—  
ਚਕ ਲਾ ਜਾਰ ਇਹਨੂੰ ਏਥੋ” ।

“ਪੀ ਲਾ, ਪੀਂਦਾ ਕਿਉਂ ਨਹੀਂ ਜਿਹਨੂੰ ਮੁਫਤ ਦਾ ਦੁਧ ਲੋਭੇ  
ਓਹਨੇ ਹੋਰ ਕੀ ਲੈਣਾ !” ਮੈਂ ਜਿਵੇਂ ਓਹਨੂੰ ਹੁਕਮ ਦਿੱਤਾ ।

“ਦੇਖੋ ਨਾ ਸਰਦਾਰ ਜੀ” ਨੌਕਰ ਬੋਲਿਆ “ਇਹਦੇ ਖੇਖਨ ।  
ਹੈ ਮਜਾਜ ਟਿਕਾਣੇ, ਇਹਦੀ ਗਲ ਸੁਣੀ ਤੁਸੀਂ, ਕਹਿੰਦੇ ਦੁਧ ਨਹੀਂ  
ਪੀਣਾ, ਤਿ ਦੁਧ ਨਹੀਂ ਪੀਣਾ, ਪਈ ਅੱਛਾ ਘੁਹਿਲਾਂ ਕੋਈ ਇਹਨੂੰ  
ਇਹ ਪੁਛੋ ਪਈ ਦੱਸ ਭਲਿਆ ਮਾਣਸਾ ਪਈ ਤੂੰ ਜੁ ਐਵੇਂ ਮਾਂਹ ਦੇ  
ਆਏ ਵਾਂਗ ਆਕੜਿਆ ਹੋਇਆਂ, ਕਿਸੇ ਦਾ ਕੀ ਖੋਹ ਲਏਂਗਾ ?  
ਦੁਧ ਪੀਏਂਗਾ ਤੇਰੇ ਛਿਡ ਚਿਈ ਜਾਉ ਸਾਡੇ ਤਾਂ ਚਲਾ ਦੀ ਨਹੀਂ  
ਚਲਿਆ । ਜੇ ਪੈਸੇ ਈ ਮੁਕ ਗਏ ਸੀ ਤਾਂ ਇਹਨੂੰ ਪੁਛੋ ਪਈ ਜੇਥੇ  
ਜੇ ਤੂੰ ਡੁੱਡ ਮਾਰਦਾ ਆਇਆਂ, ਇਹ ਕਿਹੜਾ ਗੱਡਾ ਖਿੱਚਣ ਆਇਆਂ ।”

“ਮੈਂ ਕਿਹਾ ਆ ਦੁਧ ਚਕ ਲਾ, ਚਕ ਲਾ, ਨਹੀਂ ਤਾਂ ਮੈਂ  
ਬਾਹਰ ਭੁਆਂ ਕੇ ਮਾਰਨਾ ।” ਡੁੱਡੇ ਦੇ ਬੋਲ ਵਿਚ ਨਿਰਾਸਤਾ ਦੀ  
ਤੁਰਸ਼ੀ ਅਤੇ ਸ਼ਕਾਇਤ ਦਾ ਰੋਹ ਸੀ ।

“ਬਲੇ ਓਇ ਕਾਨ੍ਹਾ ! ਨਾਲੇ ਦੁਧ ਪਲਾਓ ਨਾਲੇ ਨਖਰੇ ਜਰੋ,  
ਸਾਨੂੰ ਭਲਾ ਮਾਣਸ ਕੌਣ ਕਰੋ ।” ਨੌਕਰ ਨੇ ਗਲਾਸ ਚੁਕ ਲਿਆ ।

ਅਜੀਬ ਮਾਮਲਾ ਸੀ, ਮੈਂ ਹੈਰਾਨ ਹੋਈ ਜਾ ਰਿਹਾ ਸਾਂ । ਗੋਂਦਾ  
ਜਟ ਕੋਲ ਖੜਾ ਸੀ, ਓਹਨੇ ਗਲਾਸ ਫੜ ਲਿਆ ਅਤੇ ਲਾਡ ਵਿਚ  
ਜਿਵੇਂ ਬੱਚੇ ਨੂੰ ਵਰਾਈਦਾ ਹੈ, ਆਖਣ ਲਗਾ, “ਨਾ ਬਈ ਸਰਨ ਦਾਸਾ,  
ਤੂੰ, ਸਾਡਾ ਮਿੱਤਰ ਹੋਇਆ ਚਿਰਾਂ ਦਾ, ਅਸੀਂ ਕੋਈ ਉਧਾਰ ਤਾਂ ਨਹੀਂ  
ਕਥਦੇ ਪਈ ਕਰਜਾ ਸਿਰ ਚੜ੍ਹ ਜਾਉ, ਅਸੀਂ ਤਾਂ ਕਹਿਨੇ ਆਂ, ਤੂੰ

ਦੁਧ ਪੀਈ ਜਾ ਜਿੰਨਾ ਤੇਰਾ ਜੀ ਕਰੋ ਰਜਕੇ, ਖਾਣ ਪੀਣ ਵਾਲੀ ਚੀਜ਼  
 ਦੀ ਮਸ਼ਿਦਮੀ ਕਾਹਦੀ। ਕਿਤੇ ਤੇਤੇਂ ਪੈਸੇ ਮੰਗਣ ਲੱਗੇ ਅਂ ਪਈ ਤੂੰ  
 ਡਰੇਂ, ਤੂੰ ਸਮਝ, ਪਈ ਆਹ ਹੱਟੀ ਤੇਰੀ ਹੀ ਆ, ਓ ਭੋਲਿਆ  
 ਬੰਦਿਆ ਤੈਨੂੰ ਹੋ ਕੀ ਗਿਆ ਅਜ, ਚਿੜੀ ਜਿੰਨਾ ਤੇਰਾ ਸਰੀਰ, ਚੁਲੀ  
 ਭਰ ਤਾਂ ਤੂੰ ਦੁਧ ਪੀਣਾ, ਭਲਾ ਨਾ ਦੇ ਪੈਸੇ ਆਏ ਤਾਂ, ਤਾਂ ਕਿਹੜਾ  
 ਬਪਾਰ ਖੁਸ ਜਾਣੈ, ਤੂੰ ਹੋਸਲਾ ਕਰ, ਮਰਦਾ ਕਿਉਂ ਜਾਨੈ, ਇਕ ਵੇਲੇ  
 ਪੈਸੇ ਨਹੀਂ ਬੀ ਹੁੰਦੇ ਬੰਦੇ ਕੋਲ ਤਾਂ ਖਾਣ ਪੀਣ ਛੁੱਡ ਦੇਣਾ ! ਵਾਹ ਜੀ  
 ਵਾਹ ! ਸ਼ਾਬਾਸੇ ਤੇਰੀ ਅਕਲ ਦੇ ! ਸੁਦਾਈਆ, ਬੰਦਿਆਂ ਨਾਲੋਂ  
 ਦੁਧ ਪਿਆਰਾ ?” •

ਸਰਨ ਦਾਸ ਨੇ ਇਕ ਵਾਰੀ ਫੇਰ ਮੂੰਹ ਪਟਿਆ, ਓਸ ਦੀ  
 ਆਵਾਜ਼ ਵਿਚ ਗੋਂਦੇ ਦੇ ਦਿਲਾਸੇ ਦਾ ਸੁਕਰਾਨਾ ਸੀ “ਗੋਂਦਾ ਸਿੰਹਾਂ,  
 ਤੂੰ ਜਾਣਦੇਂ ਮੇਰਾ ਸੁਭੋਂ, ਦਸ ਕਦੇ ਤੇਰੀ ਹਟੀਓਂ ਅਗੇ ਵੀ ਕੋਈ ਸੈਂ  
 ਮੰਗ ਕੇ ਲਈ ?”

“ਅਗੇ ਤੇਰੇ ਥੋੜੇ ਪੈਸੇ ਸੀ, ਹੁਣ ਨਹੀਂ, ਭੋਲਿਆ ਬੰਦਿਆ  
 ਭੁੱਖੇ ਮਰ ਜਾਣਾ, ਇਦਾਂ ਕਿਨਾਂ ਕੁ ਚਿਰ ਕੱਢੋਂਗਾ, ਕਿਉਂ ਹੈ ਨਾ ਗਲ  
 ਠੀਕ ਸਰਦਾਰ ਜੀ ?” ਮੈਂ ਪ੍ਰੇਰੂਤਾ ਕਰ ਦਿੱਤੀ।

“ਮੈਂ ਨਹੀਂ ਪੀਣਾ, ਬੱਸ, ਪਾਣੀ ਪੀ ਲਉਂਗਾ”, ਸਰਨਦਾਸ  
 ਨੇ ਅਖੀਰੀ ਛੈਸਲਾ ਸਣਾ ਦਿਤਾ।

“ਪੀਣਾ ਕਿਉਂ ਨਹੀਂ ਦੇਖਦਾਂ ਨਾ, ਨਹੀਂ ਪੀਂਦਾ ਤੂੰ !” ਗੋਂਦਾ  
 ਗਲਾਸ ਲੈ ਕੇ ਅਗਾਂਹ ਹੋਇਆ ਅਤੇ ਡੱਡੇ ਸਰੀਰ ਦੇ ਮਾੜੂਏ ਜਹੋ  
 ਸਿਰ ਨੂੰ ਫੜ ਗਲਾਸ ਮੰਹ ਨਾਲ ਲਾਂਦਿਤਾ।

“ਮੈਂ ਪੀ ਲੈਨਾਂ, ਮੈਂ ਆਪੇ ਹੀ ਪੀ ਲੈਨਾਂ ਤੂੰ ਜ਼ਬਰਦਸਤੀ  
 ਕਿਉਂ ਕਰਦੇ ?” ਸਰਨਦਾਸ ਦੇ ਕੰਬਦੇ ਹੱਥ ਨੇ ਗਲਾਸ ਫੜ ਲਿਆ  
 ਅਤੇ ਮਲਕਰੜੇ ਜਹੋ ਬੁਲ੍ਹਾਂ ਨਾਲ ਲਾਇਆ।

ਦੁਧ ਪੀ ਹੋ ਜਾਣ ਨਾਲ ਜਿਵੇਂ ਇਸ ਸਾਰੇ ਨਾਟਕ ਦਾ  
ਡਰਾਪ-ਸੀਨ ਹੋ ਜਾਣਾ ਸੀ, ਅਸੀਂ ਸਾਰੇ ਇਸ ਅੰਤਲੀ ਝਾਕੀ ਨੂੰ ਬੜੇ  
ਗੋਹ ਅਤੇ ਦਿਲ-ਚਸਪੀ ਨਾਲ ਦੇਖਣ ਲੱਗੇ । ਇਕ ਪਲ, ਦੋ ਪਲ,  
ਗਲਾਸ ਓਸੇ ਤਰ੍ਹਾਂ ਅੰਡੇਲ ਬੁਲ੍ਹਾਂ ਨੂੰ ਛੁਹ ਰਿਹਾ ਸੀ, ਮੂਲ ਨ  
ਹਿੱਲਿਆ, ਜ਼ਰਾ ਵੀ ਕੋਡਾ ਨ ਹੋਇਆ । ਦੁਧ ਦਾ ਇਕ ਤਿਬਕਾ ਵੀ  
ਜੋਭ ਤਾਈ ਨ ਪਹੁੰਚਿਆ, ਉਸ ਦੀਆਂ ਅੱਖਾਂ ਹਰਾਸ ਜਹੋ ਵਿਚ  
ਸਾਹਮਣਲੀ ਕੰਧ ਵਲ ਇਸ ਤਰ੍ਹਾਂ ਤਕ ਰਹੀਆਂ ਸਨ, ਜਿਵੇਂ ਅੰਤਮ  
ਫੈਸਲੇ ਦੀ ਢੰਡ ਵਿਚ ਹੋਣ ।

ਨੌਕਰ ਖਿੜ ਕੇ ਥੋਲਿਆ “ਸੰਘ ਵਿਚ ਕੀਲਾ ਤਾਂ ਨਹੋਂ  
ਗੱਡਿਐ, ਪੀਂਦਾ ਕਿਉਂ ਨਹੀਂ ?” ਉਹਦੀ ਸੁਰ ਵਿਚ ਬੜੀ ਤਲਖਾਈ  
ਸੀ । ਸਰਨਦਾਸ ਨੇ ਗਲਾਸ ਫੱਟੇ ਉਤੇ ਟਿਕਾ ਦਿਤਾ । ਮੈਂ ਸੋਚਿਆ  
ਮੈਂ ਭਲਾ ਏਸ ਯੱਭੁਖਾਨੇ ਵਿਚੋਂ ਕੀ ਲੈਣਾ ਅਤੇ ਇਹ ਸੋਚ ਕੇ  
ਸਰਨ ਦਾਸ ਨੂੰ ਓਸੇ ਤਰ੍ਹਾਂ ਅੜੀ ਕਰਦੇ, ਨੌਕਰ ਨੂੰ ਖਿਸ਼ਦੇ ਅਤੇ  
ਗੋਂਦੇ ਜੱਟ ਨੂੰ ਤਰਲੇ ਕਰਦਿਆਂ ਛੱਡ, ਮੈਂ ਦੁਕਾਨ ਵਿਚੋਂ ਬਾਹਰ  
ਨੂੰ ਆ ਗਿਆ ।

ਇਸ ਤੋਂ ਪਿਛੋਂ, ਕੁਝ ਦਿਨਾਂ ਤਕ ਮੈਂ ਸਰਨਦਾਸ ਨੂੰ ਨਾ  
ਦੇਖਿਆ, ਨਾ ਹੀ ਕਿਸੇ ਨੇ ਓਹਦਾ ਜ਼ਿਕਰ ਕੀਤਾ ਅਤੇ ਨਾ ਹੀ ਮੇਰੇ  
ਦਿਲ ਵਿਚ ਓਹਦਾ ਕਦੇ ਖਿਆਲ ਆਇਆ । ਉਸ ਦੀ ਹੋਂਦ ਜਾਂ  
ਅਣਹੋਂਦ ਮੇਰੇ ਲਈ ਕੋਈ ਵੱਡੀ ਗੋਲ ਦਾ ਵਿਸ਼ਾ ਨਹੀਂ ਸੀ । ਪਰ  
ਅੱਜ ਦੁਧ ਪੀਂਦੇ ਨੂੰ ਐਵੇਂ ਫੁਰਨਾ ਜਿਹਾ ਫੁਰਿਆ, ਚਲੋ ਕੁਝ ਆਪਣੇ  
ਯਾਰ ਬਾਬਤ ਗੱਲ ਬਾਤ ਹੀ ਕਰੀਏ, ਬਿਚਾਰਾ ‘ਸਤਿ ਸ੍ਰੀ ਅਕਾਲ’  
ਬੁਲਾਇਆ ਕਰਦਾ ਸੀ, ਹੁਣ ਕਈ ਚਿਰਾਂ ਤੋਂ ਨਜ਼ਰੀ ਹੀ ਨਹੀਂ  
ਪਿਆ । ਮੈਂ ਹੱਸਕੇ ਪੁੱਛਿਆ—

“ਸੁਣਾ ਗੋਂਦਿਆ ਆਪਣੇ ਮਿੱਤਰ ਦਾ ਹਾਲ ਚਾਲ, ਹੁਣ ਤਾਂ

ਦਰਸ਼ਨ ਈ ਦੁਰਲੱਭ ਕਰ ਲਏ ਓਹਨੇ। ਉਸ ਦਿਨ ਦੁਧ ਪੀ ਲਿਆ  
ਸੀ ਕਿ ਨਹੀਂ?"

ਗੋਂਦੇ ਨੇ ਮਰੀ ਜਹੀ ਸੁਰ ਵਿਚ ਉੱਤਰ ਦਿੱਤਾ; "ਸਰਦਾਰ ਜੀ  
ਕੀ ਪੁਛਦੇ ਓਹ ਓਹਦਾ ਬਚਾਰੇ ਦਾ, ਦੁਧ ਨਹੀਂ ਪੀਤਾ, ਬਬੇਰੇ ਤਰਲੇ  
ਕਰ ਰਹੇ, ਪਰਾਲੱਭਤ ਜਿ ਲਿਖਿਆ ਈ ਏਨਾ ਸੀ, ਉਹਦੇ  
ਬਚਾਰੇ ਦੇ ਕੀ ਛੱਸ ਸੀ। ਉਦਣ ਦੇ ਮਗਰੋਂ ਮੁੜ ਨਹੀਂ ਸਾਡੀ  
ਦੁਕਾਨੇਂ ਪੈਰ ਪਾਇਆ, ਅਸਾਂ ਨਹੀਂ ਫੇਰ ਦੇਖਿਆ, ਬਿਪਤਾ ਦਾ  
ਮਾਰਿਆ ਖੋਰਿਆ ਕਿਧਰ ਕਿਧਰ ਫਿਰਦੇ ਰਿਹੈ।"

"ਕਹ ਪਤਾ ਨਹੀਂ ਲਗਾ?"

"ਨਹੀਂ ਸ੍ਰਦਾਰ ਜੀ, ਪਤਾ ਕੀ ਲਤਾਣਾ ਸੀ, ਖੋਰਿਆ ਕਿਧਰ  
ਨੂੰ ਚਲਾ ਗਿਆ। ਕਲ ਹੂਲਾ ਜਿਹਾ ਸੁਣਿਆ, ਡੁੱਡਾ ਮਰ ਗਿਆ!"

"ਹੌ, ਮਰ ਗਿਆ?"

"ਹਾਂ ਸਰਦਾਰ ਜੀ, ਮਰ ਗਿਆ, ਇਕ ਗਲੀ ਦੀ ਗੁਠ ਜਹੀ  
ਚੋਂ ਉਹਦੀ ਲੇਥ ਲੱਭੀ ਦਸੀ ਦੀ ਆ, ਬਚਾਰਾ ਭੁਖਣ ਭਾਣਾ  
ਮਰ ਗਿਆ।"

"ਮੱਤ ਮਾਰੀ ਗਈ ਸੀ, ਹੋਰ ਕੀ? ਚੰਗੇ ਭਲੇ ਨੂੰ ਖੋਰਿਆਂ ਕੀ  
ਬਿਜ ਪੈ ਗਈ!" ਨੋਕਰ ਨੇ ਟੰਧ ਕੀਤੇ।

ਗੋਂਦੇ ਨੇ ਵਾਰਤਾ ਨੂੰ ਸੰਪੂਰਨ ਕੀਤਾ "ਕਮੇਟੀ ਵਾਲਿਆਂ ਨੇ  
ਛੁਕ ਵਿੱਤੇ ਸੁਣਿਐ ਪਰਸੋਂ। ਹੋਰ ਉਹਦਾ ਕੌਣ ਸੀ ਬਿਚਾਰੇ ਦਾ ਲੰਬ੍ਹ  
ਲੱਣ ਵਾਲਾ। ਕਹਿੰਦਾ ਸੀ ਮੰਗਕੇ ਨਹੀਂ ਖਾਣਾ, ਨੋਕਰੀ ਬਿਚਾਰੇ ਨੂੰ  
ਕਿਥੋਂ ਮਿਲਦੀ?"

ਮੇਰੀਆਂ ਵੰਡੀਆਂ ਨਿਕਲ ਆਈਆਂ, ਹਾਸੇ ਵਿਚ ਨਹੀਂ—  
ਸਰਮ ਵਿਚ।

*High middle class*

## ਨਿਕਾ ਬਾਬੂ

---

ਮਿਸ ਸਵਰਨਾ ਦੇ ਮਾਤਾ ਜੀ ਪਹਿਲੇ ਦਿਨ ਤੋਂ ਹੋ ਮੁੰਡੂ ਦੇ ਹੱਕ ਵਿਚ ਨਹੀਂ ਸਨ। ਪਿਤਾ ਜੀ ਤਾਂ ਘਰੇਲੂ ਮੁਆਮਲਿਆਂ ਵਿਚ ਦੁਖਲ ਨਹੀਂ ਸਨ ਦੇਂਦੇ, ਨਾ ਸਰੋਕਾਰ ਹੀ ਰਖਦੇ ਸਨ, ਨਾ ਉਹਨਾਂ ਨੂੰ ਅੰਨਾ ਵਿਹਲ ਹੀ ਸੀ। ਬੜੇ ਭਾਰੇ ਕਾਰੋਬਾਰੀ ਸੇਠ ਸਨ, ਉਹਨਾਂ ਦਾ ਇਕ ਇਕ ਮਿੰਟ ਵੰਡਿਆ ਵੰਡਾਇਆ ਹੁੰਦਾ ਸੀ। ਮੁੰਡੂ ਚੇਗਾ ਹੈ ਜਾਂ ਮਾੜਾ, ਇਹ ਮਿਸ ਸਵਰਨਾ ਜਾਣੇ ਜਾਂ ਉਹਨਾਂ ਦੇ ਮਾਤਾ ਜੀ। ਪਿਤਾ ਜੀ ਦੇ ਆਪਣੇ ਖਾਸ ਫਰਜ਼ ਸਨ, ਆਪਣੀਆਂ ਖਾਸ ਤਿੰਮੰਵਾਰੀਆਂ।

ਮਿਸ ਸਵਰਨਾ ਦੇ ਮਾਤਾ ਜੀ ਮੁੰਡੂ ਬਾਰੇ ਸੰਤੁਸ਼ਟ ਨਹੀਂ ਸਨ। ਉਮਰ ਦਾ ਛੁਟੇਰਾ ਹੈ। ਅੱਗ ਵੀ ਬਾਲਣੀ ਨਹੀਂ ਆਉਂਦੀ ਸੂ, ਕਮਚੋਰ ਵੀ ਹੈ; ਭਾਂਡੇ ਅੱਛੀ ਤਰ੍ਹਾਂ ਨਹੀਂ ਮਾਂਜਦਾ, ਸਬਜ਼ੀ ਚੰਗੀ ਨਹੀਂ ਬਣਾ ਸਕਦਾ। ਇਹ ਸਾਰੇ ਨੁਕਸ ਮੁੰਡੂ ਵਿਚ ਮੌਜੂਦ ਸਨ ਅਤੇ ਕੁਝ ਹੋਰ ਨੁਕਸ ਵੀ ਹੋਣਗੇ ਪਰ ਮਿਸ ਸਵਰਨਾ ਮੁੰਡੂ ਤੇ ਸ਼ੁਰੂ ਤੋਂ ਹੀ ਮਿਹਰਬਾਨ ਰਹੀ। “ਮੇਰੇ ਚੰਗੇ ਮਾਤਾ ਜੀ” ਸਵਰਨਾ ਆਪਣੀ ਬਿਰਧ ਅਤੇ ਗੁਬਾਰੇ ਵਾਂਗ ਫੁੱਲੀ ਹੋਈ ਮਾਤਾ ਜੀ ਨੂੰ ਕਹਿੰਦੀ, “ਮੁੰਡੂ ਹੈ ਕਮਚੋਰ ਜ਼ਫੂਰ, ਪਰ ਦੇਖੋ ਨ ਮਾਤਾ ਜੀ, ਕਿਨਾਂ ਸਫ਼ਾਈ ਪਸੰਦ ਹੈ। ਕੱਪੜੇ ਯੋਂ ਕੇ ਰੱਖਦਾ ਹੈ, ਵਾਲ ਸੁਆਰ ਕੇ ਰੱਖਦਾ ਹੈ, ਹੈ ਚਾਹੇ ਮੁੰਡੂ ਮਾਤਾ ਜੀ, ਪਰ ਚੰਗੇ ਘਹ ਦਾ ਜਾਪਦਾ ਹੈ, ਮੈਨੂੰ ਤਾਂ ਨਿਕਾ ਜਿਹਾ ਬਾਬੂ ਲਗਦਾ ਹੈ। ਜਦੋਂ ਤੁਸੀਂ ਕਰੋਧ ਨਾਲ ਬੋਲਦੇ ਹੋ ਮਾਤਾ ਜੀ, ਤਾਂ ਮੈਨੂੰ ਮੁੰਡੂ ਤੇ ਬੜਾ ਹੀ ਤਰਸ ਆ ਜਾਂਦਾ ਹੈ।

ਐਨੀ ਕੁ ਜਾਨ ਵਿਚਾਰਾ ਕਿਥੋ ਰੋਟੀ ਕਮਾ ਕੇ ਖਾਵੇਗਾ ? ”

ਮੰਡੂ ਵੇਖਣ ਵਿਚ ਰੋਟੀ ਪਕਾਉਣ ਵਾਲਾ ਨੌਕਰ ਨਹੀਂ ਸੀ ਲੁਗਦਾ। ਰੋਗ ਗੋਰਾ, ਨਕਬ ਚੇਭਈਂ, ਤਿੱਖੇ, ਅੱਖਾਂ ਕਟਾਰਾਂ ਵਾਂਗ ਸਾਫ਼ ਲਿਸ਼ਕਦੀਆਂ ਅਤੇ ਮੋਟੀਆਂ ਮੋਟੀਆਂ। ਮਿਸ ਸਵਰਨਾ, ਉਸਨੂੰ ਕਦੇ ਵੀ ਤੁਦੇ ਕੱਪੜਿਆਂ ਵਿਚ ਨ ਰਹਿਣ ਵੇਂਦੀ, ਮੰਡੂ ਦੇ ਹਰ ਤੀਸਰ ਦਿਨ ਕਪੜੇ ਬਦਲਾਏ ਜਾਂਦੇ ਸੀ, ਹਫ਼ਤੇ ਵਿਚ ਦੋ ਬਾਰ ਬਾਰਬਰ ਮਾਸਟਰ ਉਸਦੇ ਵਾਲ ਬਣਾ ਕੇ ਜਾਂਦਾ। ਮੰਡੂ ਹਾਲੇ ਅਲੂਆਂ ਛੇਕਰਾ ਹੀ ਸੀ, ਪੰਦਰਾਂ ਕੁ ਸਾਲਾਂ ਦੀ ਉਮਰ ਹੋਵਗੀ, ਉਸਦੀਆਂ ਰੱਲ੍ਹਿਆਂ ਹਾਲੇ ਗੋਲ ਮੇਲ ਅਤੇ ਮਾਸੂਮੀਅਤ ਨਾਲ ਭਰੀਆਂ ਹੋਈਆਂ ਸਨ। ਉਹ ਮਿਸ ਸਵਰਨਾ ਦਾ ਬੜੀ ਸਤਕਾਰ ਕਰਦਾ ਸੀ। ਮਾਤਾ ਜੀ ਤੋਂ ਬੜਾ ਘਬਰਾਉਂਦਾ ਸੀ। ਜਿਸ ਸਵਰਨਾ ਨੂੰ ਬੀਬੀ ਜੀ ਕਹਿੰਦਾ, ਮਾਤਾ ਜੀ ਨੂੰ ਮਾਤਾ ਜੀ, ਪਰ ਮਾਤਾ ਜੀ ਤੋਂ ਮੰਡੂ ਘਬਰਾਉਂਦਾ ਬਹੁਤ ਸੀ। ਉਹ ਹਮੇਸ਼ਾਂ ਝਿੜਕ ਝਿੜਕ ਕੇ ਪੈਂਦੀ ਸੀ, ਉਸਦੀ ਹਾਥੀ ਵਰਗੀ ਮਸਤ ਚਾਲ, ਖਾਸ ਕਰ ਮਾਤਾ ਜੀ, ਜਦੋਂ ਕਿਚਨ ਵਲ ਆ ਰਹੇ ਹੋਣ, ਬੜੀ ਹੀ ਚਿੰਤਾ ਜਨਕ ਹੁੰਦੀ ਸੀ, ਪਰ ਮਿਸ ਸਵਰਨਾ ਨੂੰ ਦੇਖ ਕੇ ਮੰਡੂ ਕੰਵਲ ਵਾਂਗ ਖਿੜ ਪੈਂਦਾ ਅਤੇ ਉਸਨੂੰ ਆਪਣੀ ਨੌਕਰੀ ਦਾ ਬਸੁਆਦਾ ਪਨ ਬਿਲਕੁਲ ਭੁਲ ਜਾਂਦਾ। ਮਿਸ ਸਵਰਨਾ ਗ੍ਰੈਜੂਏਟ ਹੋ ਚੁਕੀ ਸੀ ਅਤੇ ਪਿਛਲੇ ਮਹੀਨੇ ਹੀ ਉਸਨੇ ੧੯ ਵੇਂ ਸਾਲ ਵਿਚ ਪੈਰ ਪਾਇਆ ਸੀ। ਉਸ ਦਿਨ ਵਰ੍ਹੇ ਗੰਢ ਵੀ ਪੀਤ ਮਲਣੀ ਦੇ 'ਸਮੇਂ' ਉਸਨੇ ਕਿੰਨੇ ਚਾਵਾਂ ਨਾਲ ਆਪਣਾ ਮੰਡੂ ਸਾਰਿਆਂ ਸਨੋਹੀਆਂ ਨੂੰ ਦਿਖਾਇਆ ਸੀ। ਬਿਮਲਾ, ਸਵਰਨਾ ਵਾਂਗ ਸਹੇਲੀ ਤਾਂ ਮੰਡੂ ਤੇ ਮਸਤ ਹੀ ਹੋ ਗਈ। ਉਸ ਦਿਨ ਸਵਰਨਾ ਨੇ ਧੋਬੀ ਦੇ ਧੋਤੇ ਕਪੜੇ ਮੰਡੂ ਨੂੰ ਪਹਿਨਾਏ, ਬੁਲਬੁਲਾਂ ਨੂੰ ਤੇਲ ਲਗਵਾਇਆ ਅਤੇ ਵਾਲ ਵਾਹਕੇ ਐਨ ਰੁਕ ਸਿਰ ਕਰ ਦਿਤੇ।

ਸਵਰਨਾ ਨੇ ਕਿੰਨੇ ਚਾਅ ਨਾਲ ਤੇ ਮਾਣ ਨਾਲ ਬਿਮਲਾ ਨੂੰ ਕਿਹਾ ਸੀ।

“ਦੇਖਿਆ ਸਾਡਾ ਮੰਡੂ, ਹੈ ਕਿ ਨਹੀਂ ਨਿੱਕਾ ਜਿਹਾ ਬਾਬੁ  
ਲਗਦਾ, ਮੈਂ ਚਾਹੁੰਦੀ ਹਾਂ ਇਹਨੂੰ ਪੜ੍ਹਾਵਾਂ। ਮੈਂ ਬਿਮਲਾ ਜੀ, ਤੁਹਾਨੂੰ  
ਸੱਚ ਕਹਿਨੀ ਹਾਂ, ਬੜਾ ਹੁਸ਼ਿਆਰ ਨਿਕਲੋ। ਕਈ ਗਰੀਬਾਂ ਦੇ  
ਲੜਕੇ ਬੜੇ ਹੁਸ਼ਿਆਰ ਨਿਕਲਦੇ ਹਨ।”

“ਪਰ ਮੈਨੂੰ ਤਾਂ ਇਹ ਗਰੀਬ ਦਾ ਪੁਤ ਨਹੀਂ ਜਾਪਦਾ।  
ਇਸਦੀ ਮਾਂ ਜ਼ਰੂਰ ਕਿਸੇ ਕੋਠੀ ਨੌਕਰਾਨੀ ਰਹੀ ਹੋਵੇਗੀ।”

“ਨਹੀਂ ਬਿਮਲਾ ਜੀ, ਇਹ ਗੱਲ ਨਹੀਂ। ਪਹਾੜੀ ਲੋਕਾਂ  
ਵਿਚ ਖੁਬਸੂਰਤੀ ਮਕਾਬਲਤਨ ਬਹੁਤ ਜ਼ਿਆਦਾ ਹੈ। ਜ਼ਰੂਰੀ ਨਹੀਂ  
ਅਮੀਰ ਲੋਕ ਵੱਡੇ ਖੁਬਸੂਰਤ ਹੀਹੋਣ।”

“ਪਰ ਇਹ ਤੁਹਾਡਾ ਮੰਡੂ ਜ਼ਰੂਰ ਕਿਸੇ ਵੱਡੇ ਅਮੀਰ ਦਾ  
ਪੁਤਰ ਹੈ। ਇਸਦਾ ਰੰਗ ਵੰਡਾ, ਚੁਲ ਚਾਲ ਨੌਕੂਰਾਂ ਵਾਲੀ ਹੈ  
ਹੀ ਨਹੀਂ।”

“ਨਹੀਂ ਬਿਮਲਾ ਜੀ, ਮੈਂ ਇਸਨੂੰ ਬਣਾ ਸੁਆਰਕੇ ਰਖਦੀ  
ਹਾਂ। ਨੌਕਰ ਨੂੰ ਹਮੇਸ਼ਾ ਬਣਾ ਸੁਆਰ ਕੇ ਰਖਣਾ ਚਾਹੀਦਾ ਹੈ। ਅਤੇ  
ਨੌਕਰ ਬਿਨਾਂ ਕਿਸੇ ਘਰ ਨੂੰ ਵੀ ਮਾਣ ਨਹੀਂ ਮਿਲ ਸਕਦਾ।”

ਸਵਰਨਾ ਅੰਦਰੋਂ ਅੰਦਰ ਬਹੁਤ ਪਰਸੰਨ ਹੋ ਰਹੀ ਸੀ। ਉਸਦੇ  
ਮੰਡੂ ਦੀ ਸ਼ਲਾਘਾ ਹੋ ਰਹੀ ਹੈ।

“ਇਹ ਮੰਡੂ ਤੁਸੀਂ ਸਾਨੂੰ ਦੇ ਦਿਓ।”

“ਤੇ ਆਸੀਂ ਕੀ ਕਰੀਏ ਬਿਮਲਾ ਜੀ।”

“ਤੁਸੀਂ ਸਾਡਾ ਮੰਡੂ ਲੈ ਲਓ। ਕਾਰਨ ਇਹ ਹੈ ਕਿ ਸਾਡਾ  
ਮੰਡੂ ਪੂਰਾ ਜੁਆਨ ਹੈ ਅਤੇ ਸਾਡੇ ਵਰਗੇ ਦੋ ਟੱਬਰਾਂ ਦਾ ਕੰਮ ਕਰ  
ਸਕਦਾ ਹੈ। ਸਾਨੂੰ ਦਰ ਅਸਲ ਛੋਟੇ ਉਮਰ ਦੇ ਮੰਡੂ ਦੀ ਜ਼ਢੂਰਤ ਹੈ।  
ਨਾਲੋਂ ਸਵਰਨ ਵਿਚਲੀ ਗੱਲ ਇਹ ਹੈ ਕਿ ਸਾਡਾ ਮੰਡੂ ਹੈ ਚਾਹੇ ਗੰਦਾ

ਪਰ ਵਿਚੋਂ ਬੜਾ ਸੌਕੀਨ ਆਦਮੀ ਹੈ । ਸਾਡੀ ਨੌਕਰਾਣੀ ਦੀ ਕੁੜੀ ਬੀਬਾਂ ਨੂੰ ਖਰਾਬ ਕਰਦੇ । ਮਮੀਂ ਪੁਰਾਣੇ ਖਿਆਲਾਂ ਦੇ ਹੋਏ ਜ਼ਰਾ ਇਸ ਗੱਲ ਨੂੰ ਬੁਰਾ ਮਨਾਉਂਦੇ ਹਨ । ਬੀਬਾ ਦੀ ਮਾਂ ਵੀ ਦੇਸੇ ਕਰਕੇ ਘਰ ਦੀ ਨੌਕਰੀ ਤੋਂ ਜੁਆਬ ਦੇਣ ਨੂੰ ਫਿਰਦੀ ਹੈ । ਮੈਂ ਮਾਤਾ ਜੀ ਨੂੰ ਵਿਚਲੀ ਗੱਲ ਨਹੀਂ ਦਸੀ ਪਰ ਉਹ ਇਸ ਗੱਲ ਤੇ ਰਜ਼ਾਮੰਦ ਹਨ ਕਿ ਵਟਾਂਦਰਾ ਕਰ ਲਿਆ ਜਾਏ । ਤੁਹਾਡੇ ਮੰਡੇ ਦੀ, ਉਹ ਕਹਿੰਦੇ ਹਨ ਉਮਰ ਛੋਟੀ ਹੈ । ਘਰ ਦਾ ਕੰਮ ਪੂਰੀ ਤਰ੍ਹਾਂ ਨਹੀਂ ਸਾਂਭ ਸਕਦਾ ।”

“ਨਾਲੇ ਬਿਮਲਾ ਜੀ ਤੁਸੀਂ ਕਹਿੰਦੇ ਹੋ, ਮੂੰਡੂ ਤੁਹਾਡਾ ਵਿਗਤਿਆ ਹੋਇਆ ਹੈ ।”

“ਪਰ ਤੁਹਾਨੂੰ ਇਸ ਗੱਲ ਦਾ ਕੀ ਡਰ, ਉਹ ਸਾਡੀ ਨੌਕਰਾਣੀ ਦੀ ਕੁੜੀ ਬੀਬਾਂ ਨਾਲ ਖਰਾਬ ਹੈ । ਏਥੇ ਤੁਹਾਡੇ ਤਾਂ ਏਹੋ ਜਹੀ ਕੁੜੀ ਕੋਈ ਹੋਈ ਨਾ ਹੈ । ਤੁਹਾਨੂੰ ਕੀ ਇਹਤਰਾਜ ਹੋ ਸਕਦੈ । ਵੇਸੇ ਘਰ ਦੇ ਸਭ ਕੰਮਾਂ ਕਾਜ਼ਾਂ ਲਈ ਬਹੁਤ ਹੁਸ਼ਿਆਰ ਹੈ । ਸਹਾਈ ਦਾ ਖਿਆਲ ਨਹੀਂ ਰਖਦਾ, ਪਰ ਸਵਰਨ ਕੇਲ ਆਕੇ ਉਹ ਵੀ ਸਿਖ ਜਾਵੇਗਾ । ਤੁਹਾਡੇ ਮਾਤਾ ਜੀ ਨੂੰ ਤਾਂ ਮੈਂ ਰਜ਼ਾਮੰਦ ਕਰ ਵੀ ਲਿਆ ਹੈ ।”

“ਮਾਤਾ ਜੀ ਨੂੰ ਰਜ਼ਾਮੰਦ ਜ਼ਰੂਰ ਕਰ ਲਿਆ ਹੋਵੇਗਾ ।” ਸਵਰਨਾ ਸੋਚੀ ਪੈ ਗਈ “ਪਰ ਮੈਂ ਰਜ਼ਾਮੰਦ ਨਹੀਂ ਨਾ ਹੋਸਕਦੀ ॥” ਮਿਸ ਸਵਰਨਾ ਦਾ ਮੰਡੂ ਕਿਨ੍ਹਾਂ ਸੋਹਣਾ ਸੀ । ਸਵਰਨਾ ਜਦ ਵੀ ਰਸੋਈ ਫਿਰ ਆਉਂਦੀ ਤਾਂ ਬਾਬੂਆਂ ਵਰਗਾਂ ਮੰਡੂ ਪਿਆਰੀ ਪਿਆਰੀ ਮੁਸਕਣੀ ਮੁਸਕਣਾ ਪਿਆਰ ਤਕਣੀ ਤਕਦਾ ਜਿਵੇਂ ਉਹ ਸਵਰਨਾ ਦੀ ਦਿਲ ਦੀ ਬਾਤ ਨੂੰ ਸਮਝਣ ਲਗ ਪਿਆ ਸੀ । ਉਸ ਦਿਨ ਤੋਂ, ਸਵਰਨਾ ਦੀ ੧੯ ਵੀਂ ਵਰੇ ਰੰਗ ਵਾਲੇ ਦਿਨ ਤੋਂ, ਮਿਸ ਸਵਰਨਾ ਦੀ ਬੇਸ਼ਬਰੀ ਵਧਣ ਲਗ ਪਈ । ਉਹ ਦਿਨ ਵਿਚ ਕਈ ਕਈ ਫੇਰੇ ਕਿਚਨ ਦੇ ਵਲ ਪਾਉਂਦੀ । ਕਈ ਵਾਰ, ਦਿਨ ਵਿਚ ਕਈ ਵਾਰ, ਮੂੰਡੂ ਨੂੰ ਆਪਣੇ

ਸ਼ਿੰਗਾਰ ਵਾਲੇ ਕਮਰੇ ਵਿਚ ਬੁਲਾ ਭੇਜਦੀ। ਉਹ ਮੰਡੂ ਨੂੰ ਲਾਡ ਨਾਲ  
 ਨਿਤ ਬਾਬੂ ਕਹਿ ਕੇ ਬੁਲਾਉਂਦੀ ਸੀ। ਇਕ ਦਿਨ ਬਾਈ ਨਾਲ  
 ਬੇ-ਸੁਮਾਰੇ ਫੁੱਲੇ ਹੋਏ ਸਵਰਨਾ ਦੇ ਮਾਤਾ ਜੀ ਸੌਂ ਗਏ। ਘਰ ਵਿਚ  
 ਹੋਰ ਕੋਈ ਨਹੀਂ ਸੀ। ਸਵਰਨਾ ਨੇ ਨਿਕੇ ਬਾਬੂ ਨੂੰ ਆਪਣੇ ਸ਼ਿੰਗਾਰ-  
 ਕਮਰੇ ਵਿਚ ਬੁਲਾ ਲਿਆਂਦਾ। ਸ਼ਿੰਗਾਰ ਕਮਰ ਨੂੰ ਅੰਦਰੋਂ ਬੰਦ ਕਰਕੇ  
 ਮਿਸ ਸਵਰਨਾ ਨੇ ਨਿਕੇ ਬਾਬੂ ਦੇ ਕੱਪੜੇ ਬਟਲ ਵਾਏ। ਸਵਰਨਾ ਦਾ  
 ਦਿਲ ਧਕ ਧਕ ਕਰ ਰਿਹਾ ਸੀ, ਕੋਈ ਆ ਨਾ ਜਾਵ ! ਕੋਈ ਆ ਨਾ  
 ਜਾਵੇ ! ਨਿਕੇ ਬਾਬੂ ਦੇ ਕੱਪੜੇ ਬਟਲ ਵਾਏ ਕੇ ਆਪਣੇ ਛੋਟੇ ਭੁਗਾ ਦਾ  
 ਰੇਸ਼ਮੀ ਸੂਟ ਉਸਨੂੰ ਪਹਿਨਾਇਆ, ਵਾਲ ਵਾਹੇ, ਗੱਲ੍ਹਾਂ ਨੂੰ ਸੁਰਖੀ  
 ਪਉੰਡਰ ਲਾਇਆ, ਫੇਰ ਸੀਸ਼ੇ ਦੇ ਸਾਹਮਣੇ ਲਿਜਾ ਖੜ੍ਹਾਇਆ।  
 ਨਿਕਾ ਬਾਬੂ ਸਚਮੁਚ ਨਿਕਾ ਬਾਬੂ ਬਣ ਗਿਆ ਸੀ। ਉਹ ਸੰਗਦਾ  
 ਸੰਗਦਾ ਮੁਸਕਾਂਦਾ, ਕਦੇ ਸੀਸ਼ੇ ਵਿਚ ਆਪਣੇ ਆਪ ਨੂੰ ਦੇਖਦਾ, ਕਦੇ  
 ਬੀਬੀ ਜੀ ਦੇ ਮੂੰਹ ਵੱਲ ਤੱਕਦਾ। ਉਸਨੂੰ ਇਹ ਸਭ ਕੁਝ ਸੁਫਨਾ  
 ਜਿਹਾ ਲਗਦਾ ਸੀ। ਉਹ ਚਕਰਿਤ ਸੀ ਕਿ ਉਸ ਦੇ ਨਾਲ ਕਿਵੇਂ  
 ਬੀਤ ਰਹੀ ਹੈ। ਸਵਰਨਾ ਮੰਡੂ ਵਲ ਵੇਖ ਕੇ ਕੰਬ ਰਾਈ। ਨਿਕਾ  
 ਬਾਬੂ ਸੂਟ ਲਾਹ ਕੇ ਕਮਰੇ ਵਿਚੋਂ ਨੱਸ ਜਾਣ ਨੂੰ ਉਤਾਰਵਾ ਹੋ ਰਿਹਾ  
 ਸੀ, “ਮੈਨੂੰ ਜਾਣ ਵਿਚ ਬੀਬੀ ਜੀ।” ਬੀਬੀ ਜੀ ਦਾ ਲੂੰ ਲੂੰ ਸੇਕ ਛੱਡ  
 ਰਿਹਾ ਸੀ। ਲੱਖਾਂ ਬਿਜਲੀਆਂ ਉਸ ਦੇ ਅੰਗ ਅੰਗ ਵਿਚ ਤੜਪ  
 ਰਹੀਆਂ ਸਨ। ਵਧ ਕੇ ਨਿਕੇ ਬਾਬੂ ਨੂੰ ਬਾਹਾਂ ਵਿਚ ਘੁੱਟ ਲਿਆ,  
 ਹਿੱਕ ਨਾਲ ਲਾ ਲਿਆ, ਕਮਲਿਆਂ ਵਾਂਗ ਨਿਕੇ ਬਾਬੂ ਨੂੰ ਮੂੰਹ ਤੇ,  
 ਅੰਖਾਂ ਤੇ, ਮੱਥੇ ਤੇ, ਚੰਮਿਆ, ਗੱਲਾਂ ਤੇ ਦੰਦੀ ਵੱਡੀ, ਨਿਕਾ ਬਾਬੂ ਬੀਬੀ  
 ਜੀ ਦੀ ਜੱਫੀ ਵਿਚ ਸੰਗਤਦਾ ਜਾ ਰਿਹਾ ਸੀ। ਮਿਸ ਸਵਰਨਾ ਨੇ ਆਪਣੀ  
 ਭਖਦੀ ਗੱਲ੍ਹ ਨਿਕੇ ਬਾਬੂ ਦੀਆਂ ਮਾਸਮ ਬੁੱਲ੍ਹੀਆਂ ਤੇ ਟਿਕਾ ਦਿੱਤੀ।  
 “ਸਵਰਨਾ ਨੂੰ ਕਿਸ ਕਰੋ ਨਿਕੇ ਬਾਬੂ, ਸਵਰਨਾ ਨਾਲ ਪਿਆਰ ਕਰੋ”।

ਨਿਕੇ ਬਾਬੂ ਨੇ ਹੋਰ ਨੀਵੀਂ ਪਾ ਦਿੱਤੀ । ਉਸਦੇ ਲਥ ਤਿਲਕ ਕੇ  
ਸਵਰਨਾ ਦੀ ਠੋੜੀ ਤੇ ਆ ਪਏ । “ਮੈਨੂੰ ਜਾਣ ਦਿਓ ਬੀਬੀ ਜੀ ।”  
ਨਿਕਾ ਬਾਬੂ ਬਰ ਬਰ ਕੰਬ ਰਿਹਾ ਸੀ, ਉਸ ਦੇ ਨਾਲ ਇਕ ਬੜੀ  
ਅਨਹੋਣੀ ਘਟਨਾ ਵਾਪਰ ਰਹੀ ਸੀ, ਜੋ ਕੇਵਲ ਅਨਹੋਣੀ ਹੋਣ ਕਰਕੇ  
ਹੀ ਉਸ ਨੂੰ ਬਹੁਤ ਜ਼ਿਆਦਾ ਡੱਗ ਰਹੀ ਸੀ । ਸਵਰਨਾ ਨੇ ਆਪਣੀ  
ਗਿਫ਼ਤ ਛਿੱਲੀ ਕਰ ਦਿੱਤੀ । ਨਿਕਾ ਬਾਬੂ ਹਾਲੇ ਉਮਰ ਵਿਚ ਨਿਕਾ  
ਸੀ, ਤਜਰਬੇ ਵਿਚ ਕੋਗ, ਉਸ ਤੇ ਹਾਲੇ ਨਿੱਘੇ, ਨਰੋਥੇ, ਨਰਮ ਮਾਸ  
ਦੀ ਕਾਮ ਸੁਰੰਧ ਅਸਰ ਨਹੀਂ ਸੀ ਕਰਦੀ । ਸਵਰਨਾ ਦੀ ਪਿਆਰ-  
ਖੇਡ ਖੇਡਣ ਦੀ, ਖਿਡਾਊਣ ਦੀ ਅਭਿਲਾਖਾ ਦਿਲ ਦੀ ਦਿਲ ਵਿਚ ਹੀ  
ਰਹਿ ਗਈ ।

ਹਣ ਸਵਰਨਾ ਨਿਕੇ ਬਾਬੂ ਨੂੰ ਅਸਲ ਪੜ੍ਹਾਈਆਂ ਪੜ੍ਹਾਉਣ  
ਵੱਲ ਰਜ਼ਾਮ ਹੋਈ ਨੋਕਰ ਹੋਣ ਕਰਕੇ ਮੰਡੂ ਸੰਗਦਾ ਵੀ ਹੈ ਡਰਦਾਵੀਹੈ ।  
ਉਮਰ ਛੱਟੀ ਹੋਣ ਕਰਕੇ ਮੰਡੂ ਅਨਜਾਣ ਹੈਵਾਸ਼ਨਾ ਰਹਿਤ, ਨਿਕੇ ਬਾਬੂ  
ਦੀ ਸੰਗ ਦੂਰ ਕਰਨੀ, ਨਿਕੇ ਬਾਬੂ ਦਾ ਡਰ ਲਾਹੁਣਾ, ਨਿਕੇ ਬਾਬੂ  
ਵਿਚ ਵਾਸ਼ਨਾ ਦਾ ਉਪਜਾਊਣਾ, ਪਿਆਰ-ਖੇਡ ਦਾ ਚਾਹਵਾਨ ਕਰਨਾ,  
ਮਿਸ ਸਵਰਨਾ ਦੇ ਸਾਹਮਣੇ ਅਜ ਕਲ ਦਾ ਇਹੋ ਪ੍ਰੇਗਰਾਮ ਸੀ,  
ਜਿਸ ਵੀ ਤਕਮੀਲ ਤੋਂ ਬਿਨਾਂ ਮਿਸ ਸਵਰਨਾ ਗੁਆਚੀ ਗੁਆਚੀ  
ਜਹੀ ਰਹਿੰਦੀ । ਅਜ ਕਲ ਮਿਸ ਸਵਰਨਾ ਖਿੜੀ ਖਿੜੀ ਰਹਿਣ  
ਲਗ ਪਈ । ਮਾਤਾ ਜੀ ਨੂੰ ਵੀ ਕਈ ਵਾਠੀ ਜਲੀਆਂ ਭੁਜੀਆਂ ਸੁਣਾ  
ਬਹਿੰਦੀ । ਮਾਤਾ ਜੀ ਵੀ ਕਹਿੰਦੇ, “ਸਵਰਨਾ ਬੇਟੀ, ਤੇਰੀ ਆਦਤ  
ਵਿਗੜਦੀ ਕਿਉਂ ਜਾ ਰਹੀ ਹੈ ।” ਪਿਤਾ ਜੀ ਨਾਲ ਵੀ ਸਵਰਨਾ  
ਖੁਲ੍ਹੇ ਕੇ ਗੱਲਾਂ ਨਾ ਕਰਦੀ । ਪਿਤਾ ਜੀ ਸੋਚਦੇ ਸਨ ਸਵਰਨਾ ਵਿਆਹ  
ਦੀ ਚਿੰਤਾ ਕਟਦੀ ਹੈ । ਇਸੇ ਲਈ ਓਹ ਆਪ ਵੀ ਬੜੇ ਚਿੰਤਾਤੁਰ  
ਰਹਿੰਦੇ ।

ਸਵਰਨਾ ਰਸੋਈ ਵਿਚ ਮੁੜ੍ਹ ਨਾਲ ਕਈ ਕਈ ਚਿਰ ਗੱਲਾਂ  
 ਕਰਦੀ। “ਮਾਤਾ ਜੀ, ਮੈਂ ਨਿੱਕੇ ਬਾਬੂ ਨੂੰ ਰਸੋਈ ਦੀ ਸਿੱਖਿਆ ਦੇ  
 ਰਹੀ ਹਾਂ। ਜੇਕਰ ਮੈਂ ਉਸਨੂੰ ਰਸੋਈ ਕਰਨੀ ਨਾ ਸਖਾਵਾਂਗੀ ਮਾਤਾ  
 ਜੀ ਤਾਂ ਉਸਨੂੰ ਆਪਣੇ ਆਪ ਕਿਵੇਂ ਆ ਸਕਦੀ ਹੈ।” ਮਾਤਾ ਜੀ  
 ਕਹਿੰਦੇ, “ਮੁੜ੍ਹ ਨਲਾਇਕ ਹੈ, ਕਮਰੋਰ ਹੈ, ਨਿਕਾ ਜਿਹਾ ਕੰਮ ਵੀ  
 ਦੁਸਤੇਂ ਸਾਰੇ ਦਿਨ ਵਿਚ ਨਹੀਂ ਮਕਦਾ, ਉਸਨੂੰ ਤੂੰ ਕੀ ਸਖਾਏਂਗੀ  
 ਬੱਟੀ।” ਪਰ ਬੇਟੀ ਸਾਰਾ ਸਾਰਾ ਦਿਨ ਰਸੋਈ ਵਿਚ ਵੜੀ ਰਹਿੰਦੀ।  
 ਮੁੜ੍ਹ ਨੂੰ ਹੀਰ ਰਾਂਝੇ ਦੇ ਕਿੱਸੇ ਸੁਣਾਉਂਦੀ, ਲੈਲਾ ਮਜਨੂੰ ਦੀਆਂ  
 ਕਹਾਨੀਆਂ ਪਾਉਂਦੀ, ਗੱਲਾਂ ਗੱਲਾਂ ਨਾਲ ਆਪਣਾ ਇਸ਼ਕ ਦਸਦੀ,  
 ਨਿੱਕੇ ਬਾਬੂ ਦੀ ਬੰਪਰਵਾਹੀ ਦੀ ਸ਼ਿਕਾਇਤ ਕਰਦੀ, ਉਸਦੇ ਨਾਲ  
 ਬਹਿ ਕੇ ਰੋਟੀਆਂ ਪਕਾਉਂਦੀ। ਸਬਜ਼ੀ ਖੁਦ ਚਾੜ੍ਹਦੀ, ਮੁੜ੍ਹ ਹੋਰ  
 ਉਪਰਲੇ ਕੰਮ ਕਰਦਾ। ਕੌਲ ਅੱਗ ਸਾਹਮਣੇ ਬਹਿਕੇ ਨਿੱਕੇ ਬਾਬੂ ਦੇ  
 ਦੌਨੋਂ ਹੱਥ ਛੜਕੇ ਆਪਣੇ ਸੀਨੇ ਤੇ ਰੱਖ ਲੈਂਦੀ। ਕਦੇ ਕਦੇ ਅੰਗੀ  
 ਦੇ ਅੰਦਰ ਵੀ ਨਿਕੇ ਬਾਬੂ ਦੇ ਹੱਥ ਸਰਕਾਏ ਜਾਂਦੇ ਅਤੇ ਮੁੜ੍ਹ ਬੀਬੀ ਜੀ  
 ਦਾ ਹੁਕਮ ਮੰਨਦਾ। ਮਿਸ ਸਵਰਨਾ ਦੇ ਸੀਨਿਆਂ ਦੇ ਨਿੱਘੇ ਮਾਸ  
 ਨਾਲ ਖੇਲਦਾ, ਪਰ ਮੁੜ੍ਹ ਹੈਰਾਨ ਸੀ ਕਿ ਉਸਦੀ ਬੀਬੀ ਜੀ ਨੂੰ ਇਸ  
 ਸਾਰੀ ਬੰਅਰਥ ਬੇਡ ਵਿੱਚੋਂ ਕੀ ਪੱਲੇ ਪੈਂਦਾ ਹੋਵੇਗਾ।

ਮਿਸ ਸਵਰਨਾ ਦਾ ਸਬਰ ਦਿਨੋਂ ਦਿਨ ਖਾਤਮੇ ਵਲ ਜਾ ਰਿਹਾ  
 ਸੀ। ਬੇਸਥਰੀ ਵਧ ਰਹੀ ਸੀ, ਮੁੜ੍ਹ ਉਤੇ ਉਸਦੀ ਭਰ ਜੁਆਨੀ ਦਾ  
 ਬਿਆਕੁਲ ਕਰ ਦੇਣ ਵਾਲਾ ਹੁਸੀਨ ਅਸਰ, ਬੇਅਸਤ ਹੋ ਰਿਹਾ ਸੀ।  
 ਹੁਕਮ ਦਾ ਬੱਧਾ ਹੋਇਆ ਅੱਤ ਲਿਹਾਜ਼ ਵਿਚ ਆਕੇ, ਜਿਵੇਂ ਸਵਰਨਾ  
 ਕਹਿੰਦੀ ਓਹਨੂੰ, ਉਸੇ ਤਰ੍ਹਾਂ ਮੁੜ੍ਹ ਉਸਦੇ ਵਿਆਕੁਲ ਹੋ ਰਹੇ ਸੀਨਿਆਂ  
 ਨਾਲ ਛੜ ਛਾੜ ਕਰਦਾ, ਪਰ ਸਵਰਨਾ ਦੀ ਰੋਮਾਂਸ ਦੀ ਦੁਨੀਆਂ ਤਕ  
 ਮੁੜ੍ਹ ਪਹੁੰਚਣੋਂ ਮੂਲ ਅਸਮਰੋਥ ਸੀ। ਇਹ ਠੀਕ ਹੈ ਕਿ ਮੁੜ੍ਹ ਇਸ

ਨਿੱਤ ਦੇ ਕਾਰ ਵਿਹਾਰ ਤੋਂ ਮਾਨੂਸ ਹੋ ਗਿਆ ਸੀ । ਹੁਣ ਬੀਬੀ ਜੀ ਦੀਆਂ ਅਜੀਬੰਦੀਆਂ ਅਜੀਬ ਕਾਰਵਾਈਆਂ ਉਸਨੂੰ ਓਪਰੀਆਂ ਨਹੀਂ ਸਨ ਲਗਦੀਆਂ । ਇਹ ਵੀ ਠੀਕ ਹੈ ਕਿ ਮਿਸ ਸਵਰਨਾ ਨਾਲ ਆਜ਼ਾਦ ਹੋਇਆਂ, ਉਸ ਨਾਲ ਫੜ੍ਹਲ ਫੜ੍ਹਲ ਗੱਲਾਂ ਕਰਦਿਆਂ ਉਸਨੂੰ ਇਕ ਖਾਸ ਲਜ਼ਤ ਜਹੀ ਵੀ ਆਉਣ ਲਗ ਪਈ ਸੀ, ਪਰ ਆਪਣੇ ਆਪ ਹੱਥ ਪੈਰ ਮਾਰਨ ਦੀ ਉਸ ਵਿਚ ਵਲੇਰੀ ਨਾ ਆਈ । ਰੋਟੀ ਪਕਾਉਣ ਵਾਲਾ ਛੋਕਰਾ ਆਪਣੀ ਮਾਲਕਿਆਣੀ ਨਾਲ ਪੂਰੀ ਆਜ਼ਾਦੀ ਵਿਚ ਕਿਵੇਂ ਆ ਸਕਦਾ ਸੀ । ਨਾਲੇ ਅੱਜ ਕਲ ਬੀਬੀ ਜੀ ਉਸਨੂੰ ਘਰ ਵਾਲਿਆਂ ਦੇ ਸਾਹਮਣੇ ਕਈ ਕਈ ਵਾਰੀ ਝਿੜਕਦੇ ਰਹਿਣ ਲਤਾ ਪਏ ਸਨ ।

ਅੱਜ ਕਈ ਚਿਰਾਂ ਬਾਅਦ ਐਸਾ ਦਿਨ ਆਇਆ ਕਿ ਘਰ ਵਿਚ ਸਵਰਨਾ ਤੋਂ ਛੁਟ ਹੋਰ ਸਭ ਸ਼ਹਿਰ ਚਲੇ ਗਏ । ਮਿਸ ਸਵਰਨਾ ਨਿੱਕੇ ਬਾਬੁ ਦੇ ਲਾਲਚ ਵਿਚ ਐਸੀ ਫਸੀ ਕਿ ਘਰੋਂ ਬਾਹਰ ਪੈਰ ਪਾਉਣ ਦਾ ਨਾਂ ਨਾ ਲੈਂਦੀ । ਪਾਰਟੀਆਂ, ਡਿਨਰਾਂ ਦੇ ਪ੍ਰੋਗਰਾਮ ਬਹੁਤ ਸਾਰੇ ਘਰ ਕਰ ਦਿਤੇ ਸਨ । ਕਾਲਜ ਦੇ ਦੋਸਤਾਂ ਵਿਚ ਵੀ ਉਸਦੀ ਦਿਲਦਸਪੀ ਬਹੁਤ ਕਮਜ਼ੋਰ ਪੈ ਗਈ ਸੀ ।

ਅੱਜ ਫੌਰ ਸਵਰਨਾ ਨੇ ਨਿੱਕੇ ਬਾਬੁ ਨੂੰ ਨਲੁਗਿਆ ਧੁਆਇਆ, ਵਾਲ ਸਵਾਰੇ ਅਤੇ ਆਪਣੇ ਸ਼ਿੰਗਾਰ ਕਮਰੇ ਵਿਚ ਆਉਣ ਲਈ ਆਖ ਕੇ ਆਪ ਕਮਰੇ ਵਲ ਚਲੀ ਗਈ । ਕਈ ਦਿਨਾਂ ਦੀ ਅੱਗ ਇਕੱਤਰ ਹੋਈ ਹੋਈ ਉਸਦੇ ਸਰੀਰ ਵਿਚ ਭੜਕ ਰਹੀ ਸੀ ਅਤੇ ਅੰਗ ਅੰਗ ਲਾਟਾਂ ਛੱਡ ਰਿਹਾ ਸੀ । ਉਹ ਠੀਕ ਤਰ੍ਹਾਂ ਤਰ ਵੀ ਨਹੀਂ ਸਕਦੀ ਸੀ । ਸ਼ਿੰਗਾਰ ਕਮਰੇ ਵਿਚ ਆਕੇ ਮਿੱਸ ਸਵਰਨਾ ਨੇ ਆਪਣੇ ਗਲੂ ਦੇ ਕਪੜੇ ਉਤਾਰ ਦਿਤੇ । ਸ਼ੀਸੇ ਅੰਗ ਖਲੋਕੇ ਆਪਣੇ ਜਾਨ ਕੱਢ ਲੈਣ ਵਾਲੇ ਨਿਖਰੇ ਜੋਬਨ, ਦਾ ਨਜ਼ਾਰਾ ਕੀਤਾ ।

ਛਟਣ ਉਤੇ ਆਏ ਕਲੀ, ਭੋਰ ਦੀ ਬੇਸੁਧ ਕਰ ਦੇਣ ਵਾਲੀ ਮੌਜ ਨੂੰ  
ਉੜੀਕ ਰਹੀ ਸੀ। ਛਲਕਦਾ ਰਸ ਡੀਕ ਲਾਕੇ ਪੀ ਜਾਣ ਵਾਲੇ  
ਚਾਹਵਾਨ ਦੀ ਇੱਤਜ਼ਾਰ ਵਿਚ ਸੀ।

ਮੁੜ੍ਹ ਦਰਵਾਜ਼ਾ ਖੇਲੁ ਕਮਰੇ ਵਿਚ ਦਾਖਲ ਹੋਇਆ, ਸਾਹਮਣੇ  
ਸੇਜ, ਵਿਛੀ ਹੋਈ ਸੀ। ਬਲਵਾਨ ਸੁਰੀਪੀਆਂ ਲਪਟਾਂ ਛੱਡ  
ਰਹੀਆਂ ਸਨ।

“ਪਲੰਘ ਉਤੇ ਬੈਠ ਜਾਓ ਨਿਕੇ ਬਾਬੂ।” ਮਿਸ ਸਵਰਨਾ ਨੇ  
ਕਮਰਾ ਅੰਦਰੋਂ ਬੰਦ ਕਰ ਦਿਤਾ।

ਨਿੱਕਾ ਬਾਬੂ ਘਬਰਾਹਟ ਵਿਚ ਸੀ, ਬਿੜਕਦੇ ਪੈਰਾਂ ਨਾਲ  
ਪਲੰਘ ਤੇ ਜਾ ਬੈਠਾ। ਕੋਈ ਹੋਰ ਹੁੰਦਾ ਤਾਂ ਸਵਰਨਾ ਦੁ ਨੰਗਾ ਤੇ  
ਉੱਡ ਉੱਡ ਪੈਂਦਾ ਰੂਪ ਅਕਲਾਂ ਗੁਆ ਦਿੰਦਾ। ਪਰ ਮੁੜ੍ਹ ਡੈਂਹਬਰੀਆਂ  
ਅੱਖਾਂ ਨਾਲ ਆਉਣ ਵਾਲੀ ਹੋਣੀ ਨੂੰ ਉੜੀਕਣ ਲਗਾ। ਉਸਦੇ  
ਨਰਮ ਰਸੋਈ ਕਰਨ ਵਾਲੇ ਅੰਗ ਸਿੱਥਲ ਪੈਂਦੇ ਜਾ ਰਹੇ ਸਨ। ਮੁੜ੍ਹ  
ਬੀਬੀ ਜੀ ਦੇ ਦਿਲ ਦੇ ਇਰਾਦੇ ਨੂੰ ਭਾਂਪ ਕੇ ਹੀ ਮਰਦਾ ਜਾ ਰਿਹਾ ਸੀ।  
ਉਸਨੂੰ ਇਹ ਪੰਡ ਸਮਰੋਥਾ ਤੋਂ ਵਧ ਬਹੁਤ ਭਾਰੀ ਜਾਪ ਰਹੀ ਸੀ।

ਸਵਰਨਾ ਲਹਿਰਾਉਂਦੀ, ਲਚਕਦੀ, ਹਜ਼ਾਰਾਂ ਖਾਹਸ਼ਾਂ ਨੂੰ  
ਸੀਨਿਆਂ ਵਿਚ ਲਪੇਟੀ ਨਿੱਕੇ ਬਾਬੂ ਦੇ ਨਾਲ ਆ ਬੈਠੀ।

“ਨਿਕੇ ਬਾਬੂ” ਕਿਸੇ ਅਕਹਿ ਜਜਬੇ ਨਾਲ ਉਸਦੇ ਸੁਰ ਕੰਬ  
ਰਹੇ ਸਨ। ਨਿਕਾ ਬਾਬੂ ਮੂਰਖਾਂ ਵਾਂਗ ਪਲੰਘ ਤੋਂ ਹੇਠਾਂ ਉੱਤਰ  
ਆਇਆ ਅਤੇ ਬਿਨਾਂ ਬੱਲੇ ਦਰਵਾਜ਼ੇ ਵਲ ਨੂੰ ਤੁਰ ਪਿਆ। ਕੁੜਾ  
ਖੋਲਿਆ ਅਤੇ ਬਾਹਰ ਨਿਕਲ ਰਿਆ।

ਮਿਸ ਸਵਰਨਾ ਮਸ਼ਾਲਾਂ ਵਾਂਗ ਬਲਦੀਆਂ ਅੱਖਾਂ ਨਾਲ  
ਇਸ ਬੇਹਜਾਈ ਨੂੰ ਦੇਖ ਰਹੀ ਸੀ। ਕ੍ਰੋਧ ਵੀ ਅੱਗ ਦਾ ਬਲੰਬਾ  
ਉਸਦੇ ਤਨ ਬਦਨ ਨੂੰ ਸਾਕਨ ਲਗਾ। ਕਈ ਭੜ੍ਹੇ ਦੁਰ-ਸ਼ਬਦ ਉਸਦੇ

ਦਗਧ ਹੋ ਰਹੇ ਵਿਚ ਲਾਟਾਂ ਬਣ ਬਣ ਉਠੇ ਅਤੇ ਨਿਕੇ ਬਾਬੂ ਦੀ ਕਿਸਮਤ ਤੇ ਜਾ ਪਏ। ਉਠੀ, ਛੇਤੀ ਛੇਤੀ ਬਲਾਉਜ਼ ਪਹਿਨਿਆਂ, ਬਹਰ ਗਈ ਤਾਂ ਕੀ ਦੇਖਦੀ ਹੈ, ਨਿੱਕਾ ਬਾਬੂ ਬਰਾਂਡੇ ਦੀ ਕੰਪ ਨਾਲ ਲਗਾ ਰੋ ਰਿਹਾ ਹੈ।

ਜਾਂਦੇ ਹੀ ਸਵਰਨਾ ਨੇ ਸਿਰਦਿਆਂ ਵਾਲਾਂ ਤੋਂ ਫੜਕੇ ਮੁੜ੍ਹ ਦੀ ਉਭਰੀ ਮਾਸੂਮ ਗਲੂ ਉਤੇ ਜ਼ੋਰ ਨਾਲ ਕਾੜੂ ਕਰਦੀ ਟਿਕਾਈ। ਇਕ ਠੁੱਡ ਉਸਦੀ ਖੱਬੀ ਲੱਤ ਤੇ ਰਸੀਦ ਕੀਤਾ। ਕਰੋਧ ਦੀ ਅੱਗ ਹਰ ਮਰ ਉਠੀ। ਮਿਸ ਸਵਰਨਾ ਨੇ ਸਲੀਪਰ ਲਾਹਕ ਮੁੜ੍ਹ ਦੇ ਜੜਨੀਆਂ ਸੁਰੂ ਕਰ ਦਿੱਤੀਆਂ। ਮੁੜ੍ਹ ਚੀਖਿਆ ਪਰ ਫੇਰ ਚੁਪ ਕਰ ਗਿਆ, ਕਸੀਸ ਵਟ ਲਈ। ਉਧਰੋਂ ਵਾਹੇ ਦਾਹ, ਉਸਦੀ ਕੰਡ ਤੇ, ਨੋਕ ਤੇ, ਮੁੜ੍ਹ ਤੇ, ਸਿਰ ਵਿਚ, ਚੰਡਕਾ ਬਣੀ ਬੀਬੀ ਜੀ ਦੇ ਸਲੀਪਰਾਂ ਦੀ ਮਾਰ ਪੈ ਰਹੀ ਸੀ। ਜਿਸ ਚੀਜ਼ ਦਾ ਉਸਦੂ ਤਰ ਸੀ ਉਹ ਹੋਕੇ ਰਹੀ।

ਮੁੜ੍ਹ ਨੱਸਕੇ ਰਸੋਈ ਵਿਚ ਜਾ ਵੜਿਆ, ਉਸਦੇ ਨੌਕ ਵਿੱਚੋਂ ਲਹੂ ਵਗ ਰਿਹਾ ਸੀ। ਸਵਰਨਾ ਦੀ ਕਰੋਧ ਦੀ ਅੱਗ ਮੱਠੀ ਨਹੀਂ ਸੀ ਹੋਈ। ਸੇਠ ਦੀ ਲੜਕੀ ਤੇ ਗ੍ਰੌਜ਼ੇਟ ਹੋ ਕੇ ਆਪਣੇ ਆਪ ਨੂੰ ਇਕ ਮੁੜ੍ਹ ਅੱਗੇ ਜ਼ਲੀਲ ਕੀਤਾ। ਉਸ ਨੂੰ ਇਹ ਜੁਰਾਅਤ ਕਿਵੇਂ ਪਈ ਕਿ ਪੱਖੀ ਤੇ ਬੈਠੀ ਨੂੰ ਚੁਪ ਚਾਪ ਛੱਡ ਕੇ ਤੁਰ ਜਾਵੇ। ਉੱਚੀ ਸ਼੍ਰੋਣੀ ਦਾ ਹੰਕਾਰ, ਉੱਚੀ ਸ਼੍ਰੋਣੀ ਦਾ ਲਹੂ ਪੀਣਾ ਸੁਭਾ, ਸੌਕੜੇ ਗੁਣਾਂ ਵਧ ਚੜ੍ਹ ਕੇ ਮਿਸ ਸਵਰਨਾ ਦੇ ਨਰਮ ਨਾਜ਼ਕ ਸੀਨੇ ਵਿਚ ਬਦਲੇ ਲਈ ਪ੍ਰਕਾਰਾਂ ਕਰਨ ਲੱਗਾ। ਸਵਰਨਾ ਦਾ ਜੀ ਕਰਦਾ ਸੀ ਕਿ ਮੁੜ੍ਹ ਨੂੰ ਪੈਰਾਂ ਹੇਠ ਲਿਤਾੜ ਲਿਤਾੜ ਕੇ ਜਾਨੋਂ ਮਾਰ ਦੇਵੇ; ਇਸ ਨੂੰ ਕੱਚੇ ਨੂੰ ਖਾ ਜਾਵੇ। ਗੁਸੇ ਦੀ ਅੱਗ ਵਿਚ ਪਾਗਲ ਹੋਈ ਹੋਈ ਸਵਰਨਾ ਰਸੋਈ ਵਿਚ ਜਾ ਵੜੀ। ਮੁੜ੍ਹ ਪੈਰਾਂ ਤੇ ਫਿੱਗ ਪਿਆ। ਸਵਰਨਾ ਨੇ ਉਪਰ-ਬੱਲੀ ਦੇ ਤਿੰਨ ਚਿਮਟੇ ਟਿਕਾਏ। ਮੁੜ੍ਹ ਦੀਆਂ

ਚੀਕਾਂ ਨਿਕਲ ਗਈਆਂ, “ਹਰਾਮਜ਼ਾਦਾ, ਉੱਲੂ ਦਾ ਪੱਠਾ, ਬੇਈਮਾਨ ਚੋਰ। ਚੁਕ ਏਥੋਂ ਆਪਣਾ ਬੋਰੀਆ ਬਿਸਤਰਾ, ਨਿਕਲ ਘਰੋਂ ਬਾਹਰ ਹੋ, ਦਫਾ ਹੋ, ਖਬਰਦਾਰ ਜੇ ਏਸ ਘਰ ਵਲ ਮੰਹੁ ਚੱਕ ਵੀ ਦੇਖਿਆ ਤਾਂ।”

ਮੰਡੂ ਨੇ ਆਪਣੀ ਦਰੀ-ਚਾਦਰ ਸਮੇਟੀ ਤੇ ਮੇਢੇ ਤੇ ਰੱਖ ਘਰੋਂ ਬਾਹਰ ਨਿਕਲ ਗਿਆ। ਨਿਕੇ ਬਾਬੂ ਦੀ ਜੇਬ ਬਿਲਕੁਲ ਖਾਲੀ ਸੀ। ਦੋ ਮਹੀਨਿਆਂ ਦੀ ਤਨਖਾਹ ਬੀਬੀ ਜੀ ਤੋਂ ਹਾਲੇ ਲੈਣੀ ਸੀ, ਪਰ ਉਸ ਨੂੰ ਪਤਾ ਸੀ ਕਿ ਹੁਣ ਤਨਖਾਹ ਮਿਲ ਚੁਕੀ।



## ਸੋਨੇ ਦੀ ਡਲੀ

ਮਾਸੀ ਅੱਜ ਦੋ ਤਿੰਨ ਦਿਨ ਦਾ ਪਾੜ ਪਾ ਕੇ ਆਈ । ਬਚੀ ਚੰਗੀ ਹੈ ਮਾਸੀ ਪਰ ਰੁਸ਼ਟੀ ਵੀ ਬਚੀ ਛੇਤੀ ਹੈ । ਉਸ ਦਿਨ ਵਾਹ ਜਹਾਨ ਦੀ ਲਾ ਰਹੀ, ਪਈ ਚਾਹ ਬਣਾਓ ਪਰ ਕਿਸੇ ਉਸ ਦੀ ਗੱਲ ਨਾ ਗੱਲੀ, ਵਿਚਾਰੀ ਬੁਢੀ ਦਾ ਰਿਲ ਟੁਟ ਗਿਆ । ਕਿਸੇ ਖਾਣ ਪੀਣ ਦੀ ਸੌ ਦੀ ਆਸ ਲੋ ਕੇ ਆਈ ਹੋਏ ਤਾਂ ਫੇਰ ਅੱਗੋਂ ਉਹ ਆਸ ਪ੍ਰਰੀ ਨਾ ਹੋਏ ਤਾਂ ਮਾਸੀ ਦਾ ਮੱਥਾ ਭੁੱਜੇ ਹੋਏ ਬੱਬਰ ਵਾਂਗ ਹੋ ਜਾਂਦਾ । “ਨੀ ਐਧਰ ਆ ਨੀ, ਤੇਰਾ ਸਾਈਂ ਜੀਵੇ, ਨੀ ਤੇਰਾ ਸੋਹਣਾ ਜੀਵੇ, ਨੀ ਤੇਰਾ ਲਾਲਾ ਵਾਲਾ ਜੀਵੇ, ਨੀ ਘੁੱਟ ਮੈਨੂੰ ਚਾਹ ਦਾ ਪਲਾ ।” ਇਸ ਤਰ੍ਹਾਂ ਬੋੜੇ ਮੁੜ੍ਹ ਵਿਚੋਂ ਗੱਲਾਂ ਬਣਾ ਬਣਾ ਖੇਖਨ ਲਾ ਲਾ ਬਚੇਰੇ ਤਰਲੇ ਕਰਦੀ ਪਰ ਮਾਸੀ ਲਈ ਉਚੇਚੀ ਚਾਹ ਕੌਣ ਬਣਾਵੇ । ਬਣੀ ਬਣਾਈ ਉਪਰ ਆ ਜਾਵੇ ਤਾਂ ਮਾਸੀ ਦਾ ਜ਼ਰੂਰ ਰਸ ਹੋ ਜਾਂਦਾ ਸੀ । ਪਿਛਲੀ ਵਾਰੀ ਮਾਸੀ ਦੋ ਡਲੀਆਂ ਗੁੜ ਦੀਆਂ ਮੰਗਦੀ ਰਹੀ, ਪਰ ਕੀ ਨਿਕਾਰੀਆਂ ਦੋ ਡਲੀਆਂ ਗੁੜ ਦੀਆਂ, ਉਹ ਵੀ ਨਾ ਜੁੜੀਆਂ ਤਾਂ ਮਾਸੀ ਦਾ ਰਸ ਜਾਣਾ ਬਜਾ ਸੀ, ਬਿਲਕੁਲ ਬਜਾ । ਅੱਜ ਮਾਸੀ ਦੋ ਤਿੰਨ ਦਿਨ ਦਾ ਪਾੜ ਪਾ ਕੇ ਆਈ । ਰਿਲ ਟੁੰ ਸਬਰ ਨਾ ਆਇਆ । ਮਾਸੀ ਬਿਨਾਂ ਜੀ ਨਹੀਂ ਲਗਦਾ, ਨਾਲੇ ਮਾਸੀ ਮੇਰੀ ਤਾਂ ਖਾਸ ਕਰ ਗੁੜੀ ਸਹੇਲੀ ਹੋਈ, ਜੋ ਦੁਨੀਆਂ ਦੀਆਂ ਗੱਲਾਂ ਸਭ ਮੈਨੂੰ ਸੁਣਾ ਜਾਂਦੀ, ਅਸਲ ਵਿਚ ਉਹ ਮੇਰੇ ਨਾਲ ਗਪੋੜੇ ਠੋਕ ਠੋਕ ਆਪ ਵੀ ਬੜਾ ਦੱਸ ਹੁੰਦੀ, ਏਸ ਕਰ ਕੇ ਘਰਦਿਆਂ ਨਾਲ ਭਾਵੇਂ ਰੁਸ ਜਾਂਦੀ ਪਰ ਮੇਰੇ ਨੋਲ ਉਸਦੀ ਸਦਾ ਹੀ ਮਨ-ਮਨੋਤ ਰਹਿੰਦੀ ਸੀ । ਅੱਜ ਬੁਢੀ

ਮਾਸੀ ਦੇ ਤਿੰਨ ਦਿਨ ਦਾ ਪਾੜ ਪਾ ਕੇ ਤਾਂ ਆਈ, ਪਰ ਆਈ ਰਾਹ ਵਿਚ ਸਟਸ਼ਨ ਭੇਨਦੀ ਫਰੀਟੀਅਰ ਮੇਲ ਵਾਂਗ, ਹਫੀ ਹੋਈ, ਸਾਹ ਵਿਚ ਸਾਹ ਨਾ ਰਖੇ ।

“ਪੌੜੀਆਂ ਚੜ੍ਹਨਾ ਵੀ ਪਾਪ ਖਾਨਾ”, ਮਾਸੀ ਚੁਬਾਰੇ ਦੀਆਂ । ਪੌੜੀਆਂ ਵਿਚ ਬੁੜਬੜਾ ਰਹੀ ਸੀ, “ਨਿਤ ਨਿਤ ਕੌਣ ਪੌੜੀਆਂ ਚੜ੍ਹੇ ।” ਮਾਸੀ ਚੁੜਾਰੇ ਦੇ ਵਿਹੜੇ ਵਿਚ ਆ ਗਈ । ਏਥੇ ਮੈਂ ਤੇ ਮੇਰੀ ਨਿਕੀ ਭੈਣ ਹੀ ਬੈਠੇ ਸੀ ।

“ਲੇ ਮਾਸੀ ਆ ਗਈ!” ਨਿਕੀ ਭੈਣ ਨੂੰ ਵੀ ਚੰਦ ਚੜ੍ਹ ਗਿਆ । “ਮਾਸੀ ਤੇਰੇ ਰਾਹਾਂ ਬਲ ਦੇਖਦੇ ਰਹੀ ਦਾ, ਮਾਸੀ ਸਾਡੀ ਦੀਆਂ ਦੂਰ ਬਲਾਈਂ, ਖਬਰੇ ਕਿਹੜੇ ਧੇਦਿਆਂ ਵਿਚ ਫਸੀ ਰਹਿੰਦੀ ਆ ।” ਨਿਕੀ ਭੈਣ ਚਾਹੇ ਉਮਰ ਦੀ ਛੋਟੀ ਸੀ ਪਰ ਮਠੋਰ ਮਠੋਰ ਗੱਲਾਂ ਕਰਨੀਆਂ ਪਤਾ ਨਹੀਂ ਉਹਨੂੰ ਕਿਥੋਂ ਆ ਗਈਆਂ ਸਨ ।

“ਨੀ ਮੁਨ੍ਹ ਖਸ਼ੂ ਖਾਣੀਏ, ਬੁਵੀ ਮਾਸੀ ਲਈ ਚਾਹ ਬਣਾ, ਬਣਾ ਮੇਰੀ ਲਾਡਾਂ ਪਲੀਏ ਬਣਾ, ਸਵਾ ਰੁਪਏ ਦਾ ਗੁੜ ਮੰਗਾਇਆ ਸੀ ਮਥਰੇ ਦੀ ਹੱਟੀਓਂ, ਕੀ ਕਰੀਏ ਖਤਮ ਹੋ ਗਿਆ, ਚਾਹ ਪੀਣੀ ਹੋਈ ਦੋ ਬੇਲੇ, ਗੁੜ ਵਿਚਾਰਾ ਕੀ ਕਰੇ, ਜਣਦਿਆਂ ਨੂੰ ਖਾਣੀ ਕਲਮੂਹੀਂ, ਮੇਰੇ ਲੇਖਾਂ ’ਚ ਕਿਥੇ ਰੱਖੀ ਹੋਈ ਸੀ ।” ਇਹ ਪਿਛਲਾ ਰੀਮਾਰਕ ਉਸ ਨੇ ਆਪਣੀ ਧੀ ਵਲ ਕੀਤਾ । ਮਾਸੀ ਆਪਣੀ ਧੀ ਦੇ ਘਰ ਰਹਿੰਦੀ ਸੀ, ਕਿਉਂਕਿ ਉਸਦਿਆਂ ਪੁਤਾਂ ਨਾਲ ਉਸ ਦੀ ਬਣਦੀ ਨਹੀਂ ਸੀ ਤੇ ਉਹ ਲੜ ਭਿੜ ਕੇ ਆਪਣੀ ਧੀ ਕੋਲ ਆ ਗਈ ਸੀ । ਅੱਗੇ ਧੀ ਵੀ ਓਹੜੇ ਜਹੀ; ਉਸ ਦੀ ਜਾਨ ਨੂੰ ਵਢ ਵਢ ਖਾਂਦੀ ਰਹਿੰਦੀ, ਪਰ ਸੁਆਈ ਚੰਗਾ ਸੀ, ਦੁਹਤੇ ਸੁਖ ਨਾਲ ਜ਼ਾਨ ਸੀ ਤੇ ਉਹ ਵੀ ਦੁਢੀ ਦੇ ਹੱਕ ਵਿਚ ਬਹੁਤ ਚੰਗਾ ਸੀ, ਪਰ... ...

“ਇਹ ਕੁਲੇਖਣੀ, ਇਹ ਖਾਨਰੀ ਕਿਸੇ ਬਾਂ ਦੀ, ਇਹ ਕਿਜ਼ਰੀ

ਜਲੰਧਰ ਦੇ ਚਕਲੇ ਦੀ, ਇਹ ਨਹੀਂ ਮੇਰੇ ਪੇਸ਼ ਪੈਣੇ ਹਟਦੀ, ਮੈਨੂੰ  
 ਕਹਿੰਦੀ ਆਪ ਪੀਹ ਕੇ, ਪਕਾ ਕੇ, ਨਿਲ। ਭਲਾ ਦੇਸ ਪੜਗਾ, ਮੇਰਿਆ  
 ਜੀਣ ਜੋਗਿਆ, ਮੈਂ ਐਸ ਉਮਰੇ ਕਿੱਧਾਂ ਚੱਕੀ ਫੇਰਾਂ, ਉੱਠ ਕੇ  
 ਹਿੱਲਣ ਜੋਗੀ ਤਾਂ ਮੇਰੇ ਚਿ ਸੁੱਤਿਆਂ ਨਹੀਂ।” ਮਾਸੀ ਮੇਰੇ ਅੱਗੇ  
 ਆਪਣੀਆਂ ਸ਼ਿਕੰਤਾਂ ਦੀ ਪੰਡ ਖੋਲ੍ਹ ਦਿੰਦੀ। ਧੀ ਸਰ ਮੁਚ ਮਾਂ ਨਾਲੋਂ  
 ਢਾਰ ਰੱਤੀਆਂ ਅੱਗੇ ਸੀ, ਪਰ ਅਜ ਕਲ ਤਾਂ ਉਹ ਪਿੰਡ ਨਹੀਂ ਸੀ,  
 ਆਪਣੇ ਘਰ ਵਾਰੇ ਕੋਲ, ਜਿਹੜਾ ਲਾਹੌਰ ਕਿਸੇ ਕਾਰਖਾਨੇ ਵਿਚ  
 ਨੌਕਰ ਸੀ, ਵਲੀ ਗਈ ਸੀ ਅਤੇ ਪਿਛੇ ਮਾਸੀ ਹੀ ਮਾਸੀ ਰਹਿ ਗਈ  
 ਸੀ। ਘਰ ਵਿਚ ਮਾਸੀ ਤੋਂ ਛੁਟ ਹੋਰ ਕੋਈ ਨਹੀਂ ਸੀ, ਰਾਤ ਨੂੰ ਮਾਸੀ  
 ਚੋਰਾਂ ਦੇ ਡਰ ਤੋਂ ਜਾਗੇ ਮੀਟੇ ਵਿਚ ਆਪਣੀ ਮੰਜ਼ੀ ਤੇ ਪਈ ਰਹਿੰਦੀ,  
 ਵਿਨ ਨੂੰ ਲੋਕਾਂ ਦੇ ਘਰ ਸਤ ਵਾਰੀ ਬਿੱਲੀ ਵਾਂਗ ਫਿਰਨ ਦਾ, ਜੋਟੀਆਂ  
 ਦੀਆਂ ਜੰਗਾਂ ਵਿਚ, ਸੁਲਾਹ ਸਫ਼ਾਈਆਂ ਵਿਚ ਆਪਣੇ ਹਿਸ ਪਾਉਣ  
 ਦਾ, ਗੱਧਾਂ ਸੁਣਨ ਦਾ, ਗੱਧ ਗਿਆਨ ਚਲਾਉਣ ਦਾ, ਉਹਨੂੰ ਬਹੁਤ  
 ਮੌਕਾ ਮਿਲ ਜਾਂਦਾ ਤੇ ਛਕਣ ਛਕਾਣ ਦਾ ਵੀ।

ਮਾਸੀ ਮੇਰੇ ਕੋਲ ਆ ਕੇ ਮੰਜ਼ੀ ਤੇ ਬੇਠ ਗਈ, ਉਹਦੀਆਂ  
 ਕੁੰਘਾਂ ਵਿਚ ਬੈਠੀਆਂ ਨਿਕੀਆਂ ਨਿਕੀਆਂ ਪਰ ਚਮਕੀਲੀਆਂ ਅੱਖਾਂ  
 ਅੱਜ ਵਧੇਰੇ ਹੀ ਚਮਕ ਰਹੀਆਂ ਸਨ।

“ਮੇਰਿਆ ਜੀਣ ਜੋਗਿਆ, ਵੇ ਮੇਰਿਆ ਚੰਨ ਮਾਹੀਆ, ਵੇ  
 ਮੇਰਿਆ ਬਾਬੂਆ ਸਰਦਾਰਾ ! ਵੇ ਦੱਸ ਖਾਂ ਅੱਜ ਦੀ ਗੱਲ ਸੁਣੀ ਜ਼ੂँ?”  
 ਮਾਸੀ, ਸੁਕੜੇ ਜਹੀ ਮਾਸੀ ਨੇ ਮੈਨੂੰ ਸੰਬੋਧਨ ਕੀਤਾ। ਉਹ ਜਾਣਦੀ  
 ਸੀ ਕਿ ਸੁਨਾਉਣ ਵਾਲੀ ਜੁ ਆਪ ਹੀ ਹੋਈ। ਫੇਰ ਮੈਂ ਹੋਰ ਕਿਥੋਂ  
 ਸੁਣਨੀ ਸੀ ਅੱਜ ਦੀ ਗੱਲ। ਮੈਂ ਕਨ ਕੱਸ ਲਏ।

“ਦੱਸ ਮਾਸੀ ਦੱਸ” ਮੈਂ ਲਲਚਾਈ ਸੁਰ ਵਿਚ ਪੁਛਿਆ।

“ਵੇ ਤੈਨੂੰ ਕੀ ਪਤਾ, ਮਾਂ ਦਿਆ ਚਾਨਣਾ, ਅੱਜ ਹੱਦ ਹੀ ਗੱਲ ਹੋ ਗਈ, ਹੱਦ ਈਥੀ।”

“ਮਾਸੀ ਦੱਸ ਵੀ, ਸਾਲ ਭਰ ਲਾ ਦਿਤਾ, ਤੂੰ ਤਾਂ ਪੈਲਾਂ ਪਾਉਂਦੀ ਆਂ।”

“ਮਾਸੀ,” ਚੁਲ੍ਹੇ ਅਗੇ ਬੈਠੀ ਨਿਕੀ ਭੈਣ ਬੋਲੀ, ਉਹ ਵੀ ਬੜੀ ਚਾਹ ਨਾਲ ਦਿਨ ਦੀ ਖਬਰ ਸੁਣਨਾ ਚਾਹੁੰਦੀ ਸੀ, ਪਰ ਮਾਸੀ ਦੀ ਤਮਹੀਰ ਮੁਕਣ ਵਿਚ ਨਹੀਂ ਸੀ ਆਉਂਦੀ।

“ਨੀ ਚੁਪ ਕਰ ਨੀ ਮਰ ਜਾਣੀਏਂ, ਖਸ਼ੂ ਖਾਣੀਏਂ, ਤੇਰੈ ਸੁਣਨ ਦੀ ਗੱਲ ਨਹੀਂ, ਤੂੰ ਨਾ ਸੁਣੀ।”

“ਵੇ ਪੁਤਾ,” ਮਾਸੀ ਨੇ ਮੇਰੇ ਵਲ ਮੰਹ ਕਰਕੇ ਵਿਖਿਆ ਅਟੰਭੀ। ਉਸ ਦੇ ਹੱਥ, ਅੱਖਾਂ, ਸਿਰ, ਗੱਲ ਕੀ ਸਾਰਾ ਸਰੀਰ ਵੀ ਇਸ਼ਾਰੇ ਤੇ ਇਸ਼ਾਰਾ ਕਰ ਰਿਹਾ ਸੀ। “ਵੇ ਪੁਤਾ, ਵੇ ਕਰਮਾਂ ਵਾਲਿਆ, ਸੁਣ ਲੈ ਕਲਜੁਗ ਦੀ ਗੱਲ, ਲਾਜੇ ਦੀ ਕਰਤੂਤ ਸੁਣਾਵਾਂ ਤੈਨੂੰ, ਲਾਜੇ ਨੰਗਪੇਰਿਆਂ ਵੀ ਹੈਨਾ ਨੱਕੋਂ ਮੰਹੋਂ ਬਾਹਰੀ, ਨਾ ਕੰਮ ਦੀ ਨਾ ਹਾਲ ਦੀ।”

“ਲਾਜੇ ਨੂੰ ਕਿਉਂ ਨਿੰਦਦੀ ਆਂ ਮਾਸੀ,” ਮੈਂ ਕਿਹਾ। ਮਾਸੀ ਅੱਖਾਂ ਝੀਪ ਕੇ, ਮੰਹ ਮਰੰਝ ਕੇ ਹੱਥ ਨਾਲ ਚੁਲ੍ਹੇ ਵਲ ਨੂੰ ਮੰਹ ਕਰੀ ਬੈਠੀ ਮੇਰੀ ਨਿੱਕੀ ਭੈਣ ਵਲ ਇਸ਼ਾਰਾ ਕੀਤਾ। ਮਾਸੀ ਆਪਣੀ ਸਫ਼ਾਈ ਪੇਸ਼ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਨਿੱਕੀ ਭੈਣ ਦੇ ਸੁਣਦਿਆਂ ਲਾਜੇ ਵਰਗੀ ਨੂੰ ਨਿੰਦਣਾ ਹੀ ਯੋਗ ਕਰਮ ਹੈ।

“ਨਾ ਤਾਂ ਵੇ ਹੈ ਵੀ ਲੀਕ, ਲਾਜੇ ਕਾਹਦੀ ਲੱਜ ਤਾਂ ਓਹਦੇ ਸੋ ਸੋ ਕੋਹ ਨੇੜੇ ਨਹੀਂ ਰਾਈ। ਨੱਕੋਂ ਮੰਹੋਂ ਬਾਹਰੀ। ਨਾ ਮਾਪਿਆਂ ਦੀ ਸ਼ਰਮ ਹਯਾ, ਨਾ ਨਗਰ ਖੇੜੇ ਦਾ ਕੋਈ ਪਾਸ। ਸਾਰਾ ਸਾਰਾ ਦਿਨ ਇਕ ਟਿਕ ਚਿੜੀ ਮਾਰਾਂ ਦੇ ਜੁਆਈ ਨਾਲ ਖਰੂਦ। ਉਹ ਨਹੀਂ

ਨਾ ਕੀਤਾ, ਓਹ ਨਹੀਂ ਨਾ ਕੀਤਾ ਖਰੂਦ, ਬੱਸ ਹੋਏ ਵਧ ਪਰੇ । ”ਮਾਸੀ  
ਨੂੰ ਗਰਮਾ ਰਾਮ ਚਲ ਰਹੀ ਚਾਹ ਜ਼ਰੂਰ ਮਿਲ ਜਾਏਗੀ । ਏਸ ਪਾਸੇ  
ਦਾ ਵਿਕਰ ਦੂਰ ਹੋ ਗਿਆ ਸੀ । ਹਿੱਕੀ ਭੈਂਡ ਨੇ ਚੁਲ੍ਹੇ ਵਿਚ ਅੱਗ  
ਬਾਲਕੇ ਪਾਣੀ ਧਰ ਦਿਤਾ ਸੀ ।

“ਫੇਰ ਅੱਜ ਕੀ ਹੋਇਆ, ਮਾਸੀ ਪਹਿਲੋਂ ਅੱਜ ਦੀ  
ਗੱਲ ਸੁਣਾ ।”

“ਸੁਣਾਨੀ ਆਂ, ਜ਼ਰੂਰ ਸੁਣਾਨੀ ਆਂ, ਓਹ ਈ ਸੁਣਾਨੀ ਆਂ ।”  
ਮਾਸੀ ਅੱਜ ਦੀ ਗੱਲ ਵਲ ਆ ਰਹੀ ਸੀ ।

“ਵੇ ਮੇਡਿਆਂ ਵਾਲਿਆ, ਵੇ ਜੀਣ ਜੋਗਿਆ, ਸੁਣ ਤੂੰ ਅੱਜ  
ਕਲਜੁਗ ਦੀ ਗੱਲ । ਅੱਜ ਨੰਗ ਪੈਰਿਆਂ ਦੇ ਜੁਆਈ ਨੂੰ ਤੇਰਨ  
ਗਈਆਂ, ਵਿਹੜੇ ਵਾਲੀਆਂ ਸਾਰੀਆਂ ਗਈਆਂ । ਲੈ ਬਈ ਵਿਹੜੇ  
ਵਾਲਿਆਂ ਨੇ ਜਾਣਾ ਈ ਸੀ । ਇਹ ਜਸੇ ਦੀ ਮਾਸੀ, ਸੱਤੋਂ ਪੁਠੋਂ  
ਬਾਹਰੋ, ਇਹਨੂੰ ਪੁਛੇ ਨੰਗ ਪੈਰਿਆਂ ਦੀਏ, ਓਥੇ ਕੀ ਕਰਾਉਣ  
ਗਈ ਸੀ ! ਓਥੇ ਬਾਬਾ ਖਾਨ ਦੇ ਲਾਗੇ ਓਹ ਭੜਖੂ ਪਾਇਆ,  
ਮੰਡਿਆਂ ਤੇ ਟਪ ਟਪ ਪਵੇ, ਉੱਡ ਉੱਡ ਪਵੇ । ਓਹ ਖੋਰੂ ਪਾਇਆ,  
ਓਹ ਹਿੜ ਹਿੜ ਲਾਈ, ਖਰਮਸਤੀ ਹੋਈ ਤੇ ਓਹ ਖੁਦੂਦ ਕੀਤਾ,  
ਜਿਹੜਾ ਪੱਛ ਈ ਨਾ ਕੁਲਵੰਤ ਸਿਆਂ, ਜਿਹੜੀ ਨੰਗ ਪੈਰਿਆਂ ਦੀ  
ਅਲਕ ਵਛੇਰੀ ਨੇ ਧੂੜ ਧਮਾਈ ਓਥੇ । ਅਸੀਂ ਤਾਂ ਕੰਨ ਨੂੰ ਹੱਥ ਲਾਏ,  
ਤੇਬਾ ਤੇਬਾ, ਬਾਖਰੂ, ਏਹੋ ਜਹੀਆਂ ਛੋਕਰੀਆਂ ਤਾਂ ਕਦੇ ਦੇਖੀਆਂ  
ਨਹੀਂ ਸੀ ।”

ਸੈਂ ਇਕ ਧਿਆਨ ਹੋ ਸੁਣ ਰਿਹਾ ਸਾਂ, ਲਾਜੇ ਨੱਕੋਂ ਮੂੰਹੋਂ  
ਬਾਹਰੀ ਨਹੀਂ ਸੀ । ਸਿਉਂ ਵਾਂਗ ਦਗ ਦਗ ਕਰਦੀ ਸੀ, ਪਰ ਸੀ  
ਅਵੱਲੀ ਕੁੜੀ ।

“ਮੰਡਾ ਬਿਚਾਰਾ, ਤੇਰੇ ਬਰਗਾ, ਨਿਰਾ ਪੁਰਾ ਤੇਰੇ ਬਰਗਾ.

ਕੁਲਵੰਤ ਸਿਆਂ ਭਲਾ ਮਾਣਸ, ਗਊ, ਨਿਰਾ ਗਊ, ਹੁੰਦਾ ਨਾ ਜ਼ਰਾ  
ਮੁਸ਼ਟੰਡਾ ਲੈਂਦਾ ਉਹਦੀ ਖਬਰ ਬਣਾਕੇ, ਹਾਕਲ ਬਾਕਲ ਕਰ ਦਿਤਾ ।”  
“ਹਾਕਲ ਬਾਕਲ ਤਾਂ ਹੋਣਾ ਹੀ ਸੀ” ਮੈਂ ਸੋਚਿਆ। “ਲਓ ਜੀ ਜਦ ਤੋਰ  
ਤੁਰਾਈ ਹੋਣ ਲਗੀ ਤਾਂ ਲਾਜੇ ਦੀ ਬੱਚੀ ਨੇ ਪ੍ਰਾਹੁਣੇ ਦੀ ਪਤਾ ਨਾ ਲਾਹ  
ਦਿਤੀ। ਬੱਸ ਫੇਰ ਕੀ ਸੀ, ਮੰਡੇ ਨੇ ਬੀ ਝਈ ਬਟ ਲਈ। ਢਾਹ  
ਲਈ ਓਥੇ ਰਾਹ ਦਿ ਮਧੇਲੀ ਏ ਚੰਗੀ ਤਰਾਂ, ਐਨ ਤੁੱਕਾ ਕਰ ਦਿੱਤੀ।  
ਮਿੜ ਕਵੀ ਵੇ ਮੰਡੇ ਨੇ ਬਣਾਕੇ। ਲੈਂ ਪ੍ਰਛੇ ਹੁਣ, ਸਿਰ ਘੱਟਾਂ, ਬੋਚੇ  
ਲਿਦ, ਲਾਅਨਤਾਂ, ਫਿਟਕਾਰਾਂ ਉਹ ਪਈਆਂ, ਉਹ ਪਈਆਂ, ਲੁਕਦੀ  
ਨੂੰ ਥਾਂ ਨਾ ਲਭੇ, ਕੀ ਖਟਿਆ ਭਲਾ ਕੋਈ ਪੁਛੇ। ਰਮਨਾਈ ਹੋ ਗਈ  
ਜੰਗ ਸਾਰੇ, ਕੀ ਇਹੀਆਂ ਜਹੀਆਂ ਬਛੇਗੀਆਂ ਕੋਲੋਂ ਬੁਝਿਆ।”

ਮੇਠੀ ਨਿੱਕੀ ਭੈਣ ਨੇ ਵੀ ਸਾਰੀ ਗੱਲ ਕੰਨ ਲਾਕੇ ਸੁਣੀ, ਪਰ  
ਉਹ ਬੁਹੂਤ ਨਿੱਕੀ ਸੀ। ਕੁਝ ਸਮਝ ਆਈ ਕੁਝ ਨ ਆਈ। ਕਬੈ  
ਹੋਰ ਨਾਲ ਲਗਦੀਆਂ ਗੱਲਾਂ ਮਾਸੀ ਕੋਲੋਂ ਪੁਛੀਆਂ ਗਈਆਂ।  
ਮਾਸੀ ਨ ਬੜੇ ਚੱਕੇ ਨਾਲ ਸੁਣਾਈਆਂ। ਨਿੱਕੀ ਭੈਣ ਨੇ ਚਾਹ  
ਦਾ ਗਾਰਮ ਗਾਲਾਸ ਮਾਸੀ ਦੇ ਹੱਥਾਂ ਵਿਚ ਫੜਾ ਦਿੱਤਾ।

ਉਸਨੂੰ ਪਤਾ ਨਹੀਂ ਕਿਉਂ ਲੋਕ ਮਾਸੀ ਕਹਿੰਦੇ ਸਨ। ਪਰ  
ਸਾਰੇ ਨਿੱਕੇ ਵੱਡੇ ਉਸਨੂੰ ਮਾਸੀ ਹੀ ਕਹਿਕੇ ਬੁਲਾਉਂਦੇ। ਉਹ ਪਿੰਡ ਦੀ  
ਬੁਢੀ ਨਹੀਂ ਸੀ, ਪਰ ਰਾਜੇ, ਠੰਗੇ, ਦੀਸਰੇ ਤੇ ਧਰਮੋ, ਇਹਨਾਂ  
ਸਭਨਾਂ ਪਿੰਡ ਦੀਆਂ ਪੁਰਾਤਨ ਬੁਢੀਆਂ ਨਾਲੋਂ ਜੋ ਹਰ ਮਾਤਮ ਤੇ  
ਸਾਰਿਆਂ ਤੋਂ ਅੱਗੇ ਲੱਗ ਕੇ ਸ਼ਿਆਪਾ ਕਰਨ ਤੇ ਪਿੱਟਣ ਤੇ  
ਅਲਾਉਣੀਆਂ ਪਾਉਣ ਦੇ ਫੰਨ ਵਿਚ ਨਿਪੰਨ ਤਸਲੀਮ ਕੀਤੀਆ  
ਜਾਂਦੀਆਂ ਸਨ, ਮਾਸੀ ਜਿਹੜੀ ਬੁਢੇ ਵਾਰੇ ਕਿਸੇ ਬੇਟ ਦੇ ਪਿੰਡੋਂ  
ਸਾਂਡੇ ਪਿੰਡ ਆ ਕੇ ਰਹਿਣ ਲਗ ਪਈ ਸੀ, ਵਧੇਰੇ ਹਰਮਨ-ਪਿਆਰੀ  
ਸੀ। ਚਾਹੇ ਮਾਸੀ ਖੁਣਸਥਾਜ ਵੀ ਬੜੀ ਸੀ ਪਰ ਹਰ ਵਿਆਹ ਤੇ

ਬੁਢੀ ਮਾਸੀ ਨੂੰ ਆਦਰ ਮਿਲਦਾ ਤੇ ਗਿਧੇ ਦੇ ਪਿੜ ਨੂੰ  
ਆਪਣੀ ਦੁਸਤ ਨਿਰਤਕਾਰੀ ਨਾਲ ਤੇ ਬੋਲੀਆਂ ਦੇ ਰੰਗ ਬਰੰਗੇ  
ਉਚਾਰ ਨਾਲ ਕੀਲ ਕੇ ਰੱਖ ਦੇਂਦੀ। ਮਾਸੀ ਬਿਨਾਂ ਕਿਸੇ ਥੁਸੀ ਦੀ  
ਮਹਿਵਲ ਦਾ ਰਗ ਨਾ ਬੱਛਦਾ। ਬੈਰ ਮਾਸੀ ਜੋ ਸੀ ਉਹ ਸੀ ਹੀ ਅਤੇ  
ਚਾਹ ਵਾਂ ਤੇਤਾ ਤੇਤਾ ਗਲਾਸ ਹੋਥ ਵਿਰ ਫੜ ਕੇ ਤਾਂ ਮਾਸੀ, 'ਮਾਸੀ  
ਮਾਸੀ' ਕਹਿਣ ਵਾਲੇ ਨੂੰ ਮੱਤ ਵਲੈਤਾਂ ਲੁਟਾ ਸਕਦੀ ਸੀ।

ਦੋ ਕੁ ਘੁਟ ਚਾਹ ਦੇ ਪੋ ਕੇ ਮਾਸੀ ਦੇ 'ਗੱਪ ਚਲਾਉ' ਪੁਰਜੇ  
ਫੇਰ ਰਫਤਾਰ ਵਿਚ ਆਂ ਗਏ।

"ਬੇ ਜੀਣ ਜੋਗਿਆ, ਮੇਟਿਆ ਚੰਦ ਮਾਹੀਆ, ਅੱਜ ਕੱਲ  
ਦੀਆਂ ਕੁੜੀਆਂ ਤੋਂ ਰੱਬ ਬਖਸ਼, ਕੁਲਬੰਡ ਸਿਆਂ, ਰਾਤ ਨੂੰ ਤਿਵਣ  
ਲਾਉਂਦੀਆਂ, ਪੁਛ ਨਾ ਜੋ ਰਾਤ ਨੂੰ ਧਮੋੜੜ ਪਾਉਂਦੀਆਂ, ਰਾਜ  
ਸੜ੍ਹੇ ਮਥੇ ਆਈਂ ਦੇ ਬਿਹੜੇ, ਮੁਸ਼ਕੇ ਦੀਆਂ ਧੀਆਂ ਦਾ ਹਾਲ, ਇਕ  
ਚੜ੍ਹੇ ਨੂੰ ਤੇਤੀਆਂ, ਕੱਪੜ ਪਾੜਦੀਆਂ, ਜਿਹੜੀ ਗੱਲ ਨਹੀਂ ਕਰੀ ਦੀ  
ਛੀਂਹ ਕਰਦੀਆਂ, ਅਜ ਕਲ ਦੇ ਛੋਕਰਬਾਧੇ ਨੇ ਤਾਂ ਮਿਟੀ ਚੱਕ ਲਈ  
ਹੋਈਆਂ।"

ਮਾਸੀ ਠਹਿਰ ਗਈ, ਫੇਰ ਬੋਲੀ, "ਨਾ ਜੀਣ ਜੋਗਿਆ ਨਾ,  
ਇਹਨਾਂ ਦ ਬਸ ਨਾ ਕਿਸੇ ਨੂੰ ਪਾਬੇ, ਜਿਹੜੀਆਂ ਹੁਣੇ ਹੀ ਕਾਲੇ  
ਤੁੜਾਉਂਦੀਆਂ ਵਿਰਦੀਆਂ।" ਮਾਸੀ ਨੇ ਆਪਣਾ ਕਿਰਲੇ ਵਰਗਾ  
ਸਿਰ ਨਵੀਂ ਵਿਚ ਹਿਲਾਇਆ ਜਿਵੇਂ ਅਜ ਕਲ ਦੀਆਂ ਕੁੜੀਆਂ ਦਾ  
ਸੁਧਾਰ ਹੋ ਹੀ ਨਹੀਂ ਸਕਦਾ ਸੀ।

"ਮਾਸੀ, ਕੋਈ ਇਹਨਾਂ ਵਿਚ ਚੰਗੀ ਬੀ ਆ ਕਿ ਆਬਾ ਦੀ  
ਉਤ ਗਿਆ, ਲਾਜੇ ਹੋਈ, ਮੁਸ਼ਕੇ ਦੀਆਂ ਧੀਆਂ ਹੋਈਆਂ, ਇਹ ਤਾਂ  
ਛੱਟੀਆਂ ਹੋਈਆਂ ਹੋਈਆਂ ਪੱਕੀਆਂ, ਕਿਸੇ ਭਲੀਮਾਨਸ ਦੀ ਗੱਲ ਵੀ  
ਸੁਣਾ" ਮੌਜੂਦੀ ਮਾਸੀ ਨੂੰ ਪੁਛਿਆ। ਕੁੜੀਆਂ ਦੀ ਨਿੰਦਿਆ ਸੁਣ ਸੁਣ

ਮੇਰਾ ਜੀ ਕਈ ਅੱਕ ਗਿਆ ਸੀ ।

ਨਿੱਕੀ ਭੈਣ ਕੂੰਬੇ ਦਾ ਟੋਕਰਾ ਲੈਕੇ ਹੋਵੇਲੀ ਨੂੰ ਚਲੀ ਗਈ ।  
ਪਸੂਆਂ ਨੂੰ ਕੰਡ ਗੁਤਾਵੈ ਦਾ ਵੇਲਾ ਹੋ ਗਿਆ ਸੀ । ਮਾਸੀ ਨੂੰ ਚਾਹੀਦਾ  
ਸੀ ਕਿ ਹੁਣ ਇਕਾਂਤ ਵਿਚ ਉਹ ਹੋਰ ਵੀ ਸ਼ੋਰ ਹੋ ਜਾਂਦੀ । ਪਰ ਮੇਰੇ  
ਕਰੁਖੇ ਸੁਆਲ ਨੇ ਉਸਨੂੰ ਚੋਕਾ ਦਿਤਾ ।

“ਨਹੀਂ ਮੇਰਿਆ ਫੁਲਾਂ ਬਾਲਿਆ, ਸਹਣਿਆ ਸਰਦਾਰਾ,  
ਇਹ ਕੀ ਗੱਲ ਹੋਈ । ਕਰਤਾਰ ਸਿਵਿਂ ਦੀ ਬਲਬੰਡੇ ਦੀ ਰੀਸ ਨਹੀਂ ।  
ਛੜੀਆਂ ਬਾਲਾਂ ਇਲਤ ਪੈ ਕੋਈ ਨਹੀਂ । ਓਹ ਬੀ ਗੋਰੀ ਨਫੁਹ,  
ਚੀਬੇ ਦੀ ਲਾਟ ਬਰਗੀ । ਮਿੱਠੀ ਜ਼ਬਾਨ ਦੀ, ਕਦੇ ਘਾਟੂ, ਬਾਧੂ ਗੱਲ  
ਓਹਦੇ ਮੰਹੋਂ ਨਹੀਂ ਸਣੀ । ਐਨ ਤੇਰੇ ਬਰਤੀ ਕੁਲਵੰਤ ਸਿਆਂ ਮੇਰੇ  
ਪੱਤਾ, ਇਨ ਬਿਨ ਤੇਰੇ ਨਾਲ ਰਲਦੀ ।” ਮਾਸੀ ਦਾ ਮੋੜ ਹੁਣ ਦੂਸਰੇ  
ਪਾਸੇ ਮੁੜ ਪਿਆ ।

“ਲਾਜ਼ੇ, ਨਿਲੱਜਣੀ ਤੇ ਖੁਸਲੇ ਦੀਆਂ ਖਾਨਗੀਆਂ ਕੂੰਬੇ ਦਾ  
ਛੁਰ, ਤੌ ਬਲਬੰਡੇ ਸੋਨੇ ਦੀ ਡਲੀ, ਸੋਨੇ ਦੀ ਡਲੀ, ਮੇਰਿਆ ਜੀਣ  
ਜੋਗਿਆ, ਐਨ ਤੇਰੇ ਬਰਗੀ ।”

ਮੈਂ ਮਾਸੀ ਦੇ ਮੰਹ ਵਲ ਦੇਖ ਡਾਢੀ ਮਿੱਠੀ ਤੇ ਭੇਤ ਭਰੀ  
ਮਸਕਣੀ ਮੁਸਕਾਇਆ । ਮਾਸੀ ਮੇਰੀ ਇਸ ਭੇਤ ਭਰੀ ਮੁਸਕਾਣ ਦੇ  
ਭੇਤ ਨੂੰ ਜਾਣਦੀ ਸੀ, ਖੁਸ਼ ਹੋ ਗਈ । ਉਛਲਕੇ ਉਸਨੇ ਆਪਣੇ ਦੋਹਨਾਂ  
ਹੋਬਾਂ ਵਿਚ ਮੇਰੀਆਂ ਦੋਹਨਾਂ ਗਲੂਾਂ ਨੂੰ ਲੈ ਲਿਆ ਤੇ ਮੇਰੀਆਂ ਅੱਖਾਂ  
ਵਿਚ ਆਪਣੀਆਂ ਨਿੱਕੀਆਂ ਨਿੱਕੀਆਂ ਪਰ ਤੇਜ਼ ਚਮਕਦੀਆਂ ਅੱਖਾਂ  
ਗੱਡਕੇ ਤੇ ਆਪਣੇ ਸੁਬਕ ਜਹੋ ਸਰੀਰ ਨੂੰ ਚਾਅਵਾਂ ਰਿਚ ਝੂਟਾ  
ਦੇ ਕੇ ਬੋਲੀ :

“ਜੋਨੇ ਦੀ ਡਲੀ ਕੁਲਵੰਤ ਸਿਆਂ, ਐਨ ਤੇਰੇ ਬਰਗੀ, ਗੋਰੀ  
ਚਿੱਟੀ ਭਲੀਮਾਣਸ ਬਲਬੰਡੇ ਰਾਣੀ ।” ਮੇਰਾ ਹਾਸਾ ਨਿਕਲ ਗਿਆ,

ਤੇ ਮਾਸੀ ਵੀ ਆਪਣੇ ਬੁਟ ਖੁਲ੍ਹੇ ਕਰਕੇ ਹੱਸਣ ਲਗ ਪਈ ।

“ਸਾਡੀ ਬਲਬੰਡੇ ਰਾਣੀ ਦਾ ਤਿਵਣਾ ਚਿ ਜਾਬੇ, ਨਾ ਨੰਗ-ਪੰਚਿਆਂ ਦੇ ਜੁਆਈ ਨੂੰ ਤੌਰੇਨ ਜਾਓ, ਉਹ ਸਵੈਟਰ ਬਣੋ, ਦਸਤਾਨੇ ਬਣਾਬੇ, ਉਹ ਜੇ ਆਥੇ ਈ ਆਬੇ ਤਾਂ ਕੁਲਬੰਡ ਮੰਰੇ ਰਾਜੇ ਪੁਤ ਕੋਲ ਆਬੇ ।”

“ਚਲ ਮਾਸੀ ।” ਜੋ ਮਾਸੀ ਨੂੰ ਲਾਡ ਨਾਲ ਝਿੜਕਿਆ । “ਬਵੀ ਜਹੀ ਨੂੰ ਸ਼ਰਮ ਬੀ ਨਹੀਂ ਆਉਂਦੀ ।” ਪੱਧੇ ਮਾਸੀ ਤਾਂ ਏਸ ਵੱਲੇ ਪੂਰੈ ਵਜ਼ਦ ਵਿਚ ਆ ਚੁਕੀ ਸੀ, ਉਹਨੇ ਮੇਰੀ ਝਿੜਕ ਵਲ ਧਿਆਨ ਹੀ ਨਾ ਕੀਤਾ । ਬਵੀ ਨੇ ਹਠ ਨਾਲ ਸਕੀ ਜਹੀ ਬਾਂਹਕੱਢ ਕੇ ਗਾਉਣਾ ਸ਼ੁਰੂ ਕਰ ਦਿਤਾ ਉਸਦੀਆਂ ਨਿਕੀਆਂ ਨਿਕੀਆਂ ਅੱਖਾਂ ਸ਼ਰਾਰਤਾਂ ਨਾਲ ਮੌਰੇ ਚਿਹਰੇ ਨੂੰ ਪੜ੍ਹ ਰਹੀਆਂ ਸਨ ਤੇ ਹਸੂ ਹਸੂ ਕਰ ਰਹੀਆਂ ਸਨ ।

“ਅੱਪੀ ਰਾਤਿੰ ਗਿਣਾਂ ਤਾਰੇ,

ਮਾਹੀ ਮੇਰਾ ਬਾਜਾਂ ਮਾਰੇ,

ਅੱਪੀ ਫਾਡਿੰ ਗਿਣਾਂ ਗਿਟੀਆਂ

ਨਾ ਤੁਸਾਂ ਪੁਛੀਆਂ ਨਾ ਅਸਾਂ ਦੱਸੀਆਂ,

ਗਿਆ ਦਿਨ ਬੀ ਪਈਆਂ ਸ਼ਾਮਾਂ,

ਗਲੇ ਲਗ ਜਾ ਪਰਸਰਾਮਾ ।

ਮੇਰਾ ਵਿਲ ਮੋਇਆ,

“ਲੈ, ਮਾਸੀ ਗੀਤ ਗਾਉਂਦੀ ਆ ।” ਇਹ ਕਿਸ ਦੀ ਕੋਮਲ ਤੇ ਮਧੂਰ ਆਵਾਜ਼ ਆਈ । ਗਾਉਂਦੀ ਗਾਉਂਦੀ ਮਾਸੀ ਰੁਕ ਗਈ, ਵਿਹੜੇ ਲਿਚ ਕੇਣ ਖੜੇਤੀ ਸੀ । ਬਲਬੰਡ, ਚੰਦ ਦੀ ਟੁਕੜੀ, ਨਵੀਂ ਨਵੀਂ ਲਗਾਰ ਵਰਗੀ, ਸਾਡੇ ਆਪਣੇ ਖੂਹ ਦੀ ਸਭ ਤੋਂ ਪਿਆਰੀ ਗੰਦਲ ਵਾਂਗ ਲੈਰੀ, ਕੋਰੀ ਤੇ ਮਿਠਤਾ ਭਰੀ ।

ਲੈ ਆ ਗਈ ਸੋਨੇ ਦੀ ਡਲੀ, ਮੇਰੀ ਲਾਡਾਂ ਭਰੀ ਧੀ ਰਾਣੀ,

ਤੇਰੀ ਬੜੀ ਬੜੀ ਉਮਰ ਆ ਪੀਏ । ਬਹਿ ਜਾ ਤੇਰੇ ਈ ਗੀਤ  
ਗਾਉਂਦੀ ਆਂ ।” ਬਲਵੰਤ ਲਾਜਵੰਤੀ ਵਾਂਗ ਸੁਰਮਾ ਗਈ ।

“ਲੈ ਜੀਣ ਜੋਗਿਆ, ਸਾਂਭ ਆਪਣੀ ਸੋਨੇ ਦੀ ਡਲੀ । ਫੇਰ ਨਾ  
ਕਹੀਂ ਮਾਸੀ ਨਿਕੰਮੀ, ਮਾਸੀ ਕੁਹਨਾ, ਸੂਟ ਸੁਆ ਦੇ ਮਾਸੀ ਬੁਢੀ ਨੂੰ ।  
ਬਹਿ ਜਾ ਕੁੜੇ, ਬਤਿ ਜਾ, ਕੁਲਬੰਤ ਪੁਤਰ ਦੇ ਕੋਲ, ਨਾਲ ਲਗ ਕੇ ।  
ਤੇ ਪੁਤਰਾ !” ਮਾਸੀ ਖਲੋ ਗਈ ਤੇ ਮੈਨੂੰ ਸੰਬੋਧਨ ਕੀਤਾ “ਸੋਨੇ ਦੀ ਡਲੀ  
ਨੂੰ ਘੜਕੇ ਗਲੁੰ ਬਿਰ ਪਾ ਲੈ । ਅੱਜ ਤੋਂ ਮੇਰਾ ਛੌਮਾਂ ਦੋਸ਼ ਪੋਸ਼, ਮੇਰਾ  
ਜ਼ੌਮਾਂ ਦੋਸ਼ ਪੋਸ਼ ।” ਇਹ ਕਹਿੰਦੀ ਮਾਸੀ ਕਾਹਲੇ ਕਾਹਲੇ ਕਦਮ ਪੁਟਦੀ  
ਪੌੜੀਆਂ ਥਾਣੀਂ ਹੇਠਾਂ ਉਤਰ ਗਈ । ਜਾਂਦੀ ਹੋਈ ਬਾਹਰ ਦਰਵਾਜ਼ਾ  
ਵੀ ਭੇੜ ਗਈ ।

ਮੈਂ ਅਤੇ ਮੇਰੀ ਸੋਨੇ ਦੀ-ਡਲੀ ਇਕ ਦੂਸਰੇ ਦੇ ਸਾਹਮਣੇ  
ਖਲੋਤੇ ਜਲਦਬਾਜ਼ ਮਾਸੀ ਦੀ ਹੁਣ੍ਹ ਵਾਪਰੀ ਜਲਦਬਾਜ਼ੀ ਤੇ ਕਿੰਨ੍ਹਾਂ ਹੀ  
ਚਿਰ ਇਕ ਦੂਸਰੇ ਵਲ ਦੇਖ ਦੇਖ ਮੁਸਕਰਾਉਂਦੇ ਰਹੇ ।



## ਮਾਈ ਚੋਖੀ

ਸ਼ਹਿਰ ਦੇ ਬਾਹਿਰ ਵਾਰ ਇਕ ਨਵੀਂ ਪਈ ਮਜ਼ਦੂਰ  
 ਆਬਾਈ ਵਿਚ ਮਾਈ ਚੋਖੀ ਰਹਿੰਦੀ ਹੈ। ਮਾਈ ਚੋਖੀ ਦਾ ਇਕ  
 ਪਤੀ ਹੈ ਜੋ ਸਾਡੇ ਹੀ ਨੌਜਵੇਂ ਤੇਕੇ ਦੇ ਪਿੰਡਾਂ ਵਿਚ ਭੋਗੀ ਲਾਉਂਦਾ  
 ਹੈ, ਤੇ ਇਲਾਕੇ ਵਾਸੀਆਂ ਨੂੰ ਉਸ ਦੀ ਸੁਰਤ ਘਟ ਵਧ ਹੀ ਦਿਸਦੀ  
 ਹੈ। ਏਸੇ ਕਰਕੇ ਜਿਸ ਮਕਾਨ ਵਿਚ ਮਾਈ ਚੋਖੀ ਆਪਣੇ ਪਤੀ ਅਤੇ  
 ਪਰਵਾਰ ਸਮੇਤ ਰਹਿੰਦੀ ਹੈ, ਉਹ ਮਈ ਚੋਖੀ ਦਾ ਮਕਾਨ ਕਰਕੇ  
 ਪਰਸਿੱਧ ਹੈ। ਘਰ ਦੇ ਗੁਤੇ ਬਾਹਰ ਦੇ ਕੰਮਾਂ ਵਿਚ ਕਰਤਾ ਧਰਤਾ  
 ਮਾਈ ਚੋਖੀ ਹੈ। ਮਾਈ ਚੋਖੀ ਨੂੰ ਵਡੇਰੀ ਉਮਰ ਵਿਚ ਇਕ ਪੱਤਰ  
 ਮਿਲਿਆ, ਇਹ ਪੀਰਾਂ ਦੀ ਮਿਹਰ ਹੋਈ ਸੀ। ਨਾਂ ਮਿਹਰ ਹੰਦੀ ਤਾਂ  
 ਪੱਤਰ ਵਰਗੀ ਦਾਤ ਇਸ ਖਾਂਘੜ ਬੁੜੀ ਨੂੰ ਕਿਵੇਂ ਮਿਲਦੀ। ਪੀਰਾਂ  
 ਹੋਂਹਾਂ ਕੀ ਨਹੀਂ ਸਠਦਾ, ਪੀਰ ਚਾਹੁਣ ਤਾਂ ਸੋ ਸਾਲ ਦੀ ਬੋਥੇ ਦੀ  
 ਕੁਖ ਹਠੀ ਕਰ ਦੇਣ। ਪੀਰ ਕਰੇਪ ਹੋਣ ਕੂਹਣੀਆਂ ਐਲਾਦ ਵਾਲਿਆਂ  
 ਨੂੰ ਐਂਤ ਕਰਕੇ ਰਖ ਦੇਣ।

ਮਾਈ ਚੋਖੀ ਹਾਲੇ ਗਡੀ ਜਹੀ ਸੀ ਜਦੋਂ ਦੀ ਗਲ ਹੈ, ਮੱਸੀਂ  
 ਸਾਡੇ ਤੇਰਾਂ ਸਾਲਾਂ ਦੀ ਹੋਵੇਗੀ, ਜਦ ਪਹਿਲੀ ਵਾਰ ਮੁਕਲਾਵੇ  
 ਆਈ, ਤਾਂ ਘਰ ਵਿਚ ਪੈਰ ਪਾਉਂਦਿਆਂ ਹੀ ਬਾਬੇ ਅਬਦੂਲ ਸ਼ਾਹ  
 ਦੀ ਮਾਨਤਾ ਮਨੀ ਕਿ ਹੇ ਬਾਬਾ ਅਬਦੂਲ ਸ਼ਾਹ, ਡੁਬਦਿਆਂ ਬੇਤਿਆਂ  
 ਨੂੰ ਬਨੇ ਲਾਉਣ ਵਾਲਿਆ, ਮੈਂ ਇਕ ਨਿਮਾਣੀ ਕੂਕੱਰ ਤੇਰੇ ਰਰਬਾਰੇ  
 ਝੁਲ੍ਹੀ ਅੱਡਕੇ ਸ਼ੀਰ ਮੰਗਦੀ ਹਾਂ ਕਿ ਮੈਨੂੰ ਪੱਤਰਾਂ ਧੀਆਂ ਵਾਲੀ ਕਠੀ,  
 ਮੈਂ ਨੰਗੇ ਪੈਰੀਂ ਤੇਰੇ ਰਰਬਾਰ ਆਉਂਗੀ ਤੇ ਚੂਰਮਾਂ ਚੜ੍ਹਾਉਂਗੀ।

ਮਾਈ ਚੋਖੀ ਸੀ ਗਿੱਠੇ ਕਦ ਦੀ ਤੇ ਪਤਲੀ ਜਹੀ, ਮੁਕਲਾਵੇ ਵਿਚ  
ਐਵੇਂ ਅਠਨੌ ਸਾਲਾਂ ਦੀ ਲੱਗਦੀ ਸੀ, ਤੇ ਪਾਂਧੇ ਨੇ ਕਿਹਾ ਸੀ ਏਸ  
ਕੜੀ ਦੇ ਨਸੀਬੇ ਐਲਾਦ ਨਹੀਂ। ਮਾਈ ਚੋਖੀ ਨੇ ਮਿਨਤਾਂ ਕਰਕੇ  
ਤੇ ਮਨਤਾਂ ਮਨਕੇ ਪੀਰ ਅਬਦੁੱਲੇ ਸ਼ਾਹ ਨੂੰ ਆਪਣੇ ਵਲ ਕਰਨਾ  
ਚਾਹਿਆ ਅਤੇ ਏਸ ਤਰ੍ਹਾਂ ਨਸੀਬੇ ਬਦਲਣ ਦੀ ਵਿਉਂਤ ਬਣਾਈ ।

ਮੁਕਲਾਵਾ ਆਇਆ, ਤਰੋਜਾ ਆਇਆ, ਚੋਖੀ ਆਸਾਵਰ ਨਾ  
ਹੋਈ । ਨਸੀਬ ਬੜੇ ਬਲੀ ਹੁੰਦੇ ਹਨ, ਪਰ ਪੀਰ ਦੀ ਨਿਗਾਹ ਸਵੱਲੀ  
ਹੋਵੇ, ਤਾਂ ਨਸੀਬੇ ਚੁਟਕੀ ਵਿੱਚ ਬਦਲੇ ਜਾਂਦੇ ਹਨ । ਬੀਬੀ ਚੋਖੀ ਤੇ  
ਪੀਰ ਦੀ ਮਿਹਰ ਹੋਣ ਵਿਚ ਨਹੀਂ ਆਉਂਦੀ ਸੀ । ਸ਼ਾਇਦ  
ਇਸ ਦਾ ਕਾਰਨ ਇਹ ਹੋਵੇ ਕਿ ਬੀਬੀ ਚੋਖੀ ਦਾ ਗਭਰੂ ਨਾਨਕ,  
ਪੀਰਾਂ ਤੇ ਖਾਮ ਕਰ ਬਾਬੇ ਅਬਦੁੱਲੇ ਸ਼ਾਹ ਤੇ ਨਿਸਚਾ ਕੁਝ ਘਟ ਰਖਦਾ  
ਸੀ ਤੇ ਜਲੰਧਰ ਵਾਲੇ ਬਾਬੇ ਸੋਫਲ ਨੂੰ ਪੱਤਰ ਦੇਣ ਦੀ ਕਰਾਮਾਤ ਵਿਚ  
ਇਹ ਸਭ ਪੀਰਾਂ ਛਕੀਰਾਂ ਨਾਲੋਂ ਵੰਡੇ ਗਏ ਸਮਝਦਾ ਸੀ । ਕਈ ਵਾਰੀ  
ਚੋਖੀ ਤੇ ਨਾਨਕ ਵਿਚਕਾਰ ਇਸ ਇਹਤਕਾਦ ਦੀ ਅਜੋੜਤਾ ਦੇ ਕਾਰਨ  
ਬਦਮਚਰੀ ਵੀ ਪੈਦਾ ਹੋ ਜਾਂਦੀ । ਇਹ ਦਿਨ ਇਸ ਬੇਅੰਲਾਦ ਜੋੜੀ  
ਤੇ ਬੜੀ ਭੰਡ ਦੇ ਦਿਨ ਸਨ । ਨਾਨਕ ਮੰਡੀ ਜਾਂਦਾ ਤੇ ਕਣਕ ਛਾਣ  
ਉਸ ਵਿਚੋਂ ਛੋਲੇ ਅੱਡ ਕਰਦਾ, ਇਸ ਕੰਮ ਦੀ ਉਜ਼ਰਤ ਨਾ ਹੋਣ  
ਬਚਾਵ ਸੀ । ਸ਼ਾਮ ਨੂੰ ਘੁਗਣੀਆਂ ਤਿਆਰ ਕਰ ਰੱਖਦੀ ਤੇ ਮੰਡੀਓਂ  
ਆਉਂਦਾ ਨਾਨਕ ਘੁਗਣੀਆਂ ਦੀ ਛਾਬੜੀ ਲਾ ਬਾਜ਼ਾਰ ਤੁਰੇ ਪੈਂਦਾ ।  
ਖਾਡੀ ਪੀਏ ਜਦ ਵਾਪਸ ਮੁੜਦਾ ਸਾਰੇ ਦਿਨ ਦੀ ਕਿਰਤ ਰਲਾ  
ਮਿਲਾ ਕੇ ਦਸ ਬਾਰਾਂ ਆਨ ਹੋ ਜਾਂਦੀ । ਬੀਬੀ ਚੋਖੀ ਨੂੰ ਦਿਨ ਭਰ  
ਦੀ ਜਾਨ ਤੋੜ ਮਿਹਨਤ ਦੇ ਇਵਜ਼ ਇਹ ਦਸ ਬਾਰਾਂ ਆਨੇ ਦੇਖਕੇ  
ਬੜੀ ਨਿਰਾਸਤਾ ਹੁੰਦੀ ਤ । ਆਪਣੇ ਗਭਰੂ ਨੂੰ ਟੁਟ ਟੁਟ ਪੈਂਦੀ ਤੇ  
ਨਾਲ ਹੀ ਸੋਫਲ ਤੇ ਪੀਰ ਅਬਦੁੱਲੇ ਦਾ ਕਿੱਸਾ ਛਿੜ ਪੈਂਦਾ ।

“ਨਖੱਟ ਏਸੇ ਤਰ੍ਹਾਂ ਦੇ ਹੁੰਦੇ ਆ, ਹੋਰ ਕਿਤੇ ਸਿੰਘ ਲਗੇ  
ਹੁੰਦੇ ਆ ਨਖੱਟਾਂ ਦੇ।” ਚੋਖੀ ਦੀ ਨਿੱਕੀ ਜਿਹੀ ਜ਼ਬਾਨ ਉਡਣੇ  
ਸੌਂਪ ਵਾਂਗ ਵਲ ਖਾਂਦੀ ਤੇ ਕਤਰਦੀ ਜਾਂਦੀ, “ਨਾ ਹੋਰ ਕਿਤੇ  
ਸਿੰਗਾ ਹੁੰਦੇ ਆ।”

ਅਗਿਓਂ ਨਾਨਕ ਵੀ ਗਾਹਕਾਂ ਨਾਲ ਇਕ ਇਕ ਦਾਣੇ ਤੇ  
ਠੰਡਾ ਕੋਸਾ ਹੋ ਹੋ ਅਕਿਆ ਪਿਆ ਹੁੰਦਾ। “ਰਾਮ ਨਾਲ ਬਹਿ ਜਾ  
ਟਟੀਰੀ ਜਹੀ, ਤੇਰੀ ਮਾਂ ਨੇ ਤੈਨੂੰ ਦੀ ਕਮਾਊ ਜਮਾਇਆ, ਹੋਰ ਤਾਂ  
ਬੱਸ ਨਖੱਟ ਦੀ ਆ ਦੁਨੀਆਂ ਤੇ।” ਨਾਨਕ ਹੈ ਤਾਂ ਸੀ ਮੂੰਹ ਵਟ ਹੀ,  
ਤਿਨ੍ਹਾਂ ਵਟਿਆਂ ਮਗਰੋਂ ਇਕ ਗਲ ਕਢਦਾ, ਪਰ ਕਦ ਕਦੇ ਐਸੀ  
ਪਤੇ ਦੀ ਠੋਕੜਾ ਕਿ ਸਾਰੇ ਧੋਣ ਧੋ ਹੋ ਜਾਂਦੇ।

“ਆਖ ਆਖ ਧੋਖ ਗਾਈ, ਲੈ ਚਲੀਏ ਚੂਰਮਾ ਬਾਬੇ ਅਬਦੁੱਲੇ  
ਦੇ, ਏਸ ਤਰ੍ਹਾਂ ਦੁਆਵਾਂ ਖਾਧੇ ਪੁਤ ਮਿਲਦੇ ਹੁੰਦੇ ਤਾਂ ਖਸਰੇ ਨਾ ਪੁਤਾਂ  
ਬਾਲੇ ਹੁੰਦੇ। ਜਿਹੜੇ ਦੇ ਯੇਲੇ ਘਰ ਆਉਂਦੇ ਆ ਉਹ ਤਰਨੀ ਦੀ  
ਹੋਟੀ ਜਾ ਪੈਂਦੇ ਆ, ਘਰ ਉਜੜ ਗਿਆ ਬਸ, ਬਣਿਆ ਸਰਿਆ  
ਤੇ ਤੇਤੇ ਕੁਛ ਵੀ ਨਹੀਂ।

ਨਾਨਕ ਵਿਸ ਘੋਲ ਰਿਹਾ ਸੀ। ਤੁਰਮੇ ਦੀ ਗਲ ਸਣਕੇ ਉਸਨੂੰ  
ਅੱਗ ਈਂਦੀ ਲਗ ਜਾਂਦੀ। ਪੀਰ ਅਬਦੁੱਲੇ ਦੇ ਨਾਲ ਉਹਨੂੰ ਪਤਾ  
ਨਹੀਂ ਕਿਉਂ ਚਿੜ ਹੋ ਗਈ ਸੀ। ਸੜ ਬਲ ਕੇ ਬੋਲਿਆ, “ਸਾਲੀ  
ਬਾਬੇ ਅਬਦੁੱਲੇ ਦੀ, ਪੀਰ ਅਬਦੁੱਲੇ ਕੋਲ ਜਾਣਾ ਤਾਂ ਪਹਿਲਾਂ ਕਲਮਾਂ  
ਪੜ੍ਹ, ਤੂੰ ਤੇ ਕਾਫਰ ਏਂ ਕਾਫਰ। ਬਾਬੇ ਸੋਫਲ ਦੀ ਮਨਤਾ ਮਨੀ  
ਸੀ ਤਾਂ ਮੈਂ ਜਮਿਆ ਸੀ।”

“ਤੇ ਮੇਰੀ ਮਾਂ ਨੇ ਕਾਲਾ ਬੱਕਰਾ ਪੀਰ ਅਬਦੁੱਲੇ ਦੇ ਨਾਂ  
ਦਾ ਡਾਡਿਆ ਸੀ ਤੇ ਮੈਂ ਜਮੀ ਸੀ।” ਚੋਖੀ ਨੇ ਤੁਰਤ ਉੱਤਰ ਦਿਤਾ।  
“ਜਮਣਾ ਤਾਂ ਮੁੰਡਾ ਸੀ ਪਰ ਜੇ ਚਿਟਾ ਬੱਕਰਾ ਚੜ੍ਹਾਉਂਦੇ ਤੇ।”

ਬਾਬੇ ਸੋਫਲ ਦੀ ਕ੍ਰਿਪਾ ਮਿਹਰ ਸਦਕਾ ਚੋਖੀ ਦੇ ਖਸਮ ਦਾ  
 ਜਨਮ ਹੋਇਆ, ਏਸੇ ਕਰਕੇ ਨਾਨਕ ਦੇ ਦਿੜ ਵਿਚ ਬਾਬੇ ਸੋਫਲ  
 ਲਈ ਮਾਂ ਪਿਛਿ ਤੋਂ ਵਧ ਸਤਕਾਰ ਸੀ ਤੇ ਪੀਰ ਅਬਦੁਲੇ ਨੂੰ  
 ਉਹ ਕੀ ਸਮਝਦਾ ਸੀ ? ਇਨ੍ਹਾਂ ਦੇ ਖਾਨਦਾਨੀ ਪੀਰਾਂ ਤੋਂ ਡੁਟ  
 ਨਾਨਕ ਨੂੰ ਇਕ ਹਕੀਮ ਪੀਰ ਹੋ ਕੇ ਟਕਰਿਆ ਸੀ ਅਤੇ ਨਾਨਕ  
 ਚੋਖੀ ਤੋਂ ਵਾਹ ਲਗਦੇ ਸਾਰ ਚੇਰੀ ਸੁਖਣਾ ਚੜ੍ਹਾਉਂਦਾ ਰਹਿੰਦਾ ।  
 ਬੜੇ ਲੰਬੇ ਅਰਸੇ ਮਗਰੋਂ ਅਧਿਕ ਉਮਰ ਵਿਚ ਨਾਨਕ ਉਤੇ ਤਰਨੀ  
 ਪੀਰ ਦੀ ਕਰਾਮਾਤ ਪਰਤਾਟ ਹੋ ਗਈ ਤੇ ਚੋਖੀ ਦੀ ਸੁੱਕੀ ਕੁਖ ਹਰੀ  
 ਹੋ ਗਈ, ਹਰ ਸਾਲ ਉਹ ਬਾਬੇ ਅਬਦੁਲੇ ਦੇ ਮਜ਼ਾਰ ਤੇ ਚੂਰਮਾਂ  
 ਲਿਜਾਇਆ ਕਰਦੀ ਸੀ । ਬਾਬੇ ਦੀ ਮਿਹਰ ਦੀ ਨਜ਼ਰ ਹੋਈ, ਪੁਤਰ  
 ਵਰਤੀ ਦਾਤ ਮਿਲੀ ਜਿਸਦਾ ਨਾਂ ਚੋਖੀ ਨੇ ਚੋਥੇ ਵਿਚਾਰ ਮਗਰੋਂ  
 ਕੰਦਨ ਲਾਲ ਤਖਿਆ । ਇਹ ਨਾਂ ਵੀ ਉਸਦੇ ਚਿੱਤ ਨੂੰ ਪੂਰਨ  
 ਸੱਤਸ਼ਟ ਨ ਕਰਦਾ । ਜੇ ਉਹ ਮੁਸਲਮਾਨੀ ਹੁੰਦੀ ਤਾਂ ਕਾਕੇ ਦਾ ਨਾਂ  
 ਪੀਰ ਬਖਸ਼ ਰਖਦੀ, ਜਾਂ ਪੀਰਾਂ ਦਿੱਤਾ । ਪਰ ਮੁਸਲਮਾਨੀ ਹੁੰਦੀ  
 ਤਾਂ ਹੀ ਸੀ ਨਾ !

ਲੋਕਾਂ ਦਾ ਖਿਆਲ ਹੈ ਕਈ ਨਿਆਣੇ ਭਾਗਾਂ ਵਾਲੇ ਹੁੰਦੇ  
 ਹਨ ਤੇ ਕਈ ਅਭਾਗੇ । ਕੰਦਨ ਲਾਲ ਦੇ ਜੰਮਣ ਦੇ ਕੋਈ ਤਿੰਨ ਚਾਰ  
 ਸਾਲ ਮਗਰੋਂ ਹੀ, ਚੋਖੀ ਨੂੰ ਅਂਢੀ ਤੁਆਂਫੀ ਮਾਈ ਚੋਖੀ ਆਖਣ  
 ਲਗ ਪਏ । ਇਲਾਕੇ ਦੇ ਪੁਰਾਣੇ ਬੰਦਿਆਂ ਵਿਚ ਉਸਦਾ ਸ਼ੁਮਾਰ ਹੋਣ  
 ਲਗ ਪਿਆ । ਹੁਣ ਨਾਨਕ ਡਰੀ ਲਾਉਂਦਾ ਸੀ ਤੇ ਕਦੇ ਕਦੇ ਕੋਈ  
 ਪੰਡ ਦੀ ਕੁੜੀ ਉਸਨੂੰ ਬਾਬਾ ਕਹਿ ਦਿੰਦੀ ਸੀ, ਸਰੀਰ ਵਿਚ ਕਮਜ਼ੋਰੀ  
 ਆਉਣ ਲਗੀ । ਭਾਰ ਚੱਕ ਚੱਕ ਲੱਤਾਂ ਡੁਡੀਆਂ ਹੋ ਗਈਆਂ,  
 ਨਿੱਕਾ ਜਿਹਾ ਕੁਬ ਵੀ ਨਿਕਲ ਆਇਆ । ਫੇਰ ਇੱਟ ਚੁਕੇ ਤਾਂ ਪੰਦਰਾਂ  
 ਡਰੀਆਂ ਵਾਲੇ ਨਿਕਲਦੇ ਸਨ । ਫੇਰੀ ਵਿਚੋਂ ਕੁਝ ਬਣਦਾ ਸੁੜਦਾ

ਵੀ ਨਹੀਂ ਸੀ, ਪਰ ਨਾਨਕ ਹੋਰ ਕੋਈ ਕੰਮ ਕਿੱਤਾ ਨ ਕਰਦਾ। ਕਿਸੇ  
 ਹੋਰ ਕੰਮ ਦੇ ਖਿਆਲ ਤੋਂ ਹੀ ਉਸਦਾ ਦਿਲ ਘਬਰਾ ਉਠਦਾ।  
 ਡੱਗੀ ਲਾਉਣੀ ਤਾਂ ਮਜ਼ੇ ਦਾ ਕੰਮ ਸੀ, ਜਿਥੇ ਜਾਓ ਰੋਣਕਾਂ ਮੇਲੇ।  
 ਸਸਰਾਮ ਜਾਓ ਤਾਂ ਅੱਗੇ ਡਿਓਫ੍ਰੀ ਵਿਚ ਫਾਤਮਾ, ਰਾਜੇ, ਰਾਧੀ ਸੈਨੀ  
 ਦੇ ਚਰਖੇ ਘੁੱਕਦੇ ਹੋਏ। ਜਾਕੇ ਨਾਨਕ ਧਪਾਰਦਾ ਡੱਗੀ ਇਹਨਾਂ ਦੇ  
 ਵਿਚਕਾਰ ਰੱਖ ਦਿੰਦਾ ਤੇ ਲਗ ਪੇਂਦਾ ਧਲੇ ਦੀਆਂ ਮਾਰਨ। ਏਸ  
 ਬੁਢੇ ਨੂੰ ਇਹਨਾਂ ਬੁਡੀਆਂ ਦੀ ਸੰਗਤ ਐਉਂ ਲਗਦੀ ਸੀ ਜਿਵੇਂ ਆਪ  
 ਕਿਸ਼ਨ ਜੀ ਮਹਾਰਾਜਾ ਹੋਵੇ ਤੇ ਬਾਕੀ ਫੇਰੀਆਂ ਰੋਪੀਆਂ। ਜਦ ਕਦੇ  
 ਸੁਚੀ ਪਿੰਡ ਬਿਮੀ ਜੋਟੀ ਦੀ ਦਲੀਜ਼ਾਂ ਅੱਗੇ ਰੋਣਕ ਜੁੜਦੀ ਤਾਂ ਨਾਨਕ  
 ਹੋਣੀ ਸਾਰਾ ਦਿਨ ਉਥੇ ਹੀ ਗਾਲ ਘਰ ਆ ਵੜਦੇ। ਬਾਬੇ ਸੋਵਲ  
 ਦੀ ਜਮਾਤ ਤੇ ਭਰੋਸਾ ਸੀ, ਜੇ ਪਰਮਾਤਮਾਂ ਨੇ ਪੈਦਾ ਕੀਤਾ ਹੈ, ਤੇ  
 ਇਕ ਪੁਤਰ ਵੀ ਦੇ ਦਿੱਤਾ ਹੈ, ਤਾਂ ਬਾਬੇ ਸੋਵਲ ਦੀ ਨਿਗਾਹ ਚਾਹੀਦੀ  
 ਹੈ, ਖਾਣ ਨੂੰ ਟੁਕੁਰ ਮਿਲਦਾ ਹੀ ਰਹਗਾ। ਆਮਦਨੀ ਘਟਦੀ ਗਈ।  
 ਕਿਸੇ ਦਿਨ ਚਾਨੀ ਵੀ ਨਾ ਜੁੜਦੀ। ਬੁਰੇ ਦਿਨ ਆਉਣ ਲਗੇ ਤਾਂ  
 ਮਾਈ ਚੌਥੀ ਨੇ ਪੀਰ ਅਬਦੂਲੇ ਦੀਆਂ ਮੰਨਤਾਂ ਮੰਨੀਆਂ, ਸੁਖਣਾ  
 ਸੁਖੀਆਂ, ਹੇ ਕਰਨੀ ਵਧਲਿਆ ਜਾਹਰਾ ਪੀਰਾ ਸਾਡਾ ਰੁਜ਼ਗਾਰ ਤੁਰੇ,  
 ਸਾਡੇ ਕਿੰਦਨ ਦੀ ਮਿਰਗੀ ਹਟ ਜਾਵੇ, ਸਾਡੇ ਕੁੰਦਨ ਦਾ ਵਿਆਹ  
 ਹੋ ਜਾਵੇ, ਮਾਈ ਚੌਥੀ ਦੀ ਹਿੱਕ ਠੰਡੀ ਕਰੀਂ ਹੋ ਮਜ਼ਾਰਾਂ ਵਾਲਿਆ,  
 ਮੈਂ ਤੇਰੇ ਬੋਕਰੇ ਚੜ੍ਹ ਵਾਂਗੀ ਨਿਆਜ਼ ਭੇਟ ਕਰਾਂਗੀ, ਚੂਰਮਾਂ ਵੰਡਾਂਗੀ  
 ਤੇਰੇ ਨਾ ਦਾ, ਪਰ ਬਾਬਾ ਅਬਦੂਲੇ ਸਾਹ ਬਹੁੜਦਾ ਦਿੱਸਦਾ ਨਹੀਂ  
 ਸੀ। ਕੁੰਦਨ ਦੀ ਮਿਰਗੀ ਜ਼ੋਰ ਫੜਦੀ ਗਈ, ਆਮਦਨੀ ਘਟਦੀ  
 ਗਈ, ਸੁਖਣਾ ਪੂਰੀਆਂ ਕਰਨ ਜੋਗ ਘਰ ਕੁਝ ਨ ਰਿਹਾ। ਤਾਂ ਕਿਸੇ  
 ਦੀ ਹੋਟੀ ਨਾਨਕ ਲਿਜਾਂਦਾ ਤਾਂ ਕੀ ਲਿਜਾਂਦਾ। ਬਾਬੇ ਸੋਵਲ ਨੇ  
 ਮਿਹਰਾਂ ਵੀਆਂ ਨਿਗਾਹਾਂ ਪਰਤਾ ਲਈਆਂ। ਨਿੱਕੀ ਜਿਹੀ ਛੋਟੀ

ਛੁਈ ਤੇ ਰੱਖ ਹੁੰਦੀ, ਫੇਰੀ ਦੀ ਆਵਾਜ਼ ਅਗੇ ਨਾਲੋਂ ਅੱਧੀ ਵੀ ਨਾ  
 ਰਹਿ ਗਈ। ਘਰ ਵਿਚ ਜਿਵੇਂ ਸਾੜ੍ਹਸਤੀ ਆ ਵੜੀ ਹੋਵੇ। ਨਾਨਕ  
 ਤਾਂ ਸਵੇਰੇ ਹੀ ਗਠੜੀ ਛੁਈ ਤੇ ਰੱਖ ਪਿੰਡਾਂ ਵਲ ਚਾਲੇ ਪਾ ਦਿੰਦਾ  
 ਤੇ ਪਿੰਡੇ ਹੀ ਕਿਧਰੇ ਦੋ ਛੰਨੇ ਲੱਸੀ ਦੇ ਤੇ ਦੋ ਟਾਪਾਂ ਗੁੜ ਨਾਲ  
 ਦਾੜ੍ਹੁ ਲੈਂਦਾ। ਇਸ ਤਰ੍ਹਾਂ ਬੁਢੇ ਦੀ ਤਾਂ ਦਾੜ੍ਹੁ ਤੱਤੀ ਹੋ ਜਾਂਦੀ ਪਰ  
 ਏਧਰ ਮਾਈ ਚੋਖੀ ਦੇ ਚੁਲ੍ਹੇ ਵਿਚ ਭੰਗ ਭੁਜਦੀ। ਰੀਂਡੁ ਜਹੋ ਮਿਰਗੀ  
 ਦੇ ਮਾਰੇ ਕੰਦਨ ਦਾ ਮੂੰਹ ਬੁਢੀ ਮਾਂ ਤਕਦੀ ਰਹਿੰਦੀ ਤੇ ਇਸ ਤਰ੍ਹਾਂ  
 ਮਾਂ ਪੁਤਰ ਇਕ ਦੁਸਰੀ ਦਾ ਮੂੰਹ ਢਕੇ ਕਈ ਵਾਰੀ ਫਾਕ ਹੀ ਦਿਹਾੜੀ  
 ਗੁਜ਼ਾਰ ਦਿੰਦੇ। ਰਾਤ ਨੂੰ ਵੀ ਮਾਈ ਚੋਖੀ ਦੇ ਚੁਲ੍ਹੇ ਵਿਚੋਂ ਕਦੇ ਧੂਆਂ  
 ਉਠਦਾ ਕਦੇ ਨਾ ਉਠਦਾ, ਮਿੱਟੀ ਦੇ ਦੀਵੇ ਵਿਚ ਕਦੇ ਬੱਤੀ ਜਗਦੀ,  
 ਕਦੇ ਉਹ ਵੀ ਨਾ ਜਗਦੀ। ਤੇ ਦਿਨ ਭਰ ਮਾਈ ਚੋਖੀ ਸਿਰ ਵਿਚ  
 ਸੱਜੇ ਹੱਥ ਦਾ ਪੂਰਾ ਪੰਜਾ ਪਾ ਖੁਰਕਦੀ ਰਹਿੰਦੀ, ਤੇ ਜਿਹੜੀ ਜੂੰ ਨੌੰਹ  
 ਵਿਚ ਵਸ ਜਾਂਦੀ ਜਾਂ ਹੇਠਾਂ ਕਿਰ ਪੈਂਦੀ ਉਸਨੂੰ ਝੋਣ ਮਾਰ ਦਿੰਦੀ।  
 ਲਾਗਲੇ ਗੁਆਂਢੀ ਘਰ ਮਾਈ ਚੋਖੀ ਜਾਂ ਉਸਦੇ ਮੰਡੇ ਨਾਲ ਗੱਲ  
 ਬਾਤ ਦੀ ਸਾਂਝ ਵੀ ਨਾ ਰੱਖਦੇ। ਸਾਂਝ ਤਾਂ ਲੋਕ ਲਾਭ ਲਈ ਪਾਉਣੇ  
 ਹਨ। ਪਰ ਇਸ ਨਹੂਸਤ ਦੀ ਮਾਰੀ ਬੁਢੀ ਨਾਲ ਸਾਂਝ ਪਾਉਣ  
 ਵਿਚ ਕੀ ਲਾਭ ਹੋ ਸਕਦਾ ਸੀ। ਕਲ ਸਵੇਰੇ ਕਿਤੇ ਪਿਆਰੇ ਲਾਲ ਦੀ  
 ਵਹਟੀ ਦੇ ਚੋਖੀ ਮੱਬੇ ਲਗ ਗਈ ਤਾਂ ਉਸਨੇ ਬੜ ਬੜ ਕਰਦੀ ਨ  
 ਮੂੰਹ ਵਿਚ ਪੰਜ ਸੱਤ ਗਾਲੁਂ ਕੱਢ ਦਿੱਤੀਆਂ। ਸੱਵੇਰੇ ਸਵੇਰੇ ਮਾਈ  
 ਚੋਖੀ ਦੇ ਮੱਬੇ ਲਗਣਾ ਚੰਗਾ ਅਪਣਗਨ ਸਮਝਿਆ ਜਾਣ ਲਗਾ।  
 ਗਲੀ ਦੀਆਂ ਕੁੜੀਆਂ ਉਸਦੇ ਸਿਰ ਖੁਰਕਣ ਤੇ ਜੂਆਂ ਮਾਰਨ ਦੀ  
 ਨਕਲ ਲਾ ਲਾ ਖਸ਼ ਹੁੰਦੀਆਂ। ਕੁੰਦਨ ਦੀ ਮਿਰਗੀ ਤਾਂ ਹਟ ਗਈ  
 ਪਰ ਹੁਣ ਸਿਰ ਹਰ ਵੱਲੇ ਹਿਲਦਾ ਰਹਿੰਦਾ ਤੇ ਮੂੰਹ ਵਿਚੋਂ ਲਾਲਾਂ  
 ਚਲਦੀਆਂ ਰਹਿੰਦੀਆਂ। “ਜਿਸ ਤਰ੍ਹਾਂ ਮਿਰਗੀ ਹਟਾਈ ਆ

ਮਜ਼ਾਰਾ ਵਾਲ ਬਾਬਾ ਇਹ ਵੀ ਹਟਾ ਦੇਉ ।” ਮਾਈ ਨੇ ਸਿਰ ਖੁਰਕਦੀ ਸੋਚਿਆ । ਇਕ ਛੋਟੀ ਵਰਗੀ ਜੂੰ ਕਾਬੂ ਆ ਗਈ, ਇਕ ਅੱਖ ਪਲਕਾਂ ਵਿਚ ਉਸਦੀ ਜਾਨ ਕਬਜ਼ ਹੋ ਗਈ ਅਤੇ ਮਾਈ ਚੋਖੀ ਦਿਆਂ ਨੌਹਾਂ ਵਿਚ ਪਟਾਕਾ ਵੱਜ ਗਿਆ ।

ਗੁਆਂਫੀ ਤੀਵੀਅਂ ਲਈ, ਅਤੇ ਖਾਸ ਕਰ ਪਿਆਰੇ ਲਾਲ ਦੀ ਵਹੁਟੀ ਜਿਸਦਾ ਖਸਮ ਕਿਸੇ ਮਿੱਲ ਵਿਚ ਕਲਰਕ ਸੀ, ਲਈ ਮਾਈ ਚੋਖੀ ਇਕ ਘ੍ਰੂਣਤ ਤੇ ਗੰਦੀ ਜੂੰ ਵਾਂਗ ਸੀ । ਜਦ ਕਦੇ ਵੀ ਉਹ ਉਸ ਨੂੰ ਚੁਲ੍ਹੀ ਦੀ ਵੈਟ ਤੇ, ਬੱਠੀ ਨੂੰ ਸਿਰ ਖੁਰਰਦੀ ਤੇ ਜਾਂਅਂ ਦਾ ਸ਼ਿਕਾਰ ਕਰਦੀ ਵੇਖਦੀ ਤਾਂ ਉਸ ਦਾ ਜੀ ਕਰਦਾ ਕਿ ਚੌਥੀ ਨੂੰ ਪੈਰ ਦੀ ਜੱਤੀ ਹੋਠ ਮਿੱਧ ਕੇ ਪਟਾਕਾ ਵਜਾ ਦੇਵੇ । ਚੋਖੀ ਉਸ ਲਈ ਅਤੇ ਉਸ ਵਰਗੀਆਂ ਹੋਰ ਉਚੇਰੀ-ਬ੍ਰੇਣੀ ਦੀਆਂ ਲਈ ਜੂੰ ਵਾਂਗ ਘ੍ਰੂਣਤ ਸੀ ਅਤੇ ਜੇ ਉਹਨਾਂ ਦਾ ਵਸ ਚਲਦਾ ਤਾਂ ਉਹ ਮਾਈ ਚੋਖੀਦਾ ਜ਼ਹੁਰ ਸ਼ਿਕਾਰ ਬੇਡਦੀਆਂ ਅਤੇ ਨੌਹਾਂ ਵਿਚ ਲੰਕ ਪਟਾਕਾ ਵਜਾਉਂਦੀਆਂ ।

ਕੰਦਨ ਦਾ ਸਿਰ ਝੁਲਦਾ, ਮੂੰਹ ਦੋਂ ਲਾਲਾਂ ਚੋਂਦੀਆਂ ਤੇ ਜ਼ਬਾਨ ਬਥਲਾਉਂਦੀ, ਮਿਰਗੀ ਤਾਂ ਪੀਰ ਦੀ ਮਿਹਰ ਨਾਲ ਦੂਰ ਹੋ ਗਈ ਸੀ, ਪਰ ਇਹ ਨਵਾਂ ਰੋਤਾ ਦਿਨ ਪਰ ਦਿਨ ਵਧ ਰਿਹਾ ਸੀ । ਖਬਰੇ ਕੀ ਪੀਰਾਂ ਦੀ ਬਖਸ਼ ਸੀ ਜੋ ਸਾਰਾ ਦਿਨ ਸਿਰ ਹਿਲਦਾ ਰਹਿੰਦਾ ਤੇ ਮੰਡੀ ਦੀ ਧੋਣ ਰਤਾ ਨਾ ਬਕਦੀ-ਰਤਾ ਵੀ ਨਾ ਬੱਕਦੀ । ਪਰ ਸਿਰ ਦਾ ਹਿਲਣਾ, ਲਾਲਾਂ ਦਾ ਵਗਣਾ ਤੇ ਜ਼ਬਾਨ ਦਾ ਬਥਲਾਉਣਾ ਚੰਗੀ ਗੱਲ ਬਹੁੜੀ ਸੀ । ਬਾਬੇ ਨਾਨਕ ਦਾ ਚਿਆਲ ਸੀ ਕਿ ਬਾਬਾ ਸੋਫਲ ਕਰੋਪੇ ਹਨ, ਪਰ ਮਾਈ ਛੋਖੀ ਇਹ ਗੱਲ ਸੁਣਕੇ ਚਿੜ ਉਠਦੀ ਤੇ ਕਹਿੰਦੀ “ਮਜ਼ਾਰਾ ਵਾਲੇ ਦੇ ਸਾਹਮਣੇ ਭਲਾ ਏਸੇ ਤੇਰੇ ਸੋਫਲ ਦੀ ਕੀ ਹਸਤੀ ਕਿ ਖੜ੍ਹੇ ਜਾਏ । ਏਸ ਤਰ੍ਹਾਂ ਦੇ ਨੌਤੀ ਸੋ ਛੱਤੀ

ਵੀਹ ਹਜ਼ਾਰਾਂ ਓਹਦੇ ਦਰਬਾਰੋਂ ਨਿਤ ਬੈਰ ਲੈ ਕੇ ਜਾਂਦੇ ਆਂ। ਜੇ ਪੀਰ ਮਜ਼ਾਰਾਂ ਵਾਲਾ ਰਾਜੀ ਹੋਵੇ ਤਾਂ ਸੜ੍ਹੇ ਸੋਫਲ ਦੀ ਉਥੇ ਕੀ ਸੁਣੀ ਦੀ ਹੈ।” ਮਾਈ ਚੋਖੀ ਦੇ ਜ਼ਬਰਦਸਤ ਲੈਕਰ ਦੀ ਤਾਬ ਨਾ ਲਿਆ ਕੇ ਸੋਫਲ ਬਾਬੇ ਦਾ ਪਨਾਰੀ ਕਚੀਚੀ ਵੱਟ ਕੇ ਬੈਠ ਰਹਿੰਦਾ। ਕੁਰਾਹੇ ਵਗ ਰਹੀ ਤੇ ਮਲੇਛਪੁਣੇ ਵਲ ਜਾ ਰਹੀ ਧਰਮ ਪਤਨੀ ਹੀ ਉਸ ਨੂੰ ਘਰ ਉਤੇ, ਅਤੇ ਮੁੰਡੇ ਉਤੇ ਗ੍ਰੋਹ ਆਉਣ ਦਾ ਮੂਲ ਕਾਰਨ ਲਗਦੀ ਜਿਸ ਨੇ ਖਾਹ-ਮਖਾਹ ਬਾਬੇ ਸੋਫਲ ਨੂੰ ਨਰਾਜ਼ ਕਰ ਛੱਡਿਆ ਸੀ।

“ਕੁੱਤੀਏ, ਕੁੱਤੀਏ”! ਕਦੇ ਕਦੇ ਜਦ ਨਾਨਕ ਅੱਤ ਦੁਖੀ ਹੋ ਜਾਂਦਾ ਤਾਂ ਸੜ ਬਲ ਕੇ ਆਖਦਾ, “ਤੂ ਬਣੋਂਗੀ ਮੁੰਡੇ ਦਾ ਖੋ। ਤੰ ਨਹੀਂ ਛੁਡਦੀ ਮੇਰੇ ਪੁੰਤ ਦੀ ਜਾਨ। ਬਾਬੇ ਸੋਫਲ ਦੀ ਹੋਰ ਕਰ ਬੈਦਬੋਹੀ ਤੇ ਦੇਖ ਲੈ ਸੁਆਦ।”

“ਕੁੰਦਨ ਬਬਲਦਾ ਬਬਲਦਾ ਬੋਲਦਾ, “ਲਾਲਾ ਜੀ, ਲੱਭੁ ਲੈਣੇ ਨਾਲੇ ਜਲੇਬੀਆਂ।”

“ਕਾਕਾ, ਆਪਣੀ ਮਾਂ ਨੂੰ ਕਹਿ, ਇਸਦਾ ਹੈ ਇਕ ਅਬਦੋਲੇ ਸ਼ਾਹ, ਝੱਟ ਮੰਗਵਾ ਦੇਓ ਜਲੇਬੀਆਂ, ਬਸ ਕਹਿਣ ਦੀ ਡੇਰ ਆ।”

ਅਗਿਓਂ ਚੋਖੀ ਤਤੀ ਹੋਕ ਬੋਲਦੀ, “ਰਹਿਣ ਦੇ ਵੇ ਰਹਿਣ ਦੇ, ਬਸ ਕਰ ਬਹਿ ਜਾ ਰਾਮ ਨਾਲ, ਦੇਖ ਲਿਆ ਤੇਰਾ ਸੋਫਲ। ਸੋਫਲ ਨੂੰ ਲੈ ਕੇ ਮੌਹਿਆਂ ਤੇ ਟੱਪ। ਤੇਰੀ ਸੜ ਜਾਣੀ ਜੀਭ ਨੇ ਮੇਰੇ ਪੀਰ ਨੂੰ ਕਰੋਪੇ ਕੀਤਾ, ਮੇਰੇ ਪੁਤ ਤੇ ਕਸ਼ਟ ਲਿਆਂਦਾ, ਸਾਰਾ ਦਿਨ ਖੁਚਾਂ ਘੁਮਾਉਂਦਾ ਆ ਜਾਂਦਾ, ਦੋ ਆਨੇ ਲਿਆ ਕੇ ਰਖ ਦਿੰਦਾ ਮੌਰੀ ਕਿਸਮਤ ਨੂੰ। ਪੀਰਾਂ ਦੀ ਨਿਦਿਆ ਕਰਾ ਲਓ ਜਿੰਨੀ ਜੀ ਚਾਹੇ। ਮੂਰਖ ਰਖਿਆ ਸੀ ਮੇਰੇ ਲੇਖਾਂ ਨੂੰ।” ਇਹ ਕਹਿ ਕੇ ਮਾਈ ਚੋਖੀ ਹਿੰਡੂ ਭਰ ਲੈਂਦੀ ਤੇ ਸਿਰ ਖੁਰਚਣਾ ਬੰਦ ਕਰ ਦਿੰਦੀ, ਪਰ ਮੂਰਖ ਨੂੰ ਨਾ ਮਤ ਆਉਣੀ ਸੀ ਨਾ।

ਆਈ। ਨਿਤ ਦੇ ਕਜੀਏ ਕਸਾਲੇ ਤੋਂ ਵੰਨੇ ਬਿਰਧ ਜੀ ਤੰਗ ਆ  
 ਗਏ। ਤੰਠਾ ਆਉਣਾ ਸੀ। ਉਨ੍ਹਾਂ ਵੀ ਜਿੰਦਗੀ ਵਿਚ ਹੋਰ ਤੀਸਰਾ  
 ਛੋਣ ਸੀ। ਜਾਂ ਆਪ ਸੀ ਮਾਈ ਚੋਖੀ, ਜਾਂ ਉਸਦਾ ਘਰ ਵਾਲਾ  
 ਨਾਨਕ, ਜਾਂ ਫਿਰ ਤੀਸਰਾ ਜੀ ਕੰਦਨ ਲਾਲ ਸੀ। ਕੰਦਨ ਲਾਲ  
 ੧੬, ੧੭ ਵਰ੍ਹਿਆਂ ਦਾ ਹੋਣ ਤੋਂ ਆਇਆ ਸੀ। ਤੰਦਰੁਸਤ ਹੁੰਦਾ  
 ਤਾਂ ਗਭਰੁ ਹੁੰਦਾ ਪਰ ਹੁਣ ਉਹ ਮਰਜ਼ ਦਾ ਮਾਰਿਆ ਕੀ ਸੀ।  
 ਕੰਦਨ ਦੀ ਸਿੱਤਤ ਨੇ ਦੁਹਨਾਂ ਜੀਅਂ ਦੀ ਜਿੰਦਗੀ ਤਲਖ ਕਰ ਛੱਡੀ  
 ਸੀ। ਜਦੋਂ ਕਿਤੇ ਸ਼ਾਮ ਨੂੰ ਚੋਖੀ ਤੇ ਨਾਨਕ ਕੱਠੇ ਹੁੰਦੇ, ਗੁਆਂਫੀਆਂ  
 ਨੂੰ ਵੜ੍ਹ ਟੁਕੁ ਦੀਆਂ ਵਾਜਾਂ ਸੁਣਦੀਆਂ ਤੇ ਪ੍ਰੀਰਾਂ ਵਕੀਰਾਂ ਦੇ ਕਿਸੇ  
 ਛਿੜ ਪੈਂਦੇ। ਕੰਦਨ ਲਾਲ ਇਕ ਝੰਜੇ ਮੂੜ੍ਹੇ ਤੇ ਬੈਠਾ ਸਿਰ ਮਾਰਿਆ  
 ਕਟਦਾ; ਮਾਈ ਚੋਖੀ ਨੂੰ ਬਹੁਤ ਵਾਰੀ ਪੁਰਾਣੀਆਂ ਮਿਠੀਆਂ ਯਾਦਾਂ  
 ਘੇਰ ਲੈਂਦੀਆਂ ਜਦੋਂ ਹਾਲੋਂ ਕੰਦਨ ਜਮਿਆਂ ਨਹੀਂ ਸੀ, ਤੇ ਨਾਨਕ  
 ਬਾਹਰੋਂ ਫੌਰੀ ਵੇਰਦਾ ਸ਼ਾਮ ਨੂੰ ਚੋਖੀ ਲਈ ਵਲ ਲਿਆਇਆ  
 ਕਰਦਾ ਸੀ ਤੇ ਲੜ ਘੁੱਲ ਕੇ ਉਸਨੂੰ ਢੂਆ ਕੇ ਸਾਹ ਲੈਂਦਾ ਸੀ।  
 ਇਕ ਵਾਰੀ ਦੀ ਗਲ ਹੈ ਜਦ ਚੋਖੀ ਬੀਮਾਰ ਪੈ ਗਈ ਸੀ। ਅੰਗੂਰਾਂ  
 ਦੀ ਰੁਤ ਨਹੀਂ ਸੀ ਸ਼ਹਿਰ ਸਵਾ ਰੁਪਏ ਸੇਰ ਅੰਗੂਰ ਵਿਕਦਾ ਸੀ।  
 ਨਾਨਕ ਦੀ ਜਤੀ ਵੀ ਟੁਟੀ ਹੋਈ ਸੀ, ਉਹ ਰੰਢਾਉਣ ਵਾਲੀ ਸੀ।  
 ਗਾਥਮੀਆਂ ਦੇ ਦਿਨੀਂ ਜੁਤੀ ਬਿਨਾ ਸਰ ਨਹੀਂ ਸਕਦਾ, ਘਰ ਪੈਸੇ  
 ਵੀ ਮਸਾਂ ਦੇ ਕੁਰੂਪਏ ਹੋਣਗੇ। ਨਾਨਕ ਭਜਕੇ ਚੋਖੀ ਲਈ ਚਾਰ ਆਨੇ  
 ਦੇ ਅੰਗੂਰ ਲੈ ਆਉਂਦਾ ਤੇ ਆਪ ਜੁਤੀ ਤੋਂ ਬੁਗੈਂਦ ਸਾਰਾ ਦਿਨ ਸੜਦੇ  
 ਰਾਹਾਂ ਗਲੀਆਂ ਵਿਚ ਫੇਰੀ ਦਿੰਦਾ ਰਹਿੰਦਾ। ਇਕ ਦਿਨ ਮਾਈ  
 ਚੋਖੀ ਰੁਸ ਰਾਈ। ਕਹਿਣ ਲਗੀ, ਜੇ ਤੂੰ ਜੁੱਤੀ ਨਹੀਂ ਬਣਾਏਂਗਾ  
 ਤਾਂ ਕਸਮ ਵਾਲੀ ਗੱਲ ਹੈ ਜੇ ਅੰਜੂਰ ਦਾ ਇਕ ਦਾਣਾ ਵੀ ਹਲਕੇ  
 ਹੋਠਾਂ ਕਰ ਜਾਵਾਂ। ਤਾਂ ਦੇ ਦਿਨ ਅੰਜੂਰ ਸੜਦੇ ਰਹੇ ਸੀ। ਪਰ

ਘਰ ਜੱਤੀ ਜੋਗੇ ਪੈਸੇ ਹੁੰਦੇ ਤਾਂ ਜੁਤੀ ਬਣਦੀ । ਅੰਤ ਹਾਰ ਕੇ ਅੰਗੂੰਰ  
 ਖਾਣੇ ਪਏ । ਤੀਸਰੇ ਦਿਨ ਜਾ ਕੇ ਅੰਗੂੰਰ ਖਾਏ । ਕਹਿੰਦਾ ਸੀ ਜੇਤੂ  
 ਅੰਗੂੰਰ ਨਾ ਖਾਵੇਂਗੀ ਤਾਂ ਮੈਂ ਭੁਖਾ ਰਹਿ ਕੇ ਮਰ ਜਾਉਂਗਾ ।  
 ਮੁਕਲਾਵੇ ਆਈ ਸੀ ਜਦੋਂ ਤਾਂ ਉਹ ਐਵੇਂ ਕੁੜੀ ਜਹੀ ਸੀ ਤੇ ਜਦੋਂ  
 ਨਾਨਕ ਨੇ ਉਸਦੀ ਮਨਜਾਣ ਗੱਲ੍ਹੂ ਨੂੰ ਗੂਠੇ ਤੇ ਗੂਠੇ ਦੀ ਲਾਗਲੀ  
 ਉਗਲ ਵਿਚ ਲੈ ਕੇ ਪੁਟਿਆ ਸੀ ਤਾਂ ਉਸ ਵੀਆਂ ਪਿਲਣੀਆਂ ਤਕ  
 ਬਰ ਬਰ ਕੰਬਣ ਲਗ ਪਈਆਂ ਸਨ । ਉਸ ਨੂੰ ਅਕਹਿ ਸੁਆਦ  
 ਆਇਆ ਸੀ । ਨਾਲ ਜੀ ਵੀ ਕੀਤਾ ਸੀ ਕਿ ਅਪਣੇ ਗਭਰੂ ਨੂੰ ਗਾਲੁ  
 ਕੱਢੇ ਪਰ ਐਵੇਂ ਕਵਦੀ ਕਵਦੀ ਵਿਚੇ ਹੀ ਰਹਿ ਗਈ ਸੀ ਤੇ ਉਸਦਾ  
 ਜੀ ਕਿਵੇਂ ਕੀਤਾ ਸੀ ਨਾਨਕ ਉਸਦਾ ਮੂੰਹ ਪੁਟ ਪੁਟ ਰਖ ਦੇਵੇ ।  
 ਇਸੇ ਤਰਾਂ ਦੀਆਂ ਅਨੇਕਾਂ ਗੱਲਾਂ ਸਨ-ਪਿਆਰੀਆਂ, ਮਿੱਠੀਆਂ  
 ਹਸਾਉਣੀਆਂ, ਕਈ ਨਿਰੀਆਂ ਸੁਦਾਈਆਂ ਵਰਗੀਆਂ । ਹੁਣ ਉਹ  
 ਦਿਨ ਲਕ ਛਿਪ ਗਏ, ਦੂਰ ਗੁੰਮ ਹੋ ਗਏ । ਕਦੇ ਕਦਾਂਈਂ ਕੋਈ  
 ਪੁਰਾਣੀ ਭਿਣਕ ਜਹੀ ਪੈਂਦੀ, ਚਿੱਲ ਨੂੰ ਕਿੱਨੀ ਪਿਆਰੀ ਲੜਦੀ । ਦੁਸਰੇ  
 ਪਲ ਅਜ ਕਲ ਦਾ ਗਾਮ ਭਰਿਆ ਆਲਾ ਦੁਆਲਾ ਮਲ ਲੈਂਦਾ ਤੇ ਦੱਲ  
 ਵਿਚ ਪੁਰਾਣੀਆਂ ਹੋ ਬੀਤੀਆਂ ਪਿਆਰੀਆਂ ਗੱਲਾਂ ਦੇ ਸਦਾ ਲਈ  
 ਹੋ ਬੀਤਣ ਨਾਲ ਅੰਦਰ ਪੁਲਾੜ ਬਣ ਜਾਂਦਾ ਤੇ ਹਸਤੀ ਇਸ ਪੁਲਾੜ  
 ਵਿਚ ਚੋਹੀਂ ਪਾਸਿਓਂ ਡਿਗਦੀ ਡਿਗਦੀ ਲਗਦੀ ।

“ਵੇ ਕੰਦਨਾ, ਵੇ ਕੰਦਨਾ !” ਇਕ ਸ਼ਾਮ ਮਾਈ ਚੋਖੀ ਨੇ ਕੰਦਨ  
 ਨੂੰ ਵਾਜ ਮਾਰੀ, “ਵੇ ਜਣਦਿਆਂ ਨੂੰ ਖਾਣਿਆਂ, ਬਾਹਰ ਆ ਤਕਾਲ  
 ਸਿਓ ਦੇ ਵੇਲੇ ।” ਤੇ ਜਦ ਜਣਦਿਆਂ ਨੂੰ ਖਾਣਾ ਅੰਦਰੋਂ ਬੋਲਿਆ,  
 “ਆਪ ਆਪੂ ਆ, ਆਉਨ੍ਹਾਂ ਕਿ” “ਹੈ ਅਮੇੜ, ਨਮੇਤਾ !” ਮਾਈ  
 ਚੋਖੀ ਬੱਲੀ “ਬਾਹਰ ਹੋ ਨਹੀਂ ਤਾਂ ਲਾਹੂਨੀ ਆਂ ਖਲੜੀ ।” ਕੰਦਨ  
 ਲਾਲ ਆਪਣੀ ਜਣਨੀ ਮਾਈ ਤੋਂ ਐਂਓਂ ਡਰਦਾ ਸੀ, ਜਿਵੇਂ ਬਿੱਲੀ

ਤੋਂ ਚੂਹਾ, ਪਰ ਅਜ ਚੂਹਾ ਬਿਲੀ ਅਗੇ ਆਕੜ ਗਿਆ। “ਨਨ,  
 ਨਨ, ਮਾ ਨਹੀਂ ਆਉਂਦਾ, ਤਤ ਤਤ ਤੇ ਤੂ ਮੈਨੂੰ ਕੀ ਲੜ੍ਹ ਦਦ ਦਦ  
 ਦੇਣਾ ਬਾਹਰ,” “ਹੈ ਕੋਹੜ ਹੋਣਾ, ਖਾਣ ਦਾ ਕੁਤਾ ਬਸ ਲਿਆਈ  
 ਜਾਓ, ਇਹਦੇ ਮਟਕੇ ਪਾਈ ਜਾਓ,” ਚੌਖੀ ਕੁਝ ਗਈ। “ਤੂ  
 ਜਿਹੜਾ ਮੇਰੇ ਸੀਰਮਾ ਪੀਤਾ, ਹੋਆ! ਤੂ ਜਿਹੜਾ ਮੇਰਾ ਲੂੰਪੂ ਪੀਤਾ,  
 ਵੇਂਤੂ ਜਿਹੜਾ ਮੇਰਾ ਖਾਣ ਪੀਣ ਹਰਾਮ ਕੀਤਾ--ਹੇ ਮਜ਼ਾਰਾ ਵਾਲਿਆ  
 ਇਸੱਨੂੰ ਜਿਥੋਂ ਭੇਜਿਆ ਉੱਥੇ ਈ ਲੈ ਜਾ, ਹੇ ਬਾਬਾ ਅਬਦਲੇ ਸਾਹ  
 ਮਜ਼ਾਰਾਂ ਵਾਲਿਆ!” ਤੇ ਗਰਮ ਗਰਮ ਚੌਖੀ ਨੇ ਸੋਚਿਆ ਰੰਗਾ  
 ਈ ਹੋਵੇ ਜੇ ਮਜ਼ਾਰਾਂ ਵਾਲਾ ਇਹਨੂੰ ਲੈ ਜਾਏ। ਲਾਲਾਂ ਪੰਡ ਪੰਡ  
 ਚੌਖੀ ਦਾ ਦਿਲ ਅਕਿਆ ਪਿਆ ਸੀ। “ਜਦੋਂ ਦਾ ਇਹ ਮੁੜਾ  
 ਸਾਡੇ ਘਰ ਆਇਆ, ਸਾਡੂ ਸਤੀ ਦਾ ਪਹਿਰਾ ਹੋ ਗਿਆ। ਹਰ  
 ਵੱਲੇ ਸਿਰ ਹਿਲਣਾ ਰੰਗਾ ਬੋਹੜਾ ਹੁੰਦੇ। ਖਵਰੇ ਬਾਬੇ ਅਬਦੁਲੇ  
 ਦੀ ਬਖਸ਼ ਹੋਵੇ। ਜੇ ਅਸੀਂ ਮੁਸਲਮਾਨ ਹੁੰਦੇ ਤਾਂ ਇਸ ਨੂੰ ਦਰਬਾਰੇ  
 ਚੜ੍ਹਾ ਆਉਂਦੀ।” ਏਨੇ ਨੂੰ ਕੰਦਨ ਲਾਲ ਦਲੀਜਾਂ ਵਿਚ ਸਿਰ  
 ਮਾਰਦਾ ਆ ਬੈਠਾ; ਉਸ ਦੀਆਂ ਅੱਖਾਂ ਅੰਬਰ ਵਲ ਐਂਚ ਦੇਖ  
 ਰਹੀਆਂ ਸਨ ਜਿਵੇਂ ਕੁਝ ਪੜ੍ਹਨਾ ਛਾਹੁੰਦੀਆਂ ਹੋਣ ਪਰ ਸਿਰ  
 ਹਿਲਣੋਂ ਹਟੇ ਤਾਂ ਹੀ ਪੜ੍ਹੇ ਹੋਵੇ। ਚੌਖੀ ਨੇ ਬੜੇ ਗੌਰ ਨਾਲ ਆਪਣੇ  
 ਪੁਤਰ ਵਲ ਵੇਖਿਆ, ਕਦੇ ਉਹ ਉਸਦਾਂ ਅੱਖੀਆਂ ਦਾ ਤਾਰਾ  
 ਸੀ, ਘਰ ਦੀ ਬਟਕਤ ਸੀ। ਜਿਗਰ ਦੀ ਟੋਟਾ ਕੀ, ਪਰ ਅਜ  
 ਕੰਦਨ ਲਾਲ ਓਪਰੀ ਜਿਹੀ ਰੂਹ ਲਰਦਾ ਸੀ। ਜਿਸ ਤੇ ਪੀਰ ਦੀ  
 ਬੱਦਸ਼ ਹੋਈ ਹੋਈ ਸੀ ਤੇ ਜਿਸ ਦੀ ਜੇ ਉਹ ਸਾਂਈ ਲੋਕ ਹੁੰਦਾ ਤਾਂ  
 ਬੜੀ ਮਾਨਤਾ ਹੁੰਦੀ। “ਮੇਰਾ ਪੁਤਰ ਜੇ ਕਰਨੀ ਨਾਲ ਸਾਂਈ ਲੋਕ  
 ਹੋਵੇ,” ਚੌਖੀ ਨੇ ਸੋਚਿਆ, “ਤਾਂ ਕਦੇ ਭੁਖਾਨ ਮਰੇ। ਲੋਕ ਮੇਰੇ  
 ਪੁਤ ਦੀਆਂ ਸੁਖਣਾ ਸੁਖਿਆ ਕਰਨ, ਲੜ੍ਹ ਪੇੜੇ ਚੜ੍ਹਾਇਆ ਕਰਨ,

ਲੜ੍ਹ ਪੜ੍ਹੇ—ਮਿਠੇ ਮਿਠੇ ਲੜ੍ਹ ਪੜ੍ਹੇ,” ਚੋਖੀ ਦੀ ਜੀਭ ਮੁਤਣ ਲਗੀ।  
ਬਾਹਰਲੇ ਬੂਹੇ ਪਾਸਿਓਂ ਦੀ ਇਕ ਸਾਂਈ ਲੋਕ ਲੰਘਿਆ  
“ਤੁਸੀਂ ਬਾਬਾ ਕਿੱਦਾਂ ਸੰਤ ਬਣੇ ?” ਮਾਈ ਚੋਖੀ ਨੇ ਕਿਸੇ ਖਾਸ  
ਗੱਲ ਨੂੰ ਸੋਚਦੇ ਹੋਏ ਪੁਛਿਆ।

“ਸਾਡੀ ਮਾਈ ਨੂੰ ਉਲਾਦ ਨਹੀਂ ਸੀ ਹੁੰਦੀ। ਹਾਂ ਬਾਬਾ  
ਨਹੀਂ ਸੀ ਹੁੰਦੀ ਉਲਾਦ। ਫੇਰ ਬਚਨ ਹੋਇਆ ਸੀ ਬਾਬੇ ਅਬਦੁਲੇ  
ਸ਼ਾਹ ਦੇ ਦਰਬਾਰੋਂ, ਪਈ ਚਾਰ ਬੱਚੇ ਹੋਣਗੇ, ਇਕ ਸਾਨੂੰ ਦੇ ਦੇਈਂ,  
ਛੋਟੇ ਹੁੰਦਿਆਂ” ਤੇ ਏਥੇ ਸਾਈਂ ਲੋਕ ਨੇ ਹਥ ਦੀ ਤਲੀ ਨਾਲ ਜ਼ਮੀਨ  
ਤੇ ਆਪਣੇ ਕੱਦ ਦੀ ਉਚਾਈ ਦੱਸੀ। “ਐਡਾ ਕੁ ਹੁੰਦਾ ਸੀ ਬਾਬਾ,  
ਮੇਠੀ ਮਾਈ ਦਾ ਨਾਂ ਭੇਲੀ ਹੇਦਾ ਸੀ ਬਾਬਾ।”

ਮਾਈ ਚੋਖੀ ਫੜਕ ਪਈ—“ਤਾਂ ਮੇਰੇ ਕੁੰਦਨ ਜੀਓ, ਬਾਬੇ  
ਅਬਦੁਲੇ ਸ਼ਾਹ ਦੇ ਮਜ਼ਾਰਾਂ ਵਾਲੇ ਦੇ। ਬਖਸ਼ ਜੁ ਹੋਈ ਉਹਨਾਂ ਦੀ,  
ਨਹੀਂ ਤਾਂ ਸਿਰ ਕਿਉਂ ਹਿਲਦਾ।” ਕੁੰਦਨ ਲਾਲ ਦਾ ਸਿਰ ਐਸ ਵੇਲੇ  
ਟਿਕਾਅ ਵਿਚ ਸੀ ਤੇ ਸੋਚ ਰਿਹਾ ਸੀ, “ਚੜ੍ਹਾਏ ਤਾਂ ਚੂਰਮੇ ਜਾਂਦੇ,  
ਲੜ੍ਹ ਪੜ੍ਹੇ ਸੁਆਵਦਾਰ। ਉਹਨਾਂ ਨੂੰ ਪੀਰ ਅਬਦੁਲਾ ਮਜ਼ਾਰਾਂ ਵਾਲਾ  
ਛਕਦਾ ਹੋਓ ਪਚਾਕ ਪਚਾਕ, ਤੇ ਮੰਡੇ ਵੀ ਚੜ੍ਹਾਏ ਜਾਂਦੇ ਹੋਗਾ, ਉਹ ਵੀ  
ਸਾਈਂ ਲੋਕ ਬਣ ਜਾਂਦੇ ਹੋਗੇ ਤੇ ਲੜ੍ਹ ਕਦੇ ਕਦੇ ਉਹਨਾਂ ਨੂੰ ਮਿਲਦੇ  
ਹੋਣਗੇ, ਮੌਜ਼ਾਂ ਈ ਅਂ।”

“ਤੇ ਬਾਬਾ ਮਹਾਲੀ ਸ਼ਰੀਫ ਵਾਲਾ ਹਿੰਦੂਆਂ ਨੂੰ ਵੀ ਚੇਲਗੀਗੀ  
ਵਿਚ ਲੈ ਲੈਂਦਾ।”

“ਓਥੇ ਤਾਂ ਹਿਸਾਬ ਕਿਤਾਬ ਇਹੋ ਹੈ ਬਾਬਾ, ਮਨਜ਼ੂਰ ਸਾਹਬ  
ਨੇ ਲਿਖਿਆ:—

ਹਿੰਦੂ ਗਾਲੇ ਬਾਹਮਣਾਂ, ਮੁਸਲਮਾਨ ਮਲਾਣਿਆਂ।

‘ਵੇਦ ਕਤੇਬੀਂ ਦੋਨੋਂ ਵਸ ਗਏ, ਟੱਬ ਕਿਸੇ ਨਾ ਜਾਣਿਆ।

ਨਰਕ ਸੁਰਗ ਦੀ ਛਾਹੀ ਫਸ ਗਏ, ਜਿਵੇਂ ਪੰਡੀ ਫਸਗਏ ਦਾਣਿਆਂ।  
 ਉਹਦੇ ਪਿਆਰੇ ਕਿਤੇ ਵੀ ਨ ਵਸਦੇ, ਜਿਨ੍ਹਾਂ ਇੱਕ ਸਰੋ ਨੂੰ ਜਾਣਿਆਂ  
 “ਉਹਦੇ ਪਿਆਰੇ ਕਿਤੇ ਵੀ ਨ ਫਸਦੇ!” ਮਾਟੀ ਚੋਖੀ ਨੇ ਵੈਰਾਗ  
 ਭਰੇ ਵਗ ਵਿਚ ਭੂਮਦੀ ਨੇ ਦਹਗਾਇਆ “ਅਸੀਂ ਪਾਪੀ ਬਿਦੇ ਹੋਏ  
 ਕਦੇ ਜੱਮ ਕੇ ਭਜਨ ਪਾਠ ਨਾ ਕੀਤਾ, ਮਿਹਰ ਕਰੀਂ, ਮਿਹਰ ਕਰੀਂ।”  
 ਅਤੇ ਮਾਈ ਚੋਖੀ ਦਾ ਹਿਰਦਾ ਸੱਦੇ ਸਿਲਕ ਨਾਲ ਭਰ ਗਿਆ। ਜੀ  
 ਕਰਦਾ ਸੀ ਕੰਦਨ ਨੂੰ ਹਣੇ ਮਢਾਲੀ ਲੈ ਜਾਵੇ ਤੇ ਸੱਚੀ ਸਰਕਾਰ ਦੇ  
 ਕਦਮਾਂ ਵਿਚ ਰੱਖ ਕੇ ਕਹੇ, ਮਾਈ ਚੋਖੀ ਦਾ ਇਕੋ ਇਕ ਪੁਤ  
 ਆਪਣੇ ਦਰਗਾਹੇ ਕਬੂਲ ਕਰੀਂ॥

“ਕਰਾਈ ਕਿੱਦੋਂ ਗਏ ਸੀ ਬਾਬਾ ?” ਸੰਤ ਸਿੰਘ ਨੂੰ ਸਾਈਂ  
 ਦੀਆਂ ਵਿੜਾਂ ਵਿੜਾਂ ਮੰਹ ਵਿਚੋਂ ਨਿਕਲਦੀਆਂ ‘ਰੱਲਾਂ’ ਬੜੀਆ  
 ਸੁਆਦ ਲਗਦੀਆਂ ਸਨ। ਇਸ ਕਰ ਕੇ ਉਸਦੇ ਪ੍ਰਸ਼ਨਾਂ ਦਾ ਸਿਲ-  
 ਸਲਾ ਮੁਕਣ ਵਿਚ ਨਾ ਆਉਂਦਾ।

“ਪੀਰ ਮੱਧਾ ਦੇ ਦਰਬਾਰਾ” ਸਾਈਂ ਨੇ ਉੱਤਰ ਦਿੱਤਾ।  
 ਝੂਠੇ ਰੰਗ ਨ ਰਿਲ ਨੂੰ ਰੰਗ ਬਣੋਂ

ਅਸਲੀ ਰੰਗ ਹਕੀਕਤ ਦਾ ਚੜ੍ਹਿਆ ਨਾ।  
 ਇਸ਼ਕ ਉਬਾਲ ਕੱਚੇ ਸ਼ੀਰ ਦਾ ਏ,  
 ਮਜ਼ਾ ਆਇਆ ਕੀ ਸਾਬਤ ਜੇ ਕੜ੍ਹਿਆ ਨਾ।  
 ਰੰਗ ਚੜ੍ਹਿਓ ਨ ਐਵੇਂ ਮਸਕੀਨ ਅਲੀ,  
 ਰੰਗ ਰੰਗਣ ਵੀਲਾ ਗੁਰੂ ਫਾਕਿਆ ਨਾ।

ਇਸ਼ਕ ਦਾ ਲਫੜ ਸੁਣ ਕੇ ਕੁੰਦਨ ਨੂੰ ਹੀਰ ਰਾਂਝੇ ਦਾ ਖਿਆਲ  
 ਆਇਆ। ਕਹਿੰਦੇ ਹਨ ਕਿ ਉਹ ਬੜਾ ਇਸ਼ਕ ਕਰਦੇ ਹੁੰਦੇ ਸੀ।

“ਲਿਖ ਲਿਆ ਈ—ਤੂੰ।” ਸਾਈਂ ਨੇ ਸੰਤ ਸਿੰਘ ਦੀ  
 ਖਲੋਤੀ ਕਲਮ ਵਲ ਤੱਕ ਕੇ ਪੁਛਿਆ “ਲਿਖ ਅੱਗੇ—

ਤੇ ਤਾਰ ਜੋ ਤੂਬੇ ਦੇ ਵਾਂਗ ਤੈਨੂੰ,  
ਹੋ ਜਾਏ ਜੇ ਇਸਕ ਵਜਾਵਣੇ ਦਾ।

ਤੂੰ ਹੀ ਤੂੰ ਦੀ ਨਿਕਲੇ ਅਵਾਜ਼ ਹਰ ਦਮ,  
ਲੁਤਫ ਆਏ ਫਿਰ ਹਸਤੀ ਮਿਟਾਵਣੇ ਦਾ।  
ਠਾਕਰ ਦੁਆਰਿਆਂ, ਮਸਜਿਦਾਂ ਪਾ ਫੇਰੇ,  
ਕੀ ਕੰਮ ਹੈ ਮਥੇ ਰਗਤਾਵਣੇ ਦਾ।

ਬਾਜਾ ਅਨਹਦ ਦਾ ਬਜੇ ਮਸਕੀਨ ਅਲੀ,  
ਫੇਰ ਕੀ ਕੰਮ ਹੈ ਜਹਦ ਕਮਾਵਣੇ ਦਾ।

“ਬਾਬਾ ਜੀ, ਤੁਹਾਡਾ ਰੇਵਾ ਕਿਥੇ ਹੋਇਆ ?” ਮਾਈ ਚੋਖੀ  
ਨੇ ਮ੍ਰਿਹ ਖੁਹਲਿਆ।

“ਅਸੀਂ ਮੁਢਾਲੀ ਹੁਨੇ ਆਂ ਬਾਬੇ ਅਬਦੁਲਾ ਸ਼ਾਹ ਦੇ  
ਦਰਬਾਰਾ !” “ਬਾਬੇ ਅਬਦੁਲੇ ਸ਼ਾਹ ਦੇ ਦਰਬਾਰ !” ਚੋਖੀ ਤੇ ਚੋਖੀ  
ਦਾ ਚੂਹਾ ਇਕ ਦਮ ਹੱਕੇ ਬੋਕੇ ਰਹਿ ਗਏ। ਮੌਰੇ ਮਜ਼ਾਰਾਂ ਵਾਲੇ  
ਬਾਬੇ ਦਾ ਟਹਿਲੂਆ ਸਾਡੀ ਗਲੀ ਆਇਆ, ਧੰਨ ਭਾਗ।” ਮਾਈ  
ਚੋਖੀ ਨੂੰ ਹੋਂਥਾਂ ਦੀ ਪੈ ਗਈ, “ਖਿਦਮਤ ਕਰਾਂ ਤਾਂ ਕੀ ਕਰਾਂ ?” ਇਕ  
ਖਿਆਲ ਆਇਆ ਘਰ ਜਾਵਾਂ ਤੇ ਖਬ ਸੇਵਾ ਕਰਾਂ ਦੂਜਾ  
ਖਿਆਲ ਆਇਆ, ਪਰ ਘਰ ਹੈ ਕੀ ਸੱਤੋਂ ਚਲਿਆਂ ਦੀ ਸੁਆਹ ?  
ਘਰ ਮੈਂ ਹਾਂ ਜਾਂ ਮੇਰਾ ਪੁਤ੍ਰ, ਜਾਂ ਚੁਲ੍ਹਾਗੇਲੇ ਤੇ ਮਿੱਟੀ ਦੇ ਭਾਂਡੇ,  
ਜਾਂ ਦਲਿੱਦਰ। ਕੰਦਨ ਨੌ ਭੇਟ ਕਰ ਦਿਆਂ ? ਖਬਰੇ ਕਬੂਲ ਹੋਵੇ,  
ਖਬਰੇ ਨਾ ਹੋਵੇ। ਹਿੰਦੂ ਜੋ ਹੋਇਆ। ਫੇਰ ਮੇਰਾ ਕੰਦਨ ਬਾਬੇ ਦਾ  
ਟਹਿਲੂਆ ਬਣ ਜਾਵੇ, ਲਲਕਤ ਇਸ ਦੀ ਟਹਿਲ ਸੇਵਾ ਕਰੋ।

“ਮੈਂ ਓਥੇ ਜਾਓਂਗਾ ਬਾਬਾ” ਸੰਤ ਸਿੰਘ ਨੇ ਸਰਧਾ ਪਰਗਟ  
ਕੀਤੀ, “ਤੁਹਾਡੇ ਮੁਰਸ਼ਦ ਹੋਰਾਂ ਦੇ ਭੀ ਦਰਸ਼ਨ ਕਰੂੰਗਾ।”  
“ਜਾ ਕੇ ਮਸਕੀਨ ਅਲੀ ਜੀ ਨੂੰ ਮਿਲੋਂ।” ਸਾਈਂ ਜੀ ਬੋਲੇ।

“ਮਸਕੀਨ ਅਲੀ ਵੀ ਓਥੇ ਬਾਬੇ ਅਬਦੁਲੇ ਸਾਹ ਦੇ ਦਰਬਾਰ ਹੁੰਦਾ ?”

“ਮਸਕੀਨ ਅਲੀ ਤੇਰੇ ਕੋਲ ਖਲੋਤਾ ।” ਸਾਈਂ ਜੀ ਨੇ ਉੱਤਰ ਦਿਤਾ ।

“ਅੱਛਾ ਤੁਸੀਂ ਓ ਮਸਕੀਨ ਅਲੀ ! ਤੁਸੀਂ ਆਹ ਭਜਨ ਬਣਾਏ ਆ ਬਾਬਾ ?” ਸਿੱਤ ਸਿੰਘ ਨੇ ਹੈਰਤ ਤੇ ਚਾਅ ਪਰਗਟ ਕੀਤਾ ।

“ਹਾਂ ਬਾਬਾ ਲਿਖ ਲਾ ।”

“ਹੁਣ ਕਦੋਂ ਕੁ ਜਾਣਾ ਮਹਾਲੀ ਸ਼ਰੀਫ ਬਾਬਾ ?” ਚੋਖੀ ਮਾਈ ਨੇ ਪੁਛਿਆ ।

“ਕਰਾਚੀ ਗਏ ਸਾਂ ਬਾਬਾ,” ਸਾਈਂ ਜੀ ਬੋਲੇ “ਹੁਣ ਜਾ ਕੇ ਆਇਆ ਆਂ ਬਾਬੇ ਮੰਗੇ ਦੇ ਦਰਬਾਰੋਂ ।”

“ਹੱਛਾ ਬਾਬਾ !” ਸਿੱਤ ਸਿੰਘ ਨੇ ਫੇਰ ਹੈਰਾਨੀ ਪਰਗਟ ਕੀਤੀ, ਅੰਬਠਾਂ ਉਪਰ ਨਿਗਾਹ ਫੇਰਦੇ ਕੰਦਨ ਲਾਲ ਨੂੰ ਹਥ ਵਿਚ ਕਚਕੋਲ ਫੜੀ ਤੁਰੇ ਜਾਂਦੇ ਸਾਂਈ ਲੋਕ ਦਾ ਝੋਲਾ ਜਿਹਾ ਪਿਆ ।

“ਮਮ ਮਮ ਮਾਂ—ਪੀਰ ਫਕੀਰ—ਆਪ ਐ ਐਧਰ ਗਿਆ ਸਸ ਸੰਤ ਸਿੰਘ ਦੇ ਘਰ ਵਵ ਵਵ ਲ—ਵਲ ।”

ਕੰਦਨ ਲਾਲ ਨੂੰ ਵੀ ਸਾਂਈ ਲੋਕ ਬੜੇ ਖਿਚ ਵਾਲੇ ਅਨੋਥੇ ਪੁਰਸ਼ ਲਗਦੇ ਸਨ । ਇਹ ਬੜੇ ਕਰਾਮਾਤ ਕਰਨ ਵਾਲੇ ਹੁੰਦੇ ਹਨ । ਕਈਆਂ ਦੇ ਵਸ ਚੁੜ੍ਹਲਾਂ ਹੁੰਦੀਆਂ ਹਨ, ਕਈਆਂ ਦੇ ਵਸ ਭੂਤ—ਚਾਹੁਣ ਤਾਂ ਦੁਟਕੀ ਵਿਚ ਸਿਰ ਦਾ ਕੋਲਾ ਦੁਰ ਕਰ ਦੇਣ, ਕਵਾਰਿਆਂ ਨੂੰ ਐਂਗਤਾਂ ਦੇ ਸਕਦੇ ਹਨ ਤੇ ਬੋ-ਐਲਾਦਾਂ ਨੂੰ ਧੀਆਂ ਪਤ, ਜਿਨ੍ਹਾਂ ਵੇਖ ਰਹੇ ਰਾਨਾ ਨਾ ਹੋਵੇ ਉਸਨੂੰ ਦੁਧ ਦਹੀਂ ਦੇ ਦਿੰਦੇ ਹਨ ਤੇ ਉਹ ਆਪ ਵੀ ਤਾਂ ਪੀਰ ਅਬਦੁਲੇ ਸ਼ਾਹ ਦੀ ਬਖਸ਼ਿਸ਼ ਸੀ । ਸਿਰ

ਜਿਹੜਾ ਹਰ ਪਲ ਹਿਲਵਾ ਸੀ, ਇਹ ਵੀ ਤਾਂ ਮਜ਼ਾਰ ਵਾਲੇ ਬਾਬੇ ਦੀ ਬਖਸ਼ਣ ਸੀ। ਏਸ ਲੜਕੇ ਤੇ, ਮਾਈ ਚੋਖੀ ਸੋਰਦੀ “ਜ਼ਰੂਰ ਮਿਹਰਾਂ ਦੀ ਨਿਗਾਹ ਹੈ, ਨਹੀਂ ਤਾਂ ਹੋਰ ਲੁਖਾਂ ਫਿਰਦੇ ਆ, ਇਹਦੇ ਵਰਗੇ ਕਿਉਂ ਨਹੀਂ ਹੋ ਜਾਂਦੇ। ਜੇ ਕੁੰਦਨ ਮੁਸਲਮਾਨ ਹੁੰਦਾ, ਜੇ ਅਸੀਂ ਮੁਸਲਮਾਨ ਹੁੰਦੇ ਤਾਂ ਬਾਬਾ ਪੀਰ ਇਸਨੂੰ ਆਪਣੇ ਦਰਬਾਰ ਵਿਚ ਕਬੂਲ ਕਰ ਹੀ ਲੈਂਦਾ ਤੇ ਬਾਬੇ ਦੇ ਦਰਬਾਰ ਲੜ੍ਹ ਪੇਂਡਿਆਂ ਦਾ ਕੀ ਘਾਟਾ।”

ਸਾਂਈਨੂੰ ਵੇਖਣ ਲਈ ਮਾਈ ਚੋਖੀ ਵਿਹੜਿਓਂ ਬਾਹਰ ਆਈ। ਕੁੰਦਨ ਵੀ ਸਿਰ ਮਾਰਦਾ ਉਸ ਕੇ ਮਤਾਰ 2 ਚਲਿਆ ਆਇਆ। ਸਾਂਈਂ ਲੋਕ ਸੰਤ ਸਿੰਘ ਦੀ ਬੈਠਕ ਅਗੇ ਖੜਾ, ਧੋਣ ਨੂੰ ਖਬੀ ਮੋਹੇ ਵਲ ਨੂੰ ਸਿਟੀ, ਮਠੋਰ ਮਠੋਰ ਬਚਨ ਕਰ ਰਿਹਾ ਸੀ। ਸੰਤ ਸਿੰਘ ਕਲਜ ਦਾ ਮੰਡਾ ਸੀ ਤੇ ਬੜਾ ਸੁਗਲੀ, ਸੰਤਾਂ ਸਾਧਾਂ ਨਾਲ ਝਾਸ ਮਿੱਤਰ ਚਾਰੇ ਵਾਲਾ। ਸਾਂਈ ਦੇ ਬਚਨ ਉਹ ਬੜੇ ਮੋਹ ਨਾਲ ਸਰਵਣ ਕਰ ਰਿਹਾ ਸੀ। ਮਾਈ ਚੋਖੀ ਤੇ ਉਸ ਦਾ ਚੂਹਾ ਵੀ ਆ ਪਹੁੰਚੇ। ਸਾਂਈ ਜੀ ਉਥਰ ਰਹੇ ਸਨ। ਇਕ ਨਵੀਂ ਜਗਾ ਤੇ ਪੰਜਾ ਲਗਣਾ, ਇਕ ਦੂਜੀ ਜਗਾ ਤੋਂ ਚਿਠਾ ਐਣਾ, ਹਾਂ ਬਾਬਾ।”

“ਕੀ ਬਾਬਾ? ਸੰਤ ਸਿੰਘ ਨੇ ਪੁਛਿਆ।

“ਹਾਂ ਬਾਬਾ ਇਕ ਖੁਸ਼ੀ ਦੇਖਣੀ ਆਂ ਹੁਣੇ ਤੂੰ! ਖੁਸ਼ੀ ਦੀ ਗਲ ਬਾਤ ਹੋਣੀ ਆਂ ਬਾਬਾ, ਐਥੇ ਵਡੀ ਕਲਮ ਚਲੂੰ।”

“ਕਿਦਾਂ ਦੀ ਕਲਮ ਚਲੂੰ ਬਾਬਾ? ” ਸੰਤ ਸਿੰਘ ਨੇ ਉਛਿਆ।

ਸਾਂਈ ਆਪਣੀ ਲੋਰ ਵਿਚ ਵਗ ਤੁਰਿਆ, “ਇਕ ਭਜਨ ਕਰਿਆ ਕਰ। ਹਾਂ ਬਾਬਾ ਇਕ ਭਜਨ ਕਰਿਆ ਕਰ। ਹਾਂ ਬਾਬਾ ਇਕ ਭਜਨ ਕਰਿਆ ਕਰ। ਉਹ ਵੀ ਹੁਕਮ ਲਗਦਾ ਤੇਰੇ ਤੇ, ਇਕ ਭਜਨ ਕਰਿਆ ਕਰ। ਕਾਲਾ ਤਿਲ ਹੈਨਾ ਬਾਬੇ ਦੀ ਛਾਤੀ ਤੇ

ਕਾਲੇ ਤਿਲ ਨੇ ਵੀ ਲਾਲ ਹੋ ਜਾਣਾ, ਤੇ ਝੂਠਾ ਹੋ ਜਾਣਾ ਬਾਬੇ ਨੇ,  
ਵੇਰ ਬੜਾ ਹੁਕਮ ਸ਼ਲਣਾ, ਵੇਰ ਬੜਾ ਨਾਮ ਰੋਸ਼ਨ ਹੋਉ ।”

“ਕਦ ਕੁ ਤਾਂਈ ਬਾਬਾ ?” ਸੰਤ ਸਿੰਘ ਨੇ ਪੁਛਿਆ ।

ਮਾਈ ਚੌਥੀ ਬੁਤ ਬਣੀ ਸਾਂਈ ਲੋਕ ਨੂੰ ਇਕ ਟਿਕ ਦੇਖ  
ਰਹੀ ਸੀ, ਸੋਚਦੀ ਸੀ, “ਸਾਂਈ ਲੋਕ ਦੇ ਮੰਹ ਚੋ ਜੋ ਨਿਕਲੇ, ਖਬਰੇ  
ਠੀਕ ਹੋਵੇ, ਖਬਰੇ ਸਾਂਈ ਲੋਕ ਕਰਨੀ ਵਾਲਾ ਹੀ ਹੋਵੇ, ਖਬਰੇ  
ਸੰਤ ਸਿੰਘ ਦੀ ਛਾਡੀ ਦਾ ਤਿਲ ਲਾਲ ਹੀ ਹੋ ਜਾਵੇ, ਨਾਂ ਰੋਸ਼ਨ ਹੋ  
ਜਾਓ, ਵਡਾ ਹੁਕਮ ਦਲੂ, ਕੀ ਪਤਾ ।” ਮਾਈ ਚੌਥੀ ਹੋਰ ਸੋਚਣ  
ਲਗੀ; “ਕੁੰਦਨ ਅਗਿਆ ਤਾਂ ਸਾਡੀ ਕਿਸਮਤ ਸੋਂ ਰਾਈ, ਸਾਡਾ  
ਤਿਲ ਲਾਲ ਸੀ, ਕਾਲਾ ਹੋ ਗਿਆ । ਖਬਰੇ ਕਿਸੇ ਪੀਰ ਫਕੀਰ  
ਦੀ ਮਾਰ ਵਗ ਰਾਈ, ਕੀ ਪਤਾ !”

“ਹਾੜ੍ਹ ਦੇ ਮਹੀਨੇ ਤਾਈਂ ।” ਸਾਂਈ ਨੇ ਸੰਤ ਸਿੰਘ ਦੇ ਪ੍ਰਸ਼ਨ  
ਦਾ ਉੱਤਰ ਦਿਤਾ ।

“ਹਾੜ ਤਾਂ ਬਹੁਤ ਦੁਰ ਆ ।”

“ਨਹੀਂ, ਨੇੜੇ ਆ, ਲਿਖ ਭਜਨ ਲਿਖ,”

ਮੀਮ ਆਖੇ ਮੂਲ ਗੁਆਇਆ,

ਹੱਟੀ ਪਾਈ ਖਟੋਣ ਨੂੰ ।

ਅਮ੍ਰਤ ਮੂਲ ਨਾ ਪੀਵੇ ਮਿੱਠਾ,

ਫਿਰਦਾ ਮੋਹਰਾ ਰਟੋਣ ਨੂੰ ।

ਪਾਪੀਆਂ ਨੇ ਫੜ ਲਿਆ ਕੁਹਾੜਾ,

ਰੁਖ ਧਰਮ ਦਾ ਕਟੋਣ ਨੂੰ ।

ਇਨ੍ਹਾਂ ਆਣ ਕੀਤਾ ਮੰਹ ਕਾਲਾ,

ਅਗੋਂ ਆਇਆ ਸੀ ਗੋਡਾ ਖਟੋਣ ਨੂੰ ।

“ਬਸ ਬਾਬਾ ।” ਸੰਤ ਸਿੰਘ ਨੇ ਕਲਮ ਘਸੀਟਦੇ ਘਸੀਟਦੇ

ਨੇ ਪੁਛਿਆ। ਉਹ ਹੁਣ ਮੀਮ ਦਾ ਘਰ ਸੰਪਰਨ ਕਰ ਚੁਕਾ ਸੀ।

“ਇਕ ਦੂਜੀ ਜਗਾ ਤੋਂ ਚਿੱਠਾ ਆਣਾ,” ਮਸਤ ਸੰਤ ਸਿੰਘ ਦੇ ਸਵਾਲ ਨੂੰ ਅਣਸੁਣਿਆ ਕਰਕੇ ਬੋਲਿਆ। “ਚਿੱਠੇ ਦੇ ਨਾਲ ਈ ਝੂਟਾ ਐਰ ਝੂਟੇ ਦੇ ਨਾਲ ਈ ਜੀ ਮਿਲ੍ਹ ਇਕ ਨਵਾਂ, ਫੇਰ ਲਾਲ ਹੋ ਜਾਣਾ, ਫੇਰ ਝੂਠਾ ਹੋ ਜਾਣਾ ਬਾਬੇ ਨੇ।”

ਚੋਖੀ ਚੁਪ ਖਲੋਤੀ ਸੋਚ ਰਹੀ ਸੀ। “ਝੂਟਾ ਆਉਣਾ, ਫੇਰ ਜੀ ਮਿਲ੍ਹ। ਅਧੱਤ ਨਾਨਕ ਨਾਲ ਮੈਨੂੰ ਵੀ ਝੂਟਾ ਆਇਆ ਸੀ ਜਦੋਂ ਜੀ ਮਿਲਿਆ ਸੀ। ਖਬਰੇ ਅਸੀਂ ਕਿਸੇ ਗਲੋਂ ਝੂਠੇ ਪੈ ਗਏ ਹੋਵਾਂਗਾ, ਕੀ ਪਤਾ? ਤੇ ਜੀ ਮਿਲਿਆ ਸੀ ਕੰਦਨ ਲਾਲ। ਹੇ ਬਾਬਾ ਅਬਦੁਲੇ ਸ਼ਾਹ, ਮਜ਼ਾਰਾਂ ਵਾਲਿਆ, ਮੇਰੇ ਪੁਤ੍ਰ ਤੇ ਮਿਹਰ ਕਰ।

ਕੰਦਨ ਦੀ ਢੰਡੀ ਵਰਗੀ ਗਰਦਣ ਤੇ ਖਲੋਤਾ ਸਿਰ ਬੜੇ ਜ਼ੋਰਾਂ ਵਿਚ ਲੈਫਟ ਰਾਈਟ ਕਰ ਰਿਹਾ ਸੀ। ਚੋਖੀ ਦਾ ਦਿਲ ਆਪਣੇ ਪੁਤ ਦੀ ਹਾਲਤ ਵਲ ਵੇਖਕੇ ਡਰਨ ਲਗਾ। ਜੇ ਮੈਂ ਮਰਾ ਗਈ, ਜੇ ਨਾਨਕ ਵੀ ਮਾਰ ਗਿਆ ਤਾਂ, ਇਸ ਨੂੰ ਕੌਣ ਟੁਕਰ ਖਾਵੇਗਾ। ਜੇ ਮੁਸਲਮਾਨ ਹੁੰਦੇ ਤਾਂ ਕੰਦਨ ਨੂੰ ਸਾਂਈ ਲੋਕ ਬਣਾ ਦੇਂਦੀ, ਪੀਰ ਅਬਦੁਲੇ ਸ਼ਾਹ ਦੇ ਦਰਬਾਰ ਚੜ੍ਹਾਉਂਦੇ, ਸੁਣਿਆਂ ਜਿਹੜਾ ਆਪਣਾ ਅਕਲੋਤਾ ਪੁਤ ਵਰਬਾਰੇ ਚੜ੍ਹਾਵੇ, ਉਹ ਸਿੱਧਾ ਬਹਿਸਤਾਂ ਵਿਚ ਜਾਂਦਾ। ਮੁਸ਼ਤਾਕ ਦੀ ਬੀਵੀ ਨੇ ਆਪਣਾ ਪੁਤ ਨਸੀਰ ਚੜ੍ਹਾਈ ਦਿਤਾ ਸੀ। ਜਿਧਰ ਜਾਏ, ਸਾਂਈ ਜੀ, ਸਾਂਈ ਜੀ ਹੁੰਦੀ ਆ ਪਈ।

ਸਾਂਈ ਜੀ ਫੇਰ ਕੋਈ ਵਡਮੁਲੀ ਰਚਨਾ ਪੜ੍ਹੀ ਰਹੇ ਸਨ।

ਪੇ ਪੜ੍ਹੀ ਬੈਠੋ ਇਲਮ ਪਾਤ੍ਰਿਆਂ ਦੇ

ਜਿਹੜਾ ਹਕ ਦਾ ਇਲਮ ਸੀ ਉਹ ਪਕਿਓ ਨਾ।

“ਓਥੇ ਜੂਆਂ ਨੇ ਬਾਬੇ ਫਰੀਦ ਦੀਆਂ ਵੋ ਮਣ ਚਾਰ ਚਾਰ ਮਣ ਪਕੇ ਦੀਆਂ।”

“ਉਹ ਕਿਦਾ ਹੋ ਗਈਆਂ ?”

“ਉਹ ਏਦਾਂ ਹੋਈ ਸੀ ਬਾਬਾ, ਉਹ ਸੀ ਚਾਰ ਸਾਈਂ ਲੋਕ, ਇਕ ਸੀ ਵਿਚ ਪੀਰ ਮੱਘਾ। ਉਹ ਉਹਨਾਂ ਨੂੰ ਗਾੜੀ ਮਿਲਿਆ ਇਹ ਡਾਕੂ ਹੋਦਾ ਸੀ। ਇਹ ਲੁਟਣ ਲਗਾ ਬਾਬੇ ਫਰੀਦ ਹੋਣਾ ਨੂੰ। ਇਹਨਾਂ ਨੇ ਇਹਨਾਂ ਨੂੰ ਕੋਈ ਰੱਬ ਦੇ ਦਰ ਦੀ ਗਲ ਦਸ ਦਿਤੀ। ਸਾਈਂ ਲੋਕ ਤੁਰੇ ਗਏ, ਮਗਰ ਮਗਰ ਇਹ ਤੁਰੇ ਗਏ, ਸਾਈਂ ਲੋਕਾਂ ਨੂੰ ਪਿਆਸ ਲਗੀ। ਜਿਸ ਵਕਤ ਬਹੁਤ ਦੂਰ ਨਿਕਲ ਗਏ। ਪੀਰ ਮੱਘਾ ਵੀ ਉਹਨਾਂ ਦੇ ਮਗਰ ਲਗਾ ਆਇਆ। ਉਹਨਾਂ ਚਾਰ ਸਾਈਂ ਲੋਕਾਂ ਵਿਚੋਂ ਇਕ ਨੇ ਦੁਧ ਮੰਗਿਆ ਸੀ ਬਾਬਾ। ਉਹ ਜਿਹੜਾ ਪੀਰ ਮੱਘਾ ਸੀ ਉਹਨਾਂ ਦੁਧ ਦੀ ਕਾੜ੍ਹਨੀ ਚੋਰੀ ਕਰਕੇ ਲੈ ਆਂਦੀ ਸੀ, ਉਹਨਾਂ ਸਾਈਂ ਲੋਕਾਂ ਦੇ ਪੀਣ ਦੇ ਵਾਸਤੇ।”

ਮਾਈ ਚੋਦੀ ਸੋਚ ਰਹੀ ਸੀ “ਕੁੰਦਨ ਨੂੰ ਸਾਈਂ ਲੈ ਜਾਏ ਆਪਣੇ ਨਾਲ ਅਰੋਂ ਬਾਬੇ ਹੋਰੀ ਜਾਣੀ ਜਣ ਤਾਂ ਹੋਏ ਈ, ਇਟ ਜਾਣ ਜਾਣਗੇ। ਕਹਿੰਦੇ ਜਿਹੜਾ ਪੁਤਰ ਚੜ੍ਹਾਵੇ ਬਾਬੇ ਦੇ ਦਰਬਾਰ ਸਤ ਚੁਲਾਂ ਤਰ ਜਦੀਆਂ ਇਸ ਦੀਆਂ। ਨਾਲੇ ਉਸ ਦੀ ਬਖਸ਼ਹ ਹੋਈ ਇਸਨੂੰ ਹੁਣ, ਇਹ ਉਹਨਾਂ ਜ਼ੋਗਾ ਹੋ ਗਿਆ। ਇਹਦੇ ਪਿਛੇ ਸਾਡਾ ਵੀ ਭਲਾ ਹੋਉ। ਸਾਈਂ ਪਿਛੇ ਕੋਈ ਸਾਈਂ ਦੇ ਜਣਦਿਆਂ ਨੂੰ ਸੀਸ ਈ ਦੇਓ, ਚੇਤੇ ਕਰੁ, ਨਾਲੇ ਕੀ ਪਤਾ ਕਲ ਨੂੰ ਅਸੀਂ ਚਲਾਣਾ ਕਰ ਜਾਈਏ, ਇਹਨੂੰ ਟੁਕਰ ਕੌਣ ਦੇਓ। ਬਾਬਿਆ ਮਜ਼ਾਰਾਂ ਵਾਲਿਆ, ਜਿਵੇਂ ਮੇਰੀ ਕੁਖ ਹਰੀ ਕੀਤੀ ਮੀ, ਮਿਹਰ ਕਰਕੇ ਹੁਣ ਮੇਰੇ ਪੁਤਰ ਦੀ ਪਾਲਣਾ ਵੀ ਕਰੀਂ।

ਸਾਈਂ ਲੋਕਾਂ ਨੇ ਉਹਨਾਂ ਨੂੰ ਨਜੈੜ ਕਰਾਰ ਦਿਤਾ ਸੀ। ਸਾਈਂ ਦਾ ਜ਼ਿਕਰ ਅਟੁਟ ਜਾਰੀ ਸੀ। ਉਹ ਸਾਈਂ ਲੋਕ ਨੇ ਜਿਨ੍ਹਾਂ ਦੁਧ ਮੰਗਿਆ ਸੀ ਜ਼ਮੀਨ ਵਿਚ ਵਰਾਗਣ ਮਾਰ ਕੇ

ਦੁਧ ਦਾ ਚਸ਼ਮਾ ਜਾਰੀ ਕਰ ਲਿਆ ਸੀ। ਅੰਤ ਦੂਸਰੇ ਜੋ ਸਾਈਂ  
 ਲੋਕ ਸੀ, ਵਰਾਗਣ ਮਾਰ ਕੇ ਗਰਮ ਪਾਣੀ ਦਾ ਚਸ਼ਮਾਂ ਜਾਰੀ ਕਰ  
 ਲਿਆ ਅਤੇ ਤੇਜੇ ਸਾਈਂ ਲੋਕ ਨੇ ਠੰਡੇ ਪਾਣੀ ਦਾ ਚਸ਼ਮਾਂ ਜਾਰੀ  
 ਕਰ ਲਿਆ ਸੀ, ਅੰਤ ਬਾਬੇ ਫਰੀਦ ਨੂੰ ਉਹਨਾਂ ਆਖਿਆ ਸੀ।  
 “ਆਪ ਵੀ ਕੁਝ ਦਿਖਲਾਓ ਏਥੇ ਮੁਅੜੜਾ!” ਤਾਂ ਬਾਬੇ ਹੇਣਾ ਨੇ  
 ਆਪਣੀ ਭੂਰੀ ਬਾੜੀ ਸੀ ਜਿਹਦੇ ਵਿਚੋਂ ਜੂਅਾਂ ਦੀ ਉਥੇ ਕਿਰੀਆਂ ਸੀ।  
 ਉਸ ਵਕਤ ਬਾਬੇ ਹੇਣਾ ਫੁਰਮਾਇਆ ਸੀ। “ਜਬ ਤਕ ਤੁਹਾਡੇ  
 ਇਹ ਚਸ਼ਮੇ ਜਾਰੀ ਰਹਿਣਗੇ ਤਥਾਂ ਤਕ ਇਹ ਜੂਅਾਂ ਬੀ। ਜਾਰੀ  
 ਰਹਿਣਗੀਆਂ ਅੰਤ ਪੀਰ ਮੱਘਾਂ ਨੂੰ ਬਾਬੇ ਹੋਰਾਂ ਬਾਪੀ ਦੇ ਦਿਤੀ  
 ਸੀ। ਅਗੇ ਤੂੰ ਮੰਗਾ ਸੀ, ਹੁਣ ਤੂੰ ਮੱਘਾ ਹੋ ਗਿਆ। ਗਰਾਂ  
 ਵਾਸਤੇ ਹੁਣ ਤੂੰ ਏਥੇ ਬੈਠ ਜਾ ਪਈ ਹੁਣ ਤੂੰ ਪੀਰ ਹੋ ਗਿਆ ਹੈ।  
 ਜਦ ਤਾਈਂ ਪੀਰ ਮੱਘਾ ਹਿਆਤ ਰਹੇ ਉਦੋਂ ਤਕ ਉਹ ਦੁਧ ਦਾ  
 ਚਸ਼ਮਾਂ ਜਾਰੀ ਰਿਹਾ। ਉਹਨਾਂ ਦੇ ਗੁਜ਼ਰ ਜਾਣ ਦੇ ਬਾਅਦ ਉਸ  
 ਦੁਧ ਦੇ ਲੋਕਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿਤੇ ਸੀ। ਤਾਂ ਉਹ ਇਕ  
 ਦਮ ਬੰਦ ਹੋ ਗਿਆ ਸੀ ਅੰਤ ਤਿਨ ਚੀਜ਼ਾਂ ਹੁਣ ਤਕ ਕੰਮ ਨੇ,  
 ਇਕ ਤੱਤੇ ਪਾਣੀ ਦਾ ਚਸ਼ਮਾਂ, ਇਕ ਠੰਦ ਪਾਣੀ ਦਾ ਚਸ਼ਮਾਂ, ਇਕ  
 ਜੂਆਂ। ਜਿਹੜਾ ਆਪਣੇ ਯਕੀਨ ਦੇ ਨਾਲ ਉਥੇ ਜਾ ਕੇ ਨੂਹਾਉਂਦਾ  
 ਰਾਜ਼ੀ ਹੋ ਜਾਂਦਾ।”

ਮਾਈ ਚੇਖੀ ਦੇ ਦਿਲ ਵਿਚ ਏਸ ਦੌਰਾਨ ਵਿਚ  
 ਇਕ ਫੁਰਨਾ ਆ ਤਿਹਾ ਸੀ, ਇਕ ਜਾ ਰਿਹਾ ਸੀ। “ਬਾਬਾ ਫਰੀਦ ਜੋ  
 ਮੇਰੇ ਕੰਦੇ ਨੂੰ ਦੇਖਦਾ ਬੁਟ ਓਹਨੂੰ ਮੱਘੇ ਦੀ ਬਾਂ ਬਿਠਾ ਰਿੰਦਾ। ਨਿਰਾ  
 ਪੁਰਾ ਸਾਈਂ ਲੋਕ ਈਹੀ ਹੈ। ਜੋ ਮਜ਼ਾਰਾਂ ਵਾਲਾ ਬਾਬਾ ਬਾਪੀ ਦੇ ਦੇਵੇ  
 ਤਾਂ ਮੇਰਾ ਕੁੰਦਾ ਵੀ ਕਰਾਮਾਤਾਂ ਕਰੇ। ਛੇਰ ਲੱਡੂ ਪੇਂਡਿਆਂ ਦੀ ਕੀ  
 ਘਾਟ। ਉਸ ਨੂੰ ਨਿਸਚਾ ਹੁੰਦਾ ਜਾ ਰਿਹਾ ਸੀ ਕਿ ਕੁੰਦਾ ਹੈ ਈਹੀ

ਸਾਈਂ ਲੋਕ ਤੇ ਉਸ ਨੂੰ ਆਵੇਂ ਘਰ ਭਰ ਛਡਣਾ ਹੈ ਈ ਮਹਾਂ ਪਾਪ ।  
 “ਬਸ ਬਾਬਾ,” ਸਾਈਂ ਦੀ ਰੱਲ ਬਾਤ ਮੁਕਦੀ ਦੇਖ ਕੇ ਸੰਤ  
 ਸਿੰਘ ਨੇ ਫੇਰ ਟੁਕਾਰਿਆ ।

“ਜੂਆਂ ਮਾਨਤਾਂ ਬੜੀਆਂ ਖਾਂਦੀਆਂ ਨੋਂ” ਸਾਈਂ ਜੀ ਰਵਾਂ ਹੋ ਗਏ ।  
 “ਕੀ ਖਾਂਦੀਆਂ ਬਾਬਾ ?” ।

“ਉਹ ਬੱਕਰੇ ਖਾਂਦੀਆਂ ਬੱਕਰੇ ? ਹਾਂ ਬਾਬਾ ਪਹਿਲਾਂ ਸਖ ਦੇ  
 ਨੇ ਪਈ ਫਲਾਨਾ ਕੇਮ ਸਾਡਾ ਪੂਰਾ ਹੋ ਜਾਏ ਤਾਂ ਬਕਰੇ ਦੇਈਏ ।  
 ਜੂਆਂ ਅੱਗੇ ਓਹ ਚਸ਼ਮੇ ਵਿਚੋਂ ਦੁਆਲ ਦੇ ਉਪਰੋਂ ਦੀ ਸੁਟ ਜਾਂਦ ਨੇ ।  
 ਇੱਕੇ ਇਕ ਜੀ ਸਾਬਤਾ ਬੱਕਰਾ ਖਾ ਜਾਂਦੀ ਅਤੇ ਜਿਹੜਾ ਨਿਹਚਾ  
 ਦੇ ਨਾਲ ਨਾ ਕਿਆਇਆ ਜਾਏ ਉਹਨੂੰ ਨਹੀਂ ਖਾਂਦੀਆਂ । ਅਗੇ  
 ਕੜ੍ਹਰਦੀ ਹਿਸਾਬ ਲਾ ਲਓ ਪਈ ਕਿਉਂ ਨਹੀਂ ਖਾਂਦੀਆਂ । ਬਸ  
 ਇਹ ਸਿਲਸਲਾ ਵੇਖਿਆ ਉਸ ਦਰਬਾਰ ਦਾ ਮਸਕੀਨ ਅਲੀ ਨੇ  
 ਇਹ ਆਮ ਮਸ਼ ਹੂਰ ਬੱਬਰ ਆਏ ।”

“ਇਹ ਦਰਬਾਰ ਵੀ ਦੇਖਾਂਗੇ ।” ਸੰਤ ਸਿੰਘ ਬੋਲਿਆ ।

ਸਾਈ ਚੌਥੀ ਸੌਚ ਰਹੀ ਸੀ ਜੇ ਮੇਰਾ ਕੰਦਾ ਬਾਬੇ ਮੱਧੇ ਪੀਰ  
 ਦੀ ਜੂੰ ਹੀ ਹੁੰਦਾ ਤਾਂ ਬਕਟੇ ਤਾਂ ਖਾਇਆ ਕਰਦਾ, ਨਾਲੇ ਲੋਕ ਮਾਨਤਾ  
 ਕਰਦੇ । ਮਸਕੀਨ ਅਲੀ ਐਸ ਵੇਲੇ ਆਪਣੀਆਂ ਗੱਲਾਂ ਤੋਂ ਫਾਰਗ  
 ਹੋਕੇ ਇਕ ਟਿਕ ਕੰਦਨ ਲਾਲ ਵਲ ਵੇਖ ਰਿਹਾ ਸੀ । ਕੰਦਨ ਦਾ ਸਿਰ  
 ਹੋਰ ਤੇਜ਼ ਕਵਾਇਦ ਕਰਨ ਲੱਗਾ । ਯਕਾ ਯਕ ਸਾਈ ਚੌਥੀ ਨੇ ਫੈਸਲਾ  
 ਕਰ ਲਿਆ ।

“ਸਾਈਂ ਲੋਕਾ ਮੇਰਾ ਮੁਰਹਦ ਵੀ ਬਾਬਾ ਮਜ਼ਾਰਾਂ ਵਾਲਾ ਈ ਆ ।  
 ਆਹ ਮੰਡਾ ਉਹਨਾਂ ਦੇ ਬਰਨਾਂ ਤੇ ਹੋਇਆ । ਪਹਿਲਾਂ ਮਿਰਗੀ ਪੈਂਦੀ  
 ਸੀ । ਫੇਰ ਬਾਬੇ ਦੀ ਬਖ਼ਾ ਹੋ ਗਈ ਤੇ ਸਿਰ ਹਿੱਲਣ ਲੱਗਾ । ਦਿਲ  
 ਚੋਂ ਖਿਆਲ ਆਇਆ ਮੇਰੇ ਮੁਰਸ਼ਿਦਾਂ ਦਾ ਟਹਿਲੂਆ ਆਇਆ,

ਕੀ ਭੇਟ ਚੜ੍ਹਾਵਾਂ ? ”

“ਤੌਰ ਦੇ ਖਾਂ ਬਾਬੇ ਨੂੰ ਸਾਈਂ ਮਸਕੀਨ ਅਲੀ ਨਾਲ । ”

ਮਸਕੀਨ ਅਲੀ ਦਾ ਲਾਲ ਉਛਲ ਪਿਆ “ਹਾਂ ਬਾਬਾ ਤੌਰ ਦੇ ਇਹਨੂੰ ਮਸਕੀਨ ਅਲੀ ਸਾਈਂ ਨਾਲ, ਮਜ਼ਾਰਾਂ ਵਾਲੇ ਦੇ ਦਰਬਾਰ । ਸਾਈਂ ਲੋਕ ਨੂੰ ਮਾਈ ਚੋਖੀ ਦੇ ਲਾਲ ਦੀ ਸ਼ਕਲ ਸੂਰਤ ਡਾਫੀ ਪਸੰਦ ਆਈ । ਹੁਸਨ ਸੰਦਰਤਾ ਦੀ ਪਰਖ ਵਿਚ ਕੁਦੇ ਗੁਰੀਬ ਦੀ ਸ਼ਕਲ ਸਾਈਂ ਲੋਕ ਨੂੰ ਚੇਰੀ ਚੁਕਵੀਂ ਲਗੀ ।

ਮਾਈ ਚੋਖੀ ਦੀ ਕੀਵਤ ਦੇ ਜ਼ੋਰ ਨਾਲ ਅਕਲ ਕੇਥ ਰਹੀ ਸੀ, ਬਥਲਦੀ ਜ਼ਬਾਨ ਨੋਲ ਤੇ ਕੰਬਦੇ ਸਰੀਰ ਨਾਲ ਉਸਨੇ ਆਪਣਾ ਸੌ ਸੱਖਾਂ ਨਾਲ ਮਿਲਿਆ ਦਿਲ ਦਾ ਟੋਟਾ ਸਾਈਂ ਮਸਕੀਨ ਅਲੀ ਦੇ ਹੋਵਾਲੇ ਕਰ ਦਿੱਤਾ ਅਤੇ ਲਖ ਲਖ ਸੁਕਰ ਮਨਾਉਂਦੀ ਰਹਿਲੀਜਾਂ ਅੱਗੇ ਆ ਕੇ ਬਹਿ ਗਈ ਤੇ ਮੰਡੇ ਦੇ ਲਾਲੇ ਦੀ ਉਡੀਕ ਕਰਨ ਲਗੀ ।

ਨਾਨਕ ਚੰਦ ਉਸ ਦਿਨ ਸ਼ਾਮ ਨੂੰ ਸਵੇਰੇ ਹੀ ਆ ਗਿਆ । ਬੁਢੀ ਬੋਲੀ “ਬੁਝ ਤੇ ਸਾਡਾ ਸਾਈਂ ਕਿਥੇ ਆ ? ” ਉਸਦੀ ਆਵਾਜ਼ ਵਿਚ ਸਜ਼ ਵਿਆਹੀਆਂ ਵਾਲਾ ਨਖਰਾ ਸੀ ।

“ਕਿਹੜਾ ਸਾਈਂ ਤੇਰੇ ਪਿਛੇ ਵਾਲਾ ? ” ਬੁਢਾ ਕੁਝ ਤਲਖੀ ਵਿਚ ਜਾਪਦਾ ਜੀ, ਲਸੀ ਨੂੰ ਕਿਧਰੇ ਦਾਅ ਨਹੀਂ ਸੀ ਲੱਗਾ ਜਾਪਦਾ ।

“ਸਾਡਾ ਸਾਈਂ ਕੰਦੇ ਸ਼ਾਹ—ਸਾਈਂ ਕੁਦੇ ਸ਼ਾਹ—ਸਾਈਂ ਮਸਕੀਨ ਅਲੀ ਮਜ਼ਾਰਾਂ ਵਾਲੇ ਦੇ ਦਰਬਾਰੇਂ ਆਇਆ ਸੀ ਤੇ ਉਸ ਨਾਲ ਤੌਰ ਦਿਤਾਂ । ਕਹਿੰਦਾ ਸੀ ਸਾਈਂ ਬਣਾ ਦਿਆਂਗੇ । ”

ਸ਼ੁਕਰ ਐ ਪੁਮਾਤਮਾਂ, ਲਖ ਲਖ ਸੁਕਰ ਐ । ਜਿਥੋਂ ਬਲਾ ਆਈ ਸੀ ਉਥੇ ਹੀ ਚਲੀ ਗਈ । ਹੁਣ ਚੋਖੀ ਤੇਰੀ ਮੇਰੀ ਨਿਭੂਗੀ ਮਰਦੇ ਦਮ ਤਕ । ” ਬੁਢੇ ਨਾਨਕ ਨੇ ਮਾਈ ਚੋਖੀ ਨੂੰ ਚੰਗੇ ਪਿਆਰ ਵਿਚ ਨੁਆਨਾਂ ਵਾਲੀ ਬਾਪੀ ਦਿੱਤੀ ।

## ਦਲੀਪਾ ਪੀਰ

ਲੰਮੇ ਪਿੰਡ ਦੀਆਂ ਨਵਜੁਵਤੀਆਂ, ਕੇਵਾਰੀਆਂ ਅਤੇ  
ਵਿਆਹੀਆਂ ਨੂੰ, ਇਸ ਸਾਲ ਦੇ ਵੀਂ ਤਲਾ ਵਾਲੀ ਰਾਮ ਲੀਲਾ ਨੇ  
ਕਮਲਿਆਂ ਕਰ ਦਿਤਾ । ਫਾਤਾਂ, ਬਲਨੀ, ਤਾਰੋ, ਮੁਨੀ, ਕਰਤਾਰੀ,  
ਜੈਨਬੇ ਤੇ ਨਸੀਬੋ, ਖਿੰਡਿਆਂ ਦੀ ਗਲੀ ਵਾਲੀਆਂ ਰੰਗ ਰਤੀਆਂ,  
ਜੋਬਨ ਮਰੀਆਂ ਨੇ ਐਸੀ ਰਾਮ ਲੀਲਾ ਵੇਖ੍ਹ ਪਾਰਟੀ ਬਣਾਈ ਕਿ  
ਪਿੰਡ ਵਿਚ ਹਿਲਚੁਲ ਮਚਾ ਦਿਤੀ । ਤਾਰੋ ਦੀ ਕੰਜੂਸ ਕਬੀ ਮਾਂ ਨੇ  
ਵੀਂਨਵਾਂ ਖਦਰ ਠਿਕਾ ਦੇ ਚੌਦਾਂ ਸਾਲਾਂ ਦੀ ਮੈਲੀ ਲਗਦੀ ਪਰ  
ਅਸਲੋਂ ਚੰਦ ਵਰਗੀ ਤਾਰੋ ਨੂੰ ਪਟੋਲੇ ਵਾਂਗ ਸ਼ਿੰਗਾਰ ਦਿਤਾ ।  
ਕਿਤਮਿਚੀ ਦੁਪੱਟਾ ਗੋਰੀ ਭਖਦੀ ਤਾਰੋ ਦੀ ਗਲੁ ਨੂੰ ਝੂਨੀ ਬਣਾਉਣ  
ਲਗਾ । ਸੁਟ ਸੀਤੇ ਗਈ, ਇਕ ਤੋਂ ਇਕ ਵਧ ਚੜ੍ਹਕੇ, ਚੁਨੀਆਂ  
ਰੰਗੀਆਂ ਰਾਈਆਂ, ਰੰਗ ਬਰੰਗੀਆਂ । ਲੰਮੇ ਪਿੰਡ ਦੀਆਂ  
ਵਿਆਹੀਆਂ ਕੁਆਰੀਆਂ ਨੇ ਬਲੋਰੀ ਵੰਗਾਂ ਪਾਈਆਂ, ਕੇਸੀ  
ਅੱਸਨਾਨ ਕੀਤੇ, ਖੁਰਚਣ ਨਾਲ ਅੱਡੀਆਂ ਰਗੜੀਆਂ, ਮੀਛੀਆਂ  
ਗੰਦਾਈਆਂ, ਗੱਲੂਂ ਨੂੰ ਲਸੀ ਦੀ ਛਿੱਡੀ ਮਲ, ਲਿਸ਼ਕਾ ਪੁਸ਼ਕਾ,  
ਰੰਗ ਰੂਪ ਨੂੰ ਸਾਣ ਤੇ ਚਾੜ੍ਹਕੇ ਹੁਸਨ ਜੁਆਨੀ ਦੀ ਰੰਗ ਬਰੰਗੀ  
ਵਹੀਰ ਬੰਨ੍ਹ ਦੁਪਹਿਰ ਵੇਲੇ ਹੀ ਸ਼ਹਿਰ ਵਲ ਨੂੰ ਮੰਡਿਆਂ ਦੇ ਸਕੂਲ  
ਦੇ ਲਾਗੀ ਦੇਵੀ ਤਲਾ ਦੇ ਕੋਲ ਲਗਦੇ ਲੀਲਾ ਦੇ ਮੇਲੇ ਨੂੰ ਪ੍ਰਾਜਿਤ  
ਕਰਨ ਲਈ ਚਾਲੇ ਪਾ ਦਿਤੇ । ਮੀਲ ਭਰ ਸਾਰਾ ਪੈਂਡਾ ਸੀ, ਰਾਹ  
ਵਿਚ ਕੁੜੀਆਂ ਦੀ ਅੱਡੀ ਭੋਂ ਤੇ ਨਾ ਲੱਗਦੀ, ਨਾ ਜਥਾਨ ਖਲੋਈ ।  
ਲਿਸ਼ਕੇ ਚਿਹੁਰੇ ਭੁਖ ਭੁਖ ਪੈਂਦੇ, ਹਸਦੀਆਂ ਖੇਲਦੀਆਂ, ਟਪੂ ਟਪੂ

ਕਰਦੀਆਂ ਰਾਹ ਖੜੇ ਨੂੰ ਆਸ ਪਾਸ ਦੇ ਸਥਾਨਿਆਂ ਭਰੇ ਵਿਸ਼ਾਲ  
 ਖੇਤਾਂ ਨੂੰ, ਪੋਟਿਆਂ ਨੂੰ, ਦਰਖਤਾਂ ਨੂੰ, ਅੰਦਿਆਂ ਨੂੰ, ਜਾਂਦਿਆਂ ਨੂੰ,  
 ਰਸ ਰੰਗ ਵੰਡਦੀਆਂ, ਪਿਆਰਾਂ ਦੀਆਂ ਦੁਨੀਆਂ ਵਿਚ ਹਿਲਦੁਲ  
 ਮਰਾਉਂਦੀਆਂ ਆਜ਼ਾਦ ਹੋਈਆਂ ਹਿਰਨੀਆਂ, ਹਿਰਨੋਟੀਆਂ ਵਾਂਗ  
 ਚੰਗੀਆਂ ਭਰਦੀਆਂ ਜਾਂਦੀਆਂ, ਲੰਮੇ ਪਿੰਡ ਦੀਆਂ ਅਲਥੇਲੀਆਂ  
 ਢੋਵੀ ਤਲਾ ਦਾ ਰਾਹ ਰੋਣਕਾਂ ਨਾਲ ਭਰ ਦਿੱਦੀਆਂ, ਜਿਨ੍ਹਾਂ ਨੂੰ ਵੇਖ  
 ਵੇਖ ਮਸਤਿੰਨੇ ਚੀਰਿਆਂ ਵਾਲੇ ਤੜਫ ਉਠਦੇ ਅਤੇ ਬੁਢੇ ਠੋਰੇ ਹਲ  
 ਵਾਹ ਵਾਹ ਹਸਰਤ ਭਰੇ ਅਤਿ-ਤੂੰਘੇ ਹਉਂਕੇ ਲੈਂਦੇ ਅਤੇ ਖੜੇ  
 ਖੜੇ ਜਨਾਂ ਹੀਲ ਦਿੰਦੇ ।

ਅਜ ਰਾਮ ਲੀਲਾ ਦਾ ਅਠਵਾਂ ਦਿਨ ਹੈ ਦੇਵੀ-ਤਲਾ ਦੇ  
 ਚੜ੍ਹਦੇ ਪਾਸੇ, ਦੁਆਬੇ ਸਕੂਲ ਦੀਆਂ ਗਰਾਊਂਡਾਂ ਦੇ ਨਾਲ ਲਗਦੇ  
 ਖੁਲ੍ਹੇ ਪਿੜ੍ਹੇ ਵਿਚ ਰਾਮ ਲੀਲਾ ਰਚਾਈ ਜਾਂਦੀ ਹੈ। ਅਜ ਰਾਮ ਲੀਲਾ  
 ਦਾ ਅਠਵਾਂ ਦਿਨ ਹੈ, ਲਛਮਣ ਮੁਰਛਿਤ ਹੋਵੇਗਾ। ਰਾਮ ਚੰਦਰ  
 ਰੁਦਨ ਕਰੇਗਾ। ਹਨਮਾਨ ਸੰਜੀਵਨੀ ਬੂਟੀ ਲਿਆਵੇਗਾ, ਲਛਮਣ  
 ਸੁਰਜੀਤ ਹੋਵੇਗਾ, ਜੰਗ ਮਚੇਰੀ, ਈਂਡਾਂ ਰਾਕਸ਼ਾਂ ਦੀ ਕਾਲੀ ਸੈਨਾ  
 ਸੈਨਾ, ਬਾਨਰਾਂ ਦੀ ਸੈਨਾ ਮੈਨਾ ਨਾਲ ਭੇੜ ਕਰੇਗੀ। ਤਲਵਾਰਾਂ  
 ਨੇਂਭਿਆਂ ਬਰਛੀਆਂ ਤੀਰਾਂ ਕਮਾਨਾਂ ਦਾ ਜਥੁਰਦਸਤ ਯੁਧ ਹੋਵੇਗਾ।  
 ਮੇਘਨਾਥ ਦੀ ਰਾਣੀ ਚੀਕਿਰੀ, ਰੁਦਨ ਕਰੇਗੀ ਵਾਹਾਂ ਮਾਰੇਰੀ।  
 ਲੰਮਾ ਪਿੰਡ ਕੋਈ ਸ਼ਹਿਰੋਂ ਬਹੁਤ ਦੁਰੇਡੇ ਨਹੀਂ, ਸ਼ਹਿਰ ਤੇ ਪਿੰਡ ਦੇ  
 ਵਸੀਵੇਂ ਮਿਲਦੇ ਹਨ। ਹਰ ਸਾਲ ਰਾਮ ਲੀਲਾ ਦੇਖਣ ਵਾਲੀਆਂ  
 ਲੰਮੇ ਪਿੰਡ ਦੀਆਂ ਸੋਕੀਨਣਾਂ ਨੂੰ ਬੜਾ ਕੁਝ ਯਾਦ ਹੈ। ਅਜ ਕੀ  
 ਹੋਵੇਗਾ, ਕਲ ਨੂੰ ਕੀ ਹੋਵੇਗਾ। ਅਜ ਬਨਵਾਸ ਹੋਵੇਗਾ ਕਲ ਨੂੰ  
 ਸੀਤਾ ਹਰੀ ਜਾਵੇਰੀ, ਪਟਸੋਂ ਜਟਾਉ ਮਾਰਿਆ ਜਾਵੇਗਾ, ਲੰਕਾ  
 ਦਿਆਂ ਵੱਤਾਂ ਵੀਆਂ ਵਾੜ੍ਹੀਆਂ ਲੂਹੀਆਂ ਜਾਣਗੀਆਂ, ਲੰਕਾ ਫੂਕ

ਸਿਟੀ ਜਾਵੇਗੀ। ਇਹ ਸਭ ਕੁਝ ਜਾਣਨ ਵਾਲੀਆਂ ਪਿੰਡ ਦੀਆਂ  
 ਚਾਤੁਰਨਾਂ ਹਨ। ਇਹ ਚਾਤੁਰਨਾਂ ਪਿੜ ਦੇ ਤਲਾਂ ਵਲਦੇ ਪਾਸੇ ਜੋ  
 ਉੱਚੀ ਤੇ ਢਾਲਵੀਂ ਧਰਤੀ ਹੈ, ਰਾਮਾ ਅਵਤਾਰ ਦੀ ਲੀਲਾ ਐਉਂ  
 ਦੇਖ ਰਹੀਆਂ ਹਨ, ਜਿਵੇਂ ਜਨਮ ਜਨਮਾਤਰਾਂ ਤੋਂ ਰਾਕਸ਼ ਲੋਕਾਂ  
 ਦੀਆਂ ਵੈਰਨਾਂ ਚਲੀਆਂ ਆਉਂਦੀਆਂ ਹੋਣ। ਇਸ ਪਾਸੇ ਉੱਛੀ  
 ਥਾਂ ਤੇ ਨਾਨਾ ਪ੍ਰਕਾਰ ਦੀ ਤਰੀਮਤ ਜਾਤੀ ਦੇ ਵੇਰਾਂ ਦੇ ਛੇਰ ਲਗੇ  
 ਹੋਏ ਹਨ। ਜ਼ਰੂਰੇ ਬਰਕ ਵਿਚ ਲਪੇਟੀਆਂ ਸ਼ਹਿਰਨਾਂ, ਮਟੀਆਂ  
 ਵਰਗੇ ਫਿਡਾਂ ਵਾਲੀਆਂ ਸਿਠਾਣੀਆਂ, ਸੁਕੀਆਂ ਕਾਂ,  
 ਖਾਧੀਆਂ, ਗੋਲ-ਗੱਡੇ ਖਾਣ ਵਾਲੀਆਂ ਮਹਾਂ ਦਲਾਕਣਾਂ, ਟਪਦੀਆਂ  
 ਹਿਰਨੀਆਂ, ਤਿਲਕ ਤਿਲਕ ਪੈਂਦੀਆਂ ਚੁੰਨੀਆਂ ਵਾਲੀਆਂ, ਨਵੀਆਂ  
 ਨਕੋਰਾਂ ਹਿੰਦੀਆਂ, ਮੁਸਲਮਾਨੀਆਂ ਜਿਨ੍ਹਾਂ ਨੂੰ ਰਾਮ ਚੰਦਰ ਦੀ  
 ਖੇਡ ਪਿਆਰੀ ਲਗਦੀ ਹੈ। ਸਿਲਮੇ-ਗੋਟੇ ਕਿਨਾਰੀ ਤੇ ਟਿਕੇ, ਸਿੰਗਾਰ  
 ਪਟੀ ਵਾਲੀਆਂ ਸਜ਼ਵਿਆਹੀਆਂ, ਤੇ ਹੋਰ ਨਿਕੀਆਂ ਮੌਟੀਆਂ  
 ਲਾਲੀਆਂ ਬਾਬੂਮਾਣੀਆਂ, ਫਿਕੀਆਂ ਪੰਈਆਂ ਤੇ ਲਿਸ਼ਕਾਂ ਮਾਰ-  
 ਦੀਆਂ ਦੇ ਨਾਲ ਨਾਲ ਬੋਚੇ ਆਤੇ, ਭੂਆ ਰਾਧੀ, ਮਾਸੀ ਰੂਟੀ  
 ਵਰਗੀਆਂ ਲੁੰਗੀਆਂ ਦੇ ਘਰਗੇ ਪਾਈ ਵੀ ਬੈਠੀਆਂ ਤਮਾਸ਼ਾ ਵੇਖ  
 ਰਹੀਆਂ ਹਨ। ਕੋਹ ਦੋ ਕੋਹ ਵਾਟ ਕਰਕੇ ਪਿੰਡਾਂ ਤੋਂ ਆਉਣ ਤੇ  
 ਮੇਲਾ ਮੁਕਾ ਕੇ ਚੰਗੀਆਂ ਤੂੰਘੀਆਂ ਸ਼ਾਮਾਂ ਨੂੰ ਘਰ ਵਲ ਕੁਦਾੜੀਆਂ  
 ਮਾਰਦੇ ਜਾਣ ਦਾ ਬੁਢੀਆਂ ਫਾਫ਼ਾਂ ਵੀ ਵੀ ਬੜਾ ਸੁਆਦ ਆਉਂਦਾ  
 ਹੈ। ਪਿੰਡਾਂ ਵੀਆਂ ਚਾਂਤਰਕਾਂ, ਜੋ ਹਰ ਸਾਲ ਮੇਲਾ ਦੇਖਦੀਆਂ  
 ਹਨ, ਤੋਂ ਇਲਾਵਾ ਛੱਕਰ ਵਾਧਾ ਜਿਹਨਾਂ ਦਿਚ ਪਿੰਡ ਦੀਆਂ  
 ਗੁਟਕਣੀਆਂ ਮੁਟਿਆਰਾਂ ਤੇ ਨਵੇਂ ਸੁਆਦਾਂ ਦੀਆਂ ਪਟੀਆਂ ਸਜ  
 ਵਿਆਹੀਆਂ ਸਬੰਧਿਸ਼ਾਮਲ ਹਨ, ਵੀ ਫਾਫ਼ਾਂ ਪਾਰਟੀ  
 ਦੀਆਂ ਸੁਆਦਾਂ ਪੱਟੀਆਂ ਨਾਲ ਗੋਡੇ ਨਾਲ ਗੋਡਾ ਜੇੜੀ

ਸਭਾ ਦੇ ਰਹੀਆਂ ਹਨ, ਪਰ ਇਹਨਾਂ ਦੇ ਗੋਬੈ ਟਿਕਣ ਵਿਚ ਨਹੀਂ ਆਉਂਦੇ। ਇਹਨਾਂ ਦਾ ਅੰਗ ਅੰਗ ਫਰਕਦਾ ਹੈ। ਤਾਰੇ ਨੂੰ ਤਾਂ ਅਜ ਟੇਕ ਹੀ ਨਹੀਂ। ਉਸਨੂੰ ਠੇਕਿਆ ਹੋਇਆ ਨਵੇਂ ਖਦਰ ਦਾ ਸੂਟ ਚੈਨ ਨਹੀਂ ਲੈਣ ਦਿੱਦਾ ਤੇ ਕਿਰਮਿਚੀ ਚੁਨੀ ਤਾਂ ਬਹੁਤ ਖਰਾਬੀਆਂ ਕਰ ਰਹੀ ਸੀ। ਸਾਰੀਆਂ, ਸ਼ਹਿਰ ਵੀਆਂ ਤੇ ਪਿੰਡਾਂ ਦੀਆਂ, ਦੇਵੀ ਤਲਾ ਦੇ ਪਾਸੇ ਵਲੋਂ ਸਾਹਮਣੇ ਦੂਜੇ ਸਕੂਲ ਦੇ ਪਾਸੇ ਖਲੋਡੀ ਆਦਮਜ਼ਾਤ ਤੇ ਕਹਿਰ ਵੀ ਵਰਖਾ ਕਰ ਰਹੀਆਂ ਹਨ। ਰਾਮ ਲੀਲਾ ਹੋ ਰਹੀ ਹੈ। ਨਿਕੇ ਬਾਲ ਅਤੇ ਪੰਜਾਹ ਸਾਲ ਤੋਂ ਵੱਡੀ ਉਮਰ ਦੇ ਬਿਰਧੇ, ਰਾਮ ਦੀ ਲੀਲਾ ਦੇਖਦੇ ਹਨ, ਖੁਸ਼ ਹੁੰਦੇ ਹਨ, ਹੈਰਾਨ ਹੁੰਦੇ ਹਨ।

ਰਾਮ ਲੀਲਾ ਦੇ ਇਸ ਭਰੇ ਮੇਲੇ ਵਿਚ ਜੁਆਨੀ ਦੀ ਲੀਲਾ ਵੀ ਹੋ ਰਹੀ ਹੈ। ਪੰਦਰਾਂ ਸਾਲਾਂ ਦੀ ਤਾਰੇ ਦੇ ਗੋਬੈ ਨਾਲ ਗੋਡਾ ਜੋੜ ਬੈਠੀ ਮੁਨੀ ਦੀਆਂ ਅੱਖਾਂ ਮਸਾਲਾਂ ਵਾਂਗਾ ਦਿਨ ਦੀਵੀਂ ਜਗ ਰਹੀਆਂ ਹਨ ਕਿਉਂਕਿ ਰਾਮ ਲੀਲਾ ਦੇ ਪਿੜ ਦੇ ਪਾਰਲੇ ਪਾਸੇ ਜਿਥੇ ਮਨੁਖ ਹੀ ਮਨੁਖ ਸਨ, ਉਸ ਦੀਆਂ ਬਿਆਕੂਲ ਹੋਈਆਂ ਅੱਖੀਆਂ ਨੂੰ ਆਪਣਾ ਅਸਮਾਨੀ ਚੀਰੇ ਵਾਲਾ ਨਜ਼ਰੀਂ ਪੇ ਜਾਂਦਾ ਸੀ। ਇਕ ਵਾਰੀ ਲੰਮੇ ਪਿੰਤ ਰਾਸ ਪਈ ਸੀ। ਇਸ ਰਾਸ ਵਿਚ ਰਾਸਧਾਰੀਆਂ ਨੇ ਹੀਰ ਰਾਂਝੇ ਦੀ ਲੀਲਾ ਕੀਤੀ ਸੀ, ਤੇ ਉਹ ਲੀਲਾ ਨਿਕੇ ਹੁੰਦੇ ਮੁਨੀ ਨੇ ਦੇਖੀ ਸੀ। ਕਿਨੀ ਵਵਿੱਤ੍ਰ ਸੀ ਉਹ ਲੀਲਾ; ਇਸਕ ਮੁਹੱਬਤ ਦੀ ਅਜ਼ਲੀ ਖੇਡ ਦੀ ਮਨਪੁੰਡੀ ਛਾਕੀ—ਇਹ ਛਾਕੀ ਪਿਆਰੀ ਲਗਦੀ ਸੀ। ਇਹ ਖੇਡ ਖੇਡਣ ਨੂੰ ਜੀ ਕਰਦਾ ਸੀ, ਰਾਮ ਲੀਲਾ ਨੂੰ ਪਿੰਡਾਂ ਦੇ ਲੋਕ ਕੀ ਖੇਡਣ?—ਹੀਰ ਰਾਂਝੇ ਵੀ ਖੇਡ ਖੇਡੀ ਜਾ ਸਕਦੀ ਸੀ। ਮੁਨੀ ਦਾ ਰਾਂਝਾ, ਅਸਮਾਨੀ ਪਗ ਵਾਲਾ, ਚੇਦ ਜਹੋ ਮੁਖ ਵਾਲਾ, ਪਤ੍ਰਲਾ ਪਤੰਗ, ਤਕੜੇ ਸਰੀਰ ਦਾ, ਸੋਹਣੀ

ਨੁਹਾਹ ਦਾ, ਰੰਗ ਦਾ, ਕੁਪ ਦਾ ਵਨ ਸਵੱਣੀ ਭੀੜ ਵਿਚ ਕਦੇ  
ਨਜ਼ਰੀਂ ਪੈ ਜਾਂਦਾ, ਮੁੰਨੀ ਦੀਆਂ ਅੱਖੀਆਂ ਜਗਮਗਾਂ ਉਠਦੀਆਂ, ਦਿਲ  
ਨੂੰ ਚੈਨ ਆਉਂਦਾ, ਕਦੇ ਕਿਤੇ ਲੁਕ ਜਾਂਦਾ, ਚੰਦ ਗਰੂਬ ਹੋ ਜਾਂਦਾ,  
ਮੁੰਨੀ ਦੀ ਰੂਹ ਬੇਚੈਨੀ ਨਾਲ ਕੁਰਲਾ ਉਠਦੀ । ਇਹ ਰੂਹ ਜਿਵੇਂ  
ਭੀੜ ਵਿਚ ਖਲੋਤੇ ਚੰਦ ਨੂੰ ਵੇਖਦੇ ਰਹਿਣ ਲਈ ਹੀ ਬਣੀ ਸੀ,  
ਰਾਮ ਲੀਲਾ, ਨੂੰ ਵੇਖਣ ਲਈ ਨਹੀਂ । ਤਾਰੇ ਨੇ ਕਿਰਮਿਚੀ ਚੰਨੀ ਨੂੰ  
ਸੁਆਰ ਕੇ ਆਪਣੇ ਟੁਕੇ ਹੋਏ ਸੂਟ ਵਲ ਵੰਖਿਆ, ਅਜ ਜੀਉਂਣ  
ਦਾ ਸੁਆਦ ਆ ਰਿਹਾ ਸੀ, ਮੁੰਨੀ ਦੇ ਪਟ ਨੂੰ ਝੰਜੇੜ ਕੇ ਬੋਲੀ—“ਨੀ  
ਮੁੰਨੀਏਂ ਹਰਾਂਬੜੇ, ਲੈ ਨੀ ਮਰ ਗਿਆ, ਐਹ ਦੇਖ ਨੀ ਅੰਨ੍ਹੀਏ,  
ਲਫ਼ਮਣ ਮਰਛਿਤ ਹੋ ਗਿਆ ।”

“ਖਸਮ ਨੂੰ ਖਾਏ, ਮਰੇ ਪਰੇ, ਅਸੀਂ ਕੀ ਵਿਚੋਂ  
ਕਢਣਾ ਪਾਉਣਾ ।”

ਲਾਗੇ ਬੰਠੀ ਚੈਲਰ ਲਾਲਿਆਣੀ ਨੂੰ ਡਾਢਾ ਬੁਰਾ ਲਗਾ ॥..  
“ਨਖਸਮੀਆਂ ਆ ਜਾਂਦੀਆਂ ਰਾਮ ਲੀਲਾ ਦੇਖਣ, ਨ ਕੁਝ ਪਤਾ ਨ  
ਬਹੁ ।” ਅਤੇ ਉਸ ਪਤੇ ਥੋਰ ਨਾਲ ਤੁਨੀ ਪਈ ਪੈਲਰ ਦੇ ਦਿਲ ਵਿਚ  
ਆਈ ਕਿ ਲੰਮੇ ਪਿੰਡ ਦੀਆਂ ਇਹਨਾਂ ਗੰਵਾਰ ਕੁੜੀਆਂ ਨੂੰ ਚਕ ਕੇ  
ਪਿੜ ਦੇ ਐਨ ਵਿਚਕਾਰ ਸਿਟ ਦੇਵੇ, ਪਰ ਕਚੀਥੀ ਵਟੀ ਦੀ ਵਟੀ  
ਹੀ ਰਹਿ ਗਈ । ਮੁੰਨੀ ਨੂੰ ਆਪਣਾ ਚੰਦ ਨਜ਼ਰ ਆ ਗਿਆ ਤੇ ਉਸਦੀ  
ਗੰਵਾਰੀ ਰੂਹ ਓਪਰ੍ਹ ਜਾ ਫੱਸੀ । ਤਾਰੇ ਸਾਹ ਘੁਟਕੇ ਰਾਮ ਲੀਲਾ  
ਦੇਖਣ ਲਗੀ ।

ਤਾਰੇ ਦੇ ਸੋਹਣੇ ਦਾ ਨਾਂ ਚੰਨਣ ਸੀ ਅਤੇ ਚੰਨਣ ਸਿੰਘ ਨੂੰ  
ਇਸ ਵੇਲੇ ਬੜਾ ਰੂਹ ਚੜ੍ਹਿਆ ਹੋਇਆ ਸੀ । ਪੰਜਾਹ ਵਾਰੀ, ਘਟ ਤੋਂ  
ਘਟ ਪੰਜਾਹ ਵਾਰੀ, ਉਸਨੇ ਇਕ ਹਾਥੀ ਸਮਾਨ ਮਾਸ ਦੇ ਕੁਪ ਨੂੰ  
ਆਪਣੇ ਅਰੋਂ ਅੱਖ ਵੇਖਕੇ ਪਰੇ ਹਟਾਇਆ ਹੋਵੇਗਾ, ਪਰ ਉਹ ਫੇਰ

ਮੁੜ ਪਿੜ ਉਹਦੇ ਅਗੇ ਆ ਜਾਵੇ। ਚੰਨਣ ਨੂੰ ਮੁੱਨੀ ਦਾ ਪਿਆਰਾ  
 ਹੁਪ ਦਿਸਣੋ ਬੰਦ ਹੋ ਜਾਂਦਾ ਸੀ। ਉਸ ਦੀ ਦੁਨੀਆਂ ਦੀ ਰਾਮ ਲੀਲਾ  
 ਇਹੋ ਸੀ। ਮੁੱਨੀ ਦਿਸਦੀ ਰਹੇ, ਮੁੱਨੀ ਉਸ ਦੀਆਂ ਅੱਖਾਂ ਅੱਗੇ ਪਰੇ  
 ਨਾ ਹੋਵੇ। ਇਹ ਵੀ ਸੱਚ ਹੈ ਕਿ ਨਿਕੇ ਹੁੰਦਿਆਂ ਜਦ ਮੁੱਨੀ ਅਸਲ  
 ਅਰਥਾਂ ਵਿਚ ਮਨੀ ਸੀ ਅਤੇ ਅਜ ਕਲ ਦਾ ਮਸਤਿਨਾ ਚਨਣ ਬੜਾ  
 ਖਰੂਦੀ ਕਾਕਾ ਹੁੰਦਾ ਸੀ ਤਾਂ ਉਹ ਦੌਨੋਂ ਜਣੇ ਆਪਣੇ ਹਾਣੀਆਂ ਨਵੇਂ  
 ਨਵੀਆਂ ਨਾਲ ਰਾਮ ਲੀਲਾ ਰਚਾਇਆ ਕਰਦੇ ਸਨ। ਚੰਨਣ ਰਾਮ  
 ਚੰਦਰ ਬਣਦਾ ਸੀ ਅਤੇ ਮੁੱਨੀ ਸੀਤਾ ਰਾਣੀ। ਦੌਨੋਂ ਰਾਜ ਸੰਘਾਸਣ  
 ਤੇ ਬਹਿੰਦੇ ਅਤੇ ਵਿਸ਼ੂਨੂੰ, ਵਿਸ਼ੁਆਣੀ ਦੇ ਅਵਤਾਰ ਸਮਝੇ ਜਾਂਦੇ।  
 ਦਲੀਪਾ, ਰਾਕਸ ਰੂਪ ਦਲੀਪਾ, ਰੋਣ ਬਣਿਆ ਕਰਦਾ ਸੀ। ਇਹ  
 ਦਲੀਪਾ ਬੜਾ ਲੁਚਾ ਸੀ ਤੇ ਅਜ ਕਲ ਕਿਹੜਾ ਘਟ ਗੁਜਾਰਦਾ ਸੀ।  
 ਅਜ ਕੋਈ ਢਲੀ ਦੁਪਹਿਰ ਤੋਂ ਇਕ ਜਗ੍ਹਾ ਟਠੀ ਦੇ ਪੱਜ ਲੁਕਿਆ  
 ਬੈਠਾ ਸੀ। ਬੜੀਆਂ ਸੋਚਾਂ ਸੋਚਕੇ ਉਸਨੇ ਅਜ ਦੁਪਹਿਰੇ ਹਥ ਵਿਚ  
 ਨਿਗਰ ਬਾਸ ਦੀ ਪ੍ਰੈਣ ਫੜੀ, ਪਸੂਆਂ ਨੂੰ ਹਕਣ ਵਾਲੀ ਪ੍ਰੈਣ ਤੇ ਸੋਚਿਆ  
 ਕਿ ਚੰਨਣ ਦੇ ਬੱਚੇ ਨੂੰ ਅਜ ਅੰਬਰਾਂ ਦੇ ਤਾਰੇ ਦਿਖਾਵਾਂਗਾ।  
 ਹੋਥ ਵਿਚ ਪ੍ਰੈਣ ਮਜ਼ਬੂਤ ਫੜ ਕੇ ਲੰਮੇ ਪਿੰਡ ਤੋਂ ਦੇਵੀ  
 ਤਲਾ ਨੂੰ ਜਾਣ ਵਾਲੀ ਤੱਤੀ ਦੇ ਨਾਲ ਲਗਦੇ ਭਠਿਆਂ ਦੇ  
 ਟੋਇਆਂ ਵਿਚ ਲਕ ਕੇ ਜਾ ਬੈਠਾ। ਅਮਰੂ ਤੇ ਜਾਗਰ  
 ਨੂੰ ਜੋ ਪਿੰਡੋਂ ਉਹਦੇ ਨਾਲ ਤੁਰੇ ਸੀ, ਉਹਨੇ ਕਿਹਾ ਕਿ  
 ਤੁਸੀਂ ਚਲ ਮੈਂ ਝੜ੍ਹ ਫਿਰ ਕੇ ਤੁਹਾਡੇ ਨਾਲ ਰਲਿਆ ਕਿ ਰਲਿਆ,  
 ਪਰ ਉਹ ਉਹਨਾਂ ਨਾਲ ਨਾ ਰਲਿਆ। ਉਹ ਇਕ ਤ੍ਰੈਪ ਟੋਏ ਵਿਚ  
 ਜਾ ਬੈਠਾ ਸੀ। ਅਜ ਦਲੀਪੈ ਦੀ ਜਾਨ ਬੜੀ ਤੰਗ ਸੀ। ਉਸ ਨੂੰ  
 ਕਚੀਚੀਆਂ ਉਠ ਰਹੀਆਂ ਸਨ। “ਉਹ ਜਾਂਦੀ ਹੈ ਹੀਰ ਮਾਮਿਆਂ  
 ਦੀ,” ਮੁੱਨੀ ਦੀ ਮਿੱਠੀ ਸ਼ਕਲ ਵਲੀਪੈ ਦੀਆਂ ਅੱਖਾਂ ਅਗੇ ਖਲੋ ਗਈ,

“ਉਹ ਜਾਂਦੀ ਹੈ, ਬਣ ਠਣ ਕੇ, ਤੋਰੀ ਦੇ ਛੁੱਲ ਵਰਗੀ। ਉਹ ਰਾਮ  
 ਦੀ ਮਾਰ ਚੰਨਣ ਵੀ ਪਹੁੰਚ ਜਾਂਦੀ। ਸਾਲਾ ਰਾਮ ਲੀਲਾ ਦੇ ਖਣ ਦਾ,  
 ਉਹਨੇ ਦਦ ਘੁਟ ਕੇ ਮੀਟੇ, ਬੜੀ ਖਿੜ ਆ ਰਹੀ ਸੀ। ਉਸਨੇ  
 ਸੋਚਿਆ, ਅੰਥ ਵਾਲੇ ਖੂਹ ਦੇ ਲਾਗੇ ਚਰੀ ਦੇ ਖੇਤ ਵਿਚ ਦੋਨੋਂ ਗਏ  
 ਸੀ, ਮੇਰੀਆਂ ਅੱਖਾਂ ਦੇ ਸਾਹਮਣੇ; ਮੈਂ ਸਭ ਕੁਛ ਉਪਰੋਂ ਜਾ ਕੇ  
 ਦੇਖਿਆ ਪਰ ਹਾਲੇ ਤਕ ਕਿਸੇ ਨੂੰ ਧੈ ਨਹੀਂ ਕਵਿਆ ਤੇ ਨਾ ਕਢਣਾ  
 ਹੈ; ਪਰ ਚਨਣ ਦਿਆ ਪੁਤਰਾ ਤੇਰ ਹੱਡ ਜ਼ਰੂਰ ਸੋਕਾਂਗਾ,  
 ਦਲੀਪਿ ਨੇ ਪ੍ਰੈਣ ਨੂੰ ਜ਼ੋਰ ਨਾਲ, ਘੁਟਿਆ “ਮੁਨੀ ਦੀ ਬਚੀ!” ਉਹਨੂੰ  
 ਗਰੀਬ ਮੁਨੀ ਤੇ ਰੁਹ ਚੜ੍ਹਨ ਲਗਾ, “ਮੈਂ ਮਰ ਗਿਆ ਤਰਲੇ  
 ਕਰਦਾ, ਬੇਲਣੇ ਪੇਲਦਾ ਪਰ ਕੁਝ ਨਾ ਬਣਿਆ ਜੁਦਿਆ। ਤੇਰੇ  
 ਆਸ਼ਕ ਨੂੰ ਮੈਂ ਰਖ ਗਾ, ਪਾਸੇ ਸੋਕਾਂਗਾ, ਫੇਰ ਜਦ ਤੂੰ ਰੋਏਂਗੀ  
 ਚੋਰੀਂ ਚੋਰੀਂ ਛਪ ਛੁਪ, ਮੈਨੂੰ ਬਦਲੇ ਅਤੇ ਜਾਣਗੇ ਸਾਰੇ।” ਦਲੀਪਾ  
 ਮੁਨੀ ਨਾਲੋਂ ਤਿੰਨ ਸਾਲ ਵਡਾ ਸੀ ਅਤੇ ਚਨਣ ਨਾਲੋਂ ਛੇ ਮਹੀਨੀ  
 ਛੁਟਾ। ਇਹ ਛੇਟ ਵੱਡ ਕੋਈ ਅਰਥ ਰੋਖਣ ਵਾਲਾ ਨਹੀਂ ਸੀ, ਤਿੰਨੋਂ  
 ਹਾਣੀ ਸਨ ਤੇ ਤਿੰਨੋਂ ਲੁਢ ਕਦੀਮ ਦੇ ਸਹੇਲੇ। ਨਿਕੇ ਹੁੰਦਿਆਂ ਰਾਮ  
 ਲੀਲਾ ਕਰਿਆ ਕਰਦੇ ਸਨ, ਦਲੀਪਾ ਰੋਣ ਬਣਦਾ ਸੀ, ਚਨਣ  
 ਰਾਮ ਚੰਦਰ ਤੇ ਮੁਨੀ ਸੀਤਾ ਰਾਣੀ। ਰੋਣ ਬੜਾ ਲੁੱਚਾ ਸੀ, ਸੀਤਾ  
 ਨੂੰ ਕਢ ਕੇ ਲੈ ਗਿਆ ਸੀ ਤੇ ਰਾਮ ਚੰਦਰ ਨੂੰ ਬਹੁਤ ਅੰਖਿਆਂ ਕਰਦਾ  
 ਸੀ। ਦੌਤ ਰੂਪ ਧਾਰਕੇ ਡਰਾਉਂਦਾ ਹੀਣਾ ਸੀ, ਛਿਟੀ ਦੀ ਤਲਵਾਰ  
 ਛੂਬ ਘੁਮਾਊਂਦਾ ਸੀ ਅਤੇ ਲਹੂ ਪੀਣੀ ਜੀਭ ਕਢ ਕਢ ਸੀਤਾ ਤੇ  
 ਰਾਮ ਚੰਦਰ ਦੋਹਾਂ ਨੂੰ ਡਰਾਇਆ ਕਰਦਾ ਸੀ ਕਿਸੇ ਜ਼ਮਾਨੇ ਵਿਚ,  
 ਤੇ ਉਸਦੇ ਖਿਆਲ ਵਿਚ ਉਹ ਬੜਾ ਭਲਾ ਸਮਾਂ ਸੀ ਉਸਨੇ ਸੀਤਾ  
 ਚੁਕ ਬੜੀ ਸੀ ਆਪਣੇ ਅੱਜੇਕ ਬਾਗ ਅਤੇ ਉਸ ਦੀ ਖਾਤਰ ਫੇਰ  
 ਰਾਮ ਚੰਦਰ ਨਾਲ ਮੁਕਾਬਲੇ ਕੀਤੇ ਸਨ, ਪਰ ਤੁਣ ਨਕਸਾ ਬਦਲ

ਗਿਆ। ਉਸਨੂੰ ਐਓਂ ਲਗਦਾ ਸੀ ਕਿ ਚੰਨਣ ਉਸ ਦਾ ਮਿੱਤਰ, ਮਿੱਤਰ ਮਾਰ ਕਰਕੇ ਉਸ ਦੀ ਮੁਨੀ ਛਲ ਕੇ ਲੈ ਗਿਆ ਸੀ ਅਤੇ ਦਲੀਪੇ ਵਰਗੇ, ਠਰਕੀ ਲਈ ਇਹ ਬੜੀ ਭਾਰੀ ਸਟ ਸੀ। 'ਚੰਨਣ ਦੇ ਪਾਸੇ ਮਿਕਾਂਗਾ' ਉਸਦੀ ਦਲੀਲ ਪਕੇਰੀ ਹੋਣ ਲਗੀ, 'ਉਸਦੀ ਇਸ਼ਕ ਵੀ ਖਮਾਰੀ ਉਤਾਰ ਕੇ ਹੀ ਸਾਹ ਲਉਂਗਾ'। ਹੁਣ ਦਲੀਪਾ ਪਰੈਣ ਵੀ ਮੌਹਰੀ ਨਾਲ ਜੋਰਾ ਜੋਰੀ ਜ਼ਮੀਨ ਪਟਨ ਲੱਗਾ। 'ਚੰਨਣ ਦਾ ਬੱਚਾ, ਮੈਨੂੰ ਸਦਾ ਦੁਖੀ ਕਰਦਾ ਰਿਹਾ।' ਸਕੂਲ ਵੇਲੇ ਦੀ ਗਲ ਯਾਦ ਆਈ ਸਦ ਉਹ ਤੇ ਚੰਨਣ ਦੇਨੇ ਸ਼ੇਖ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੱਕੀ ਪਹਿਲੀ ਵਿਚ ਪੜ੍ਹਨ ਜਾਇਆ ਕਰਦੇ ਸਨ। ਲੰਬੇ ਪਿੰਡ ਤੋਂ ਸ਼ੇਖ ਪਿੰਡ ਕੋਈ ਡੇਵ ਮੀਲ ਹੋਵੇਗਾ। ਉਸਤਾਦ ਅਸਮਾਈਲ ਹੁੰਦਾ ਸੀ ਜਿਹੜਾ ਪੁਆਈਟਰ ਨੂੰ ਮੌਲਾ ਬਖਸ਼ ਆਖਦਾ ਹੁੰਦਾ ਸੀ ਅਤੇ ਜਿਹੜਾ ਉਹਦੇ ਬਿਲਾ ਨਾਗਾ ਕੇਨ ਫੜਾਉਂਦਾ ਹੁੰਦਾ ਸੀ, ਨਾਲੇ ਰੋਜ਼ ਚੰਨਣ ਤੋਂ ਚਪੇੜਾਂ ਮਰਵਾਇਆ ਕਰਦਾ ਸੀ। ਇਕ ਦਿਨ ਕੰਨ ਫੜਵਾਕੇ ਉਸਦੀ ਢੂਈ ਉਤੇ ਚੰਨਣ ਨੂੰ ਬਿਠਾ ਦਿਤਾ ਸੋ ਤੇ ਦਲੀਪਾ ਭਾਰ ਨਾ ਸਹਾਰਦਾ ਮੰਹ ਪਰਨੇ ਚੌੜਾਂ ਵਾਲੀ ਕਰੜੀ ਜ਼ਮੀਨ ਤੇ ਡਿੱਗਾ ਸੀ। ਰੋੜ ਠੋੜੀ ਵਿਚ ਚੁਭ ਗਏ ਸਨ ਅਤੇ ਲਹ ਚਲ ਪਿਆ ਸੀ। ਪੜ੍ਹਾਈ ਤਾਂ ਕੱਰੀ ਪਹਿਲੀ ਵਿਚ ਹੀ ਮੁੰਬੰਮਲ ਹੈ ਗਈ ਪਰ ਜਦੋਂ ਦਾ ਦਲੀਪਾ ਇਟੇ ਕੁਟਣ ਤੇ ਦਿਆ ਸੀ, ਚੰਨਣ ਸਦਾ ਉਸ ਦੇ ਪੇਸ਼ ਹੀ ਪਿਆ ਰਿਹਾ। ਪਸੂ ਚਾਰਦਿਆਂ ਮੁਨੀ ਉਸ ਕੱਲੋਂ ਆਪਣੀ ਗਾਈਂ ਤ ਵੱਡੀ ਮੁੜਵਾਇਆ ਕਰਦੀ ਸੀ ਪਰ ਰਈ ਚੰਨਣ ਦੀ ਕਟਿਆ ਕਰਦੀ ਸੀ। ਪਸੂ ਚਾਰਦਾਂ ਤੇ ਖੁਹ ਹਕਣ, ਕਿਆਂਚੇ ਮੌਜਨ ਦੇ ਪਿੜੋਂ ਸਮਾਂ ਹਲ ਵਾਹੁਣ, ਭਾਰ ਛੋਣ, ਵੱਟਾਂ ਪੌਣ, ਛੱਟੀਆਂ ਕਰਨ ਦਾ ਆਇਆ। ਚੰਨਣ ਨੇ ਵੀ ਹੁਣ ਪੜ੍ਹਾਈ ਛੁੱਡ ਦਿਤੀ ਪਰ ਜ਼ਿਮੀਦਾਰੇ ਸ਼ੇਖ ਕੰਮ ਕਰਦਾ ਹੁੰਦਾ ਸੀ, ਮੁਨੀ ਨਾਲ

ਮਿਲਦਾ ਮਿਲਦਾ ਜ਼ਿਆਦਾ ਰਹਿੰਦਾ ਸੀ । ਅੰਤ ਦਲੀਪਾ ਪਿਆਰ  
 ਦੀ ਏਡ ਵਿਚ ਵੀ ਮਾਤ ਪੈ ਗਿਆ । ਚੰਨਣ ਦੀ ਨਕੇ ਆਈ ਗਾਟੀ  
 ਮਾਰੀ ਗਈ । ਓਧਰ ਉਸ ਨੂੰ ਆਪਣੇ ਵਿਆਹੇ ਜਾਣ ਦੀ ਆਸ  
 ਮੂਲੋਂ ਹੀ ਨਹੀਂ ਸੀ । ਤਿੰਨ ਭਰਾ ਹੋਰ ਸਨ, ਉਸ ਤੋਂ ਵਡੇ, ਸਭ ਤੋਂ  
 ਵੱਡਾ ਬੜੀ ਮੁਸਕਲਾਂ ਨਾਲ ਵਿਆਇਆ ਸੀ, ਬਾਬੀ ਦੇ ਛੜ ਛੜਕ  
 ਸੀ । ਏਸ ਕਰਕੇ ਦਲੀਪਾ ਆਪਣੇ ਆਪ ਨੂੰ ਪੀਰਾਂ ਵਿਚ  
 ਸ਼ਾਮਲ ਸਮਝਦਾ ਸੀ । ਪੀਰ ਜਟਾਂ ਦੇ ਉਹ ਮੁੰਡੇ ਹੁੰਦੇ ਹਨ ਜੋ ਮਰਦੇ  
 ਵਮ ਤਕ ਬੁਢੀਆਂ ਦੀ ਆਸ ਲਾਈ ਰਖਦੇ ਹਨ ਅਤੇ ਐਥੇ ਤੇ ਅਨੰਤ  
 ਛੜੋਪਣੇ ਵਿਚ ਆਪਣੀਆਂ ਵੱਡੀਆਂ ਭਾਬੀਆਂ ਦੇ ਵਮ ਦਲਾਸੇ ਦ  
 ਸਹੋਰੀ ਜੀਂਦੇ ਹਨ । ਦਲੀਪਾ ਆਪਣੇ ਆਪ ਨੂੰ ਪੀਰ ਸਮਝਦਾ ਸੀ  
 ਪਰ ਅਫਸੋਸ ਕਿ ਇਕੋ ਇਕ ਭਾਬੀ ਜੁੜੀ, ਉਹ ਵੀ ਸ੍ਰੀਂਹ ਜਿੱਡੀ ਲੰਬੀ,  
 ਸ਼ਤੀਠੀ ਦੀ ਸ਼ਤੀਠੀ ਪਰ ਤੇਲੀਏ ਦੀ ਮਾਰੀ ਹੋਈ ਸੁਕੀ ਹੋਈ, ਨਿਰਾ  
 ਖਰਕਾ ! ਤੇ ਫੇਰ ਵੀ ਕੋਈ ਦਮ ਦਲਾਸਾ ਨਾ । ਮੁਨੀ ਤੇ ਉਸ ਦੀ ਬੜੀ  
 ਰੀਝ ਸੀ, ਪਰ ਏਸ ਰੀਝਵਾਨ ਨੂੰ, ਉਹ ਵੀ ਨ ਜੁੜੀ । ਸਾਲਾ ਚਨਣ  
 ਉਸ ਨੂੰ ਭਰਮਾ ਲੈ ਗਿਆ । ਉਸ ਨੇ ਪੈਣ ਨੂੰ ਹੋਰ ਘੁੱਟ ਕੇ ਜ਼ੋਰ ਜ਼ੋਰ  
 ਨਾਲ ਜ਼ਮੀਨ ਪੁਟਣੀ ਅਰੰਭ ਕਰ ਦਿੱਤੀ । ਟੋਏ ਵਿਚ ਬੇਠੇ ਬਿਛੇ ਹੋਏ  
 ਦਲੀਪੇ ਪੀਰ ਜੀ ਨੇ ਇਕ ਕਿਡਾ ਸਾਰਾ ਟੋਇਆ ਹੋਰ ਪੁਟ ਮਾਰਿਆ ।  
 ਜ਼ਮੀਨ ਖੁਰਚਣੀ, ਟੋਏ ਪੁਟਣੇ, ਉਸ ਵਿਚ ਦਾਣੇ ਪਾਕੇ ਬੇਤੀ ਪਾਲਣੀ  
 ਤੇ ਰੋਟੀ ਖਾਕੀ ਇਹ ਉਸਦਾ ਵਿਹਾਰ ਸੀ । ਉਸਦੇ ਦਿਲ ਵਿਚ  
 ਟੋਏ ਪੈ ਗਏ ਸਨ ਤੇ ਉਹ ਨਸ਼ਾ ਪਾਣੀ ਕਰਨ ਲਗ ਪਿਆ ਸੀ ਤਾਂ  
 ਜੋ ਟੋਏ ਭਰੇ ਰਹਿਣ । ਚਨਣ ਖੁਸ਼ ਨਸੀਬ ਸੀ, ਮੁਨੀ ਦਾ ਯਾਰ,  
 ਬੰਗੀ ਕਪੜੇ ਪਾਉਣ ਵਾਲਾ, ਬੋਹੜਾ ਕੰਮ ਕਰਨ ਵਾਲਾ, ਕਿਸੇ ਵੀ ਪੜ੍ਹੀ  
 ਲੈਂਦਾ ਸੀ । ‘ਏਸ ਕਰਕੇ ਉਸਦਾ ਇਲਾਜ ਹੈ’ ਦਲੀਪੇ ਦਾ ਦਿਲ ਕਹਿ  
 ਰਿਹਾ ਸੀ, ‘ਉਸਦਾ ਇਹੋ ਇਲਾਜ ਹੈ ਪ੍ਰੋਣਾਂ ਨਾਲ ਝਬ ਸੁਟਿਆ ਜਾਵੇ’

ਦਲੀਪਾ ਉਠ ਕੇ ਖਲੋ ਗਿਆ। ਨਜ਼ਰ ਦੁੜਾਈ, ਪਿੰਡ ਵੱਲ,  
 ਫੇਰ ਦੇਵੀ ਤਲਾ ਵਲ। ਪਿੰਡ ਵਲ ਮੁੰਨੀ ਨਹੀਂ ਸੀ, ਨਾ ਕੋਈ ਹੋਰ  
 ਹੀ ਸੀ। ਰਾਮ ਲ ਲਾ ਵਲ ਮੁੰਨੀ ਮੌਜੂਦ ਸੀ, ਪਰ ਨਾਲ ਚੰਨਣ  
 ਵੀ ਮੌਜੂਦ ਸੀ। ਅਚਨਚੇਤ ਦਲੀਪਾ ਟੇਏ ਵਿਚੋਂ ਬਾਹਰ ਨਿਕਲ  
 ਆਇਆ ਅਤੇ ਡੱਡੀ ਤੇ ਆ ਖਲੋਤਾ, ਬੜਾ ਲੰਬਾ ਸਾਹ ਲਿਆ।  
 ਛਲੀ ਦੁਪਹਿਰ ਦੀ ਨਿੱਘੀ ਹਵਾ ਉਸਦੇ ਮੂੰਹ ਨੂੰ ਅਤੇ ਬਸਤਰਾਂ ਨੂੰ  
 ਛੋਹੀ, ਦਿਲ ਕੁਝ ਟਿਕਾਏ ਆਇਆ। ਪੌਰਾਂ ਵਲ ਨਜ਼ਰ ਮਾਰੀ,  
 ਇਕ ਕੀੜਾ ਤੁਰਿਆ ਜਾ ਰਿਹਾ ਸੀ। ਦਲੀਪੇ ਨੇ ਦੌੜੇ ਜਾਂਦੇ ਕੀੜੇ  
 ਦੇ ਸਿਰ ਤੇ ਜ਼ੋਰ ਨਾਲ ਪ੍ਰੈਣ ਟਿਕਾਈ, ਕੀੜਾ ਦੇਬਾਈਂ ਹੋਕੇ ਤੜ੍ਹਫਣ  
 ਲੱਗਾ—ਮਰ ਗਿਆ। ਦਲੀਪ ਦੀ ਸਖਤ ਰੂਹ ਨੂੰ ਕੁਝ ਅਰਮਾਨ  
 ਆਇਆ, ‘ਚਲੀਏ’ ਉਸ ਨੇ ਜੋਚਿਆ ‘ਮੇਰਾ ਏਥੇ ਕੀ ਕੰਮ, ਕੀ  
 ਲੈਣਾ ਕਿਸੇ ਦੇ ਪਾਸੇ ਸੌਕ ਕੇ, ਉਹਦੀ ਕਿਸਮਤ ਉਹਦੇ ਨਾਲ,  
 ਆਪਣੀ ਕਿਸਮਤ ਆਪਣੇ ਨਾਲ।’ ਹੁਣ ਉਸ ਨੂੰ ਆਪਣੀ ਕਿਸਮਤ  
 ਤੇ ਐਨਾ ਕਰੋਧ ਆਇਆ ਕਿ ਹਥ ਵਿਚ ਫੜੀ ਪ੍ਰੈਣ ਕੰਬਣ ਲਗ  
 ਪਈ। ਇਕ ਬਹਿੰਗੀ ਵਾਲਾ ਝੀਵਰ ਉਸ ਦੇ ਕੋਲ ਦੀ ਹਟ ਕੇ ਲੰਘ  
 ਗਿਆ। ਦਲੀਪੇ ਨੇ ਵੀ ਆਪਣੇ ਕਰਮ ਪਿਛੇ ਵਲ ਭਵਾਏ ਅਤੇ ਬਹਿੰਗੀ  
 ਵਾਲੇ ਦੇ ਮਗਰ ਮਗਰ ਨਿਮੋਹੂਣਾ ਤੁਰ ਪਿਆ। ਕਮਾਰ ਦੇ ਖੇਤ ਦੇ  
 ਨਾਲ ਐਨ ਡੰਡੀ ਵਿਚਕਾਰ ਇਕ ਖਤਾ ਖਲੋਤਾ ਸੀ। ਬਹਿੰਗੀ ਵਾਲੇ  
 ਨੇ ਛਛਕਾਰਿਆ। ਖੇਤ ਤੇ ਕੁਝ ਅਸਰ ਨਾ ਹੋਇਆ। ਝੀਵਰ ਲਾਂਭੇ  
 ਦੀ ਹੋ ਕੇ ਅਗੇ ਲੰਘ ਗਿਆ। ਹੁਣ ਦਲੀਪੇ ਦੀ ਵਾਰੀ ਆਈ, ਖੇਤਾ  
 ਆਪਣੀ ਮਸਤੀ ਵਿਚ ਮਸਤ ਰਾਹ ਡੱਕੀ ਖਲੋਤਾ ਸੀ। ਦਲੀਪੇ ਨੂੰ  
 ਇਹ ਖੇਤਾ ਚਨਣ ਵਾਹੂਸਰਾ ਰੂਪ ਹੀ ਲਗਾ। ‘ਕਿਸ ਤਰ੍ਹਾਂ ਰਾਹ  
 ਮਲੀ ਖੜਾ ਹੈ ਮੇਰਾ। ਇਹਦੇ ਪਾਸੇ ਭੰਨਣੇ ਚਾਹੀਦੇ ਹਨ।’ ਖੇਤਾ  
 ਅਹਿਲ ਖੜੋਤਾ ਸੀ। ਬੇਪਰਵਾਹ, ਦਲੀਪੇ ਦੇ ਰਾਹ ਵਿਚ ਸਮਾਧੀ

ਲਗਾਈ। ਦਲੀਪੇ ਨੇ ਆਉਂਦੇ ਪਿਠ ਤੇ ਦੋ ਕਰਾਰੀਆਂ ਜੜੀਆਂ।  
 ਥੇਤਾ ਤ੍ਰੁਭਕ ਕੰਦੇ ਕਦਮ ਪਰਾਂ ਹੋ ਗਿਆ। ਦਲੀਪੇ ਨੇ ਕਸਵੀਆਂ  
 ਦੇ ਹੋਰ ਜੜੀਆਂ। ਐਤਕੀ ਸਮਾਧੀ ਵਾਲੇ ਸ੍ਰੀ ਖੇਤ ਰਿਸ਼ੀ ਜੀ ਨੇ ਵੀ  
 ਛੜ ਮਾਰ ਦਲੀਪੇ ਪੀਰ ਤੇ ਆਪਣਾ ਕਰੜਾ ਵਾਰ ਕੀਤਾ। ਐਸੀ  
 ਦੁਲੱਡੀ ਚਲਾਈ ਕਿ ਸੱਜੇ ਗੋਡੇ ਦੀ ਚਪਣੀ ਦਾ ਮਾਸ ਉਧੇਰੇ ਕੇ ਰਖ  
 ਦਿਤਾ, ਪਰ ਪਜਾਮਾ ਫਟਣੇ ਬਚ ਗਿਆ। ਲਹੂ ਨਾਲ  
 ਲਤ ਲਿਬੜ ਗਈ। ਦਲੀਪੇ ਦਾ ਸਾਰਾ ਬੀਰ ਰਸ ਠੰਢਾ ਹੋ  
 ਗਿਆ। ਸਮਾਧੀ ਵਾਲੇ ਬਾਬਾ ਜੀ ਓਥੇ ਹੀ ਅਟਲ ਖੜੇ ਰਹੇ,  
 ਅਤੇ ਦਲੀਪੇ ਨੇ ਹਿਨਸਾਵਾਦ ਨੂੰ ਸਦਾ ਲਈ ਤਿਆਗ ਦੇਣ ਦੇ ਬਿਆਲ  
 ਨਾਲ ਆਪਣੇ ਜੰਗੀ ਹਬਿਆਰ ਪ੍ਰੈਣ ਨੂੰ ਕਮਾਦ ਦੇ ਖੇਤ ਵਿਚ ਵਗਾਹ  
 ਮਾਰਿਆ ਤੇ ਆਪ ਲੰਗੜਾਂਦਾ ਲੰਗੜਾਂਦਾ ਅਤੇ ਨੂੰ ਤਰ ਪਿਆ।  
 ਸਟ ਲਗ ਜਾਵੇ ਤਾਂ ਤੱਤੇ ਘਾਓ ਤੁਰਨਾ ਚੰਗਾ ਹੁੰਦਾ ਹੈ। ਦਲੀਪਾ  
 ਤੱਤੇ ਘਾ ਦੰਦਾਂ ਹੇਠ ਜੀਭ ਲਈ ਤੁਰ ਪਿਆ ਪਰ ਢੋਰ ਪ੍ਰੈਣ ਯਾਦ ਆ  
 ਗਈ। “ਪੈਣ ਕਿਉਂ ਸਿਟ ਦਿਤੀ ਪਾਗਲ, ਕੋਈ ਹੋਸ਼ ਦੀ ਗਲ ਕਰ,  
 ਓਹਨੀ ਪੌਰੀ ਮੁੜ ਪਿਆ, ਸੇਧ ਲਾਕੇ ਕਮਾਦ ਵਿਚ ਵੜਿਆ। ਕੋਠੇ ਕੋਠੇ  
 ਖੜੇ ਕਮਾਦ ਵਿਚ ਪਰੈਣ ਲਭਣੀ ਕਿਨੀ ਮੁਝਕਲ ਗਲ ਹੈ। ਲਭਦੇ  
 ਲਭਦੇ ਦਲੀਪਾ ਰੋਣ ਹਾਕਾ ਹੋ ਗਿਆ, ਅੰਨਾ ਕੁ ਮੂੰਹ ਨਿਕਲ ਆਇਆ।  
 “ਚੰਨਣ ਸਾਲੇ ਨੂੰ ਕਮਾਦ ਵਿਚੋਂ ਮੁਨੀ ਲਭ ਪੈਂਦੀ ਹੈ!” ਦਲੀਪਾ  
 ਆਪਣੀ ਕਿਸਮਤ ਤੇ ਲਹੂ ਦੇ ਘੁਟ ਭਰਨ ਲਗਾ, “ਪਰ ਮੈਂਨੂੰ ਇਕ ਕੀ  
 ਨਿਕਾਰੀ ਪੈਣ ਹੈ, ਉਹ ਨਹੀਂ ਲਭਦੀ।” ਉਹ ਪਰੈਣ ਲਭਦਾ ਲਭਦਾ  
 ਅਗੇ ਹੀ ਅਗੇ ਵਧਦਾ ਗਿਆ, ਅਧਾ ਖੇਤ ਪਾਰ ਕਰ ਗਿਆ। ਪਰੈਣ  
 ਕਿਤੇ ਨਾ ਲਭੀ, ਵਿਚਾਰਾ ਖਪ ਖਪ ਮਰ ਗਿਆ, ਬੌਦਲ ਗਿਆ, ਸੁਰਤ  
 ਮਾਰੀ ਗਈ, ਗੋਵੇ ਦੀ ਸਟ ਕਦੇ ਕਦੇ ਪੀੜ ਕਰਦੀ। ਮੂੰਹ ਹਥ  
 ਕਮਾਦ ਦੇ ਆਗਾਂ ਨਾਲ ਐਨ ਪਛੇ ਗਈ। ਕੋਡਾ ਹੋ ਹੋ ਪੈਣ ਲਭਦਾ

ਸੀ, ਉਹਦੀ ਕਮਰ ਟੁਟਣ ਤੇ ਆ ਗਈ ਅਤੇ ਵਿਲ ਮਾਜੂਸੀ ਦੀ  
 ਮਹਾਨ ਉਦਾਸੀ ਨਾਲ ਨਕੇ ਨਕ ਭਰ ਗਿਆ। ਗਿਆ ਸੀ ਮਾਂ ਦਾ  
 ਪੁਤ, ਰਾਮ ਲੀਲਾ ਦੇ ਖਣ, ਪਰੈਣ ਵੀ ਗੁਆ ਬੈਠਾ। ਉਸ ਨੂੰ ਪਰੈਣ  
 ਗੁਆਚੀ ਦਾ ਐਨਾ ਦੁਖ ਨਹੀਂ ਸੀ ਜਿਨ੍ਹਾਂ ਪਰੈਣ ਲਭਣ ਲਈ ਕੀਤੀ  
 ਗਈ ਮਿਹਨਤ ਦੇ ਅਕਾਰਬ ਚਲੇ ਜਾਣ ਦੇ ਅੰਦੇਸ਼ੇ ਦਾ। ਹਫ ਕੇ  
 ਬਾਹਿ ਗਿਆ ਕਮਾਦ ਦੇ ਵਿਚਕਾਰ। ਹਵਾ ਦੇ ਰੁਮਕਿਆਂ ਨਾਲ  
 ਕਮਾਦ ਦੇ ਆਗ ਸਰਸਰਾ ਰਹੇ ਸਨ। ਦਲੀਪੇ ਦਾ ਪਿੰਡਾ ਤੇਲੀਓ  
 ਤੇਲੀ ਹੋਇਆ ਸੀ, ਭਠਿਆਂ ਦੇ ਟੋਏ ਵਿਚੋਂ ਨਿਕਲ ਕੇ ਕਮਾਦ ਦੇ  
 ਖੇਤ ਵਿਚ ਆ ਫੇਰੇ ਜਮਾਏ। ਮੁਨੀ ਵੀ ਨਾ ਮਿਲੀ, ਚੰਨਣ ਨੂੰ ਮਾਰ  
 ਵੀ ਨਾ ਪਈ, ਪਰੈਣ ਵੀ ਹੱਥੋਂ ਗਈ। ਨੁਕਸਾਨ ਤੇ ਨੁਕਸਾਨ, ਇਸ  
 ਤਰ੍ਹਾਂ ਗੁਜ਼ਾਰਾ ਨਹੀਂ, ਤੁਬ ਕੇ ਮਰ ਜਾਣਾ ਚਾਹੀਦਾ ਹੈ, ਜਾਂ ਫੇਰ ਤਰ  
 ਕੇ ਵਖਾਣਾ ਚਾਹੀਦਾ ਹੈ, ਤੁਬਕੀਆਂ ਖਾਈ ਜਾਣ ਦਾ ਕੀਂ ਫਾਇਦਾ।  
 ਤਰ ਕੇ ਵਖਾਣ ਦਾ ਖਿਆਲ ਆਉਂਦੇ ਸਾਰ ਉਹ ਉਠ ਖਲੋਇਆ।  
 ਉਸ ਦੇ ਗਿਰਦ ਕਮਾਦ ਦੀਆਂ ਪਿਦੀਆਂ ਫੁਰਫੁਰ ਕਰ ਰਹੀਆਂ  
 ਸਨ। ਇਕ ਕੋਈ ਵੱਡਾ ਪੰਛੀ ਭੁਰਨ ਕਰਕੇ ਉਡ ਗਿਆ। ਉਹ  
 ਬਾਹਰ ਨਿਕਲਣ ਲਈ ਤੁਰਿਆ। ਸੁਫੇਦ ਪਰੀ ਯਾਦ ਆ ਰਹੀ  
 ਸੀ, ਤੁਬਦਿਆਂ ਨੂੰ ਤਾਰਨ ਵਾਲੀ, ਨਸ਼ੇ ਦੀ ਬੰਦ ਬੋਤਲ, ਮੁਨੀ ਵੀ  
 ਨਸ਼ੇ ਦੀ ਬੰਦ ਬੋਤਲ ਸੀ ਪਰ ਦਲੀਪੇ ਦੀ ਆਪਣੀ ਬੰਦ ਬੋਤਲ  
 ਵੀ ਹੈ ਸੀ, ਤੂੜੀ ਵਾਲੇ ਕੁਪ ਵਿਚ ਲੁਕੋਈ ਹੋਈ। ਸ਼ਾਸਤਰਾਂ ਵਿਚ  
 ਆਉਂਦਾ ਹੈ ਕਿ ਬ੍ਰਹਮਾ ਨੇ ਜਦ ਦੁਨੀਆਂ ਰਚੀ ਤਾਂ ਇਕ ਐਸੀ  
 ਸੰਦਰੀ ਵੀ ਬਣਾ ਲਈ ਜਿਸ ਨੂੰ ਦੇਖਦਿਆਂ ਸਾਰ ਆਪ ਬ੍ਰਹਮਾ  
 ਵੀ ਲੁਭਾਇਮਾਨ ਹੋ ਗਿਆ। ਇਸੇ ਤਰ੍ਹਾਂ ਦਲੀਪੇ ਨੇ ਵੀ ਆਪਣੀ  
 ਗਢਾਲ ਵਿਚ ਰਾਤ ਨੂੰ ਲੁਕਕੇ, ਭਵਕਾ ਲਗਾ ਕੇ, ਪੱਕੀ ਹੋਈ ਰਾਬ  
 ਦੀ ਵਲਟੇਹੀ ਵਿਚੋਂ ਇਕ ਨੂਰਾਂ ਪਰੀ ਕਸ਼ਿਦ ਕੀਤੀ ਸੀ, ਜਿਸ

ਨੂਰਾਂ ਪਰੀ ਨੂੰ ਬਮਤਰ ਤਹਿਤ ਚੰਖ ਕੇ ਉਹ ਲੁਭਾਇਮਾਨੇ ਹੋ ਗਿਆ  
ਸੀ ਤੇ ਜਿਸ ਨੂੰ ਉਹ ਸੰਭਾਲ ਕੇ ਬੋਤਲਾਂ ਵਿਚ ਬੰਦ ਕਰਕੇ ਤੂੜੀ  
ਵਾਲੇ ਕੁਪ ਵਿਚ ਲੁਕੇ ਰਖਦਾ ਸੀ। ਸ਼ਰਾਬ ਦੀਆਂ ਬੰਦ ਬੋਤਲਾਂ  
ਦੀ ਯਾਦ ਆਈ ।

“ਨਸੇ ਦੀਏ ਬੰਦ ਬੋਤਲੇ,  
ਤੈਨੂੰ ਪੀਓਗਾ ਦਲੀਪ ਸਿੰਘ ਸੁਰਮਾਂ ।”

ਉਹਨੇ ਆਪਣੇ ਨਾਂ ਦੀ ਬੋਲੀ ਬਣਾ ਪਠੀ, ਉਹ ਬੰਦ  
ਬੋਤਲਾਂ ਦੀ ਨਸ਼ੀਲੀ ਯਾਦ ਵਿਚ ਮਲਕੇ ਮਲਕੇ ਤੁਰਦਾ ਸੀ। ਸੁਰਤ  
ਤੂੜੀ ਦੇ ਕੁਪ ਗਿਰਦ ਬਾਲ-ਕਟਾਰਿਆਂ ਵਾਂਗ ਭੋਂ ਰਹੀ ਸੀ।  
ਜ਼ਿੰਦਗੀ ਦਾ ਦਾਰੂ ਏਥੇ ਹੈ, ਜੁਆਨੀ ਦੀ ਬਖ਼ਸ਼ਿਸ਼ ਏਥੇ ਹੈ। ਇਕ  
ਰਿੱਛ ਵਰਗ ਮੌਟਾ ਚੂਹਾ ਉਸ ਦੀਆਂ ਲਤਾਂ ਵਿਚੋਂ ਦੀ ਕੁੱਦ ਕੇ  
ਦੂਸਰੇ ਕਿਆਰੇ ਵਿਚ ਚਲਾ ਗਿਆ, ਪਰ ਦਲੀਪੇ ਨੂੰ ਪਤਾ ਨਾ  
ਲਗਾ, ਗੋਡੇ ਦੀ ਪੀੜ ਵੀ ਅਲੋਪ ਹੋ ਗਈ। ਗਨਿਆਂ ਨੂੰ  
ਬੇ-ਮਲਮੇ ਖੜਕ ਨਾਲ ਲਾਂਭੇ ਕਰਦਾ ਅਤੇ ਆਗਾਂ ਦਿਆਂ ਪੱਛਾਂ  
ਤੋਂ ਆਪਣੇ ਮੂੰਹ ਨੂੰ ਬਚਾਉਂਦਾ ਉਹ ਕੁਪ ਵਾਲੀ ਨੂਰਾਂ ਪਰੀ ਦੀ  
ਕਲਪਣਾ ਵਿਚ ਗਰੁਕ ਮਲਕੇ ਮਲਕੇ ਖੇਤ ਦੇ ਬੱਨ੍ਹੇ ਵਲ ਨੂੰ ਤੁਰ  
ਰਿਹਾ ਸੀ। ਖੜਾ ਹੋ ਗਿਆ। ਸਾਰੀ ਚਹੁੰ ਕਰਮਾਂ ਦੀ ਵਿਥ ਤੇ  
ਕੇਣ ਖੱਲੋਤਾ ਸੀ। ਡੈਂਬਰੀ ਹੋਈ ਚੰਨੇ ਚਮਾਰੀ ਟੱਟੀ ਫਿਰਦੀ ਫਿਰਦੀ  
ਅਬੜ ਵਾਈ ਖੱਲੇ ਗਈ ਸੀ। ਕੋਈ ਆਦਮੀ ਸਿਰ ਤੇ ਆ ਗਿਆ  
ਸੀ। ਉਸ ਨੇ ਛੇਤੀ ਛੇਤੀ ਸਲਵਾਰ ਦਾ ਨਾਲਾ ਕੱਸ ਲਿਆ—

“ਹੋਂ ਰਾ ਵੇ—ਇਹ ਕੀ ?” ਤਭਕੀ ਹੋਈ ਚੰਨੇ ਚਮਾਰੀ ਨੇ  
ਨੀਮ-ਸੁਦਾਈ ਚੰਨਣ ਨੂੰ ਪਛਾਣ ਕੇ ਸ਼ਵਾਲ ਕੀਤਾ। ਬੜੀ ਕਾਹਲੀ  
ਤੇ ਬੜੀ ਮਧਮ ਸੁਰ ਵਿਚ ।

ਚੰਨੇ ਚੁਮਾਰੀ ਪੰਡੀ ਸਾਲਾਂ ਦੀ ਮੁਟਿਆਰ, ਤਿਖੇ ਨਕਸ਼ ਨੈਣ

ਵਾਲੀ, ਹਸਮੁਖ, ਦਿਤੂ ਚਮਾਰ ਦੀ ਚਲਦੀ ਪੁਰਜੀ ਨੂੰ ਸੀ। ਜਟਾਂ  
 ਦੇ ਮੰਡੇ ਇਸ ਦੀ ਹਰ ਅਦਾ ਤੇ ਜਾਨ ਦਿੰਦੇ ਸਨ। ਉਹ ਹਾਸੇ  
 ਮਖੋਲ ਤੇ ਖੁਲ੍ਹੀਆਂ ਗਲਾਂ ਦੀ ਜਾਦੂਗਠੀ ਜਾਣਦੀ ਸੀ, ਉਹ ਗਲਾਂ  
 ਗਲਾਂ ਵਿਚ ਚਾਰ ਜਾਂਦੀ ਸੀ। ਉਸ ਦੇ ਨਮਕੀਨ ਹੁਸਨ ਦੇ ਆਸਵਦ  
 ਬੜੇ ਸਨ, ਤਕਰੀਬਨ ਸਾਰੇ ਹੀ ਲੰਗੋਟੀ ਬੰਨ੍ਹ ਮਤਾਲੂ ਅਰਜਨ ਤੋਂ  
 ਲੈ ਕੇ ਸ਼ੌਕੀਨ ਜੰਟਰਮੈਨਾਂ ਤਕ, ਪਰ ਇਕ ਦੋ ਤੋਂ ਛੁਟ ਉਡਣੇ ਸੱਪ  
 ਵਰਗੀ ਚੰਨੇ ਚਮਾਰੀ ਨੇ ਬੜੇ ਬੜੇ ਉਮੀਦਾਂ ਕਰਨ ਵਾਲਿਆਂ ਨੂੰ  
 ਬੇ-ਤੁਮੈਦਾ ਕਰ ਦਿਤਾ। ਸ਼ਿਕਾਰੀਆਂ ਦੇ ਸ਼ਿਕਾਰ ਕਰਨ ਵਾਲ ਚਨ੍ਹ  
 ਚਮਾਰੀ ਚੰਨਣ ਹੋਰਾਂ ਦੇ ਘਰ ਦਾ ਤੇ ਖੂਹ ਦਾ ਗੋਹਾ ਕੂੜਾ ਕਰਦੀ  
 ਸੀ। ਅੜਬੰਗ ਦਲੀਪੀ ਨੂੰ ਇਸ ਤਰ੍ਹਾਂ ਆਇਆ ਦੇਖ ਚਕਰਤ ਰਹਿ  
 ਗਈ। ਉਸਦਾ ਵਿਆਲ ਸੀ ਕਿ ਇਹ ਕੋਈ ਮੰਗ ਕਰੇਗਾ। ਜ਼ਰੂਰ--  
 ਦਲੀਪਾ ਬੋਲਿਆ, “ਚੁਪ ਚੁਪ ਚੁਪ--ਮੁੰਹ ਚੋਂ ਵਾਜ਼ ਨਾ ਕਢ  
 ਨਹੀਂ ਤਾਂ ਮਾਰੀ ਜਾਵੇਂਗੀ.....ਮੇਰੀ ਪਰੈਣ ਨਹੀਂ ਲਭਦੀ!”

ਉਡਣੇ ਸੱਪ ਵਰਗੀ ਚੰਨੇ ਧੀਰਜ ਵਿਚ ਆ ਕੇ ਉਸਦੇ ਕੋਲ  
 ਆ ਗਈ, “ਦਲੀਪਿਆ ਕਮਜ਼ਾਤਾ—ਚੰਗੇ ਘਰਾਂ ਦੇ, ਚੋਧਰੀਆਂ ਦੇ  
 ਪੱਤ ਥੋਹੜ-ਦਿਲੇ ਨਹੀਂ ਹੀਂਦੇ। ਗੱਲਾਂ ਈ ਕਰਨੀਆਂ ਹੁੰਦੀਆਂ,  
 ਹੋਰ ਇਸ ਕੰਮ ਵਿਚੋਂ ਕੀ ਕੱਢਣਾ ਪਾਉਣਾ। ਤੇਰੇ ਖੂਹ ਤੇ ਆਉਂਗੀ  
 ਤਾਂ ਕਰ ਲਈ ਜੋ ਕੁਛ ਕਰਨਾ। ਲਾਹ ਲਈ ਦਿਲਾਂ ਦੀਆਂ, ਚਲ ਹੁਣ  
 ਜਾਹ, ਜੇਹੜੇ ਕਦਮੀ ਆਇਆ ਸੀ ਜਾਹ, ਜਾਹ ਮੇਰਾ ਚੰਦ, ਜਾਹ  
 ਮੇਰਾ ਬੀਬਾ ਜਿਹਾ ਪੁਤ, ਜਾਹ।” ਚੰਨੇ ਤਮਸਖਰ ਭਰੋ ਲਾਡ ਨਾਲ  
 ਦਲੀਪੀ ਨੂੰ ਤੁਰਦਿਆਂ ਕਰਨ ਲੱਗੀ। ਪਰ ਦਲੀਪਾ ਕਹੇ—“ਮੇਰੀ  
 ਪਰੈਣ ਗੁਆਚ ਗਈ। ਮੈਂ ਕਿਵਾਂ ਜਾਮਾਂ, ਤੂੰ ਪਹਿਲਾਂ ਮੇਰੀ ਪਰੈਣ  
 ਲਭਾ, ਹੁਣ ਆ ਤਾਂ ਗਈਂ ਕਾਬੂ, ਹੁਣ ਕੰਮ ਸਾਰ ਦੇ ਮੇਰਾ।” ਚੰਨੇ  
 ਨੂੰ ਦਲੀਪੀ ਦੀ ਇਹ ਵਚਿੜ੍ਹ-ਬੋਲਣੀ ਚੰਗੀ ਤਰ੍ਹਾਂ ਸਮਝ ਨਾ ਆਈ।

ਲੋਕ ਦਲੀਪੇ ਨੂੰ ਸੁਵਾਈ ਕਹਿੰਦੇ ਸਨ। ਚੰਨੇ ਨੂੰ ਇਹ ਸੁਵਾਈ ਕਸੂਤਾ  
ਟਕਰਿਆ, ਪਰ ਚੰਨੇ ਪੁਛਣ ਲਗੀ “ਸੁਵਾਈ ਚੇਤਿਆ ਤੂੰ ਇਥੇ  
ਆਇਆ ਕੀ ਬੇਹ ਖਾਣ, ਦਸ ਮੈਨੂੰ ?” ਚੰਨੇ ਦੀ ਸੋਖੀ ਜਾਗਣ,  
ਲਗੀ, ਦਲੀਪੇ ਦੇ ਦਿਲ ਨੂੰ ਵੀ ਚੰਨੇ ਦਾ ਕਾਹਲੀ ਕਾਹਲੀ ਨਾਲਾ  
ਉਨ੍ਹਾਂ ਦਾ ਕਾਤੀ ਵਾਂਗ ਫਿਰ ਜਾਣ ਵਾਲਾ ਦ੍ਰਿਸ਼, ਭੈੜੀਆਂ ਸੋਚਾਂ  
ਵਲ ਪਰੋਰ ਰਿਹਾ ਸੀ।

“ਆਇਆ ਤਾਂ ਮੁਨੀ ਲਈ ਸੀ, ਮੁਨੀ ਦੀ ਥਾਂ ਮੁਨੀ ਦੀ  
ਸੱਸ ਮਿਲ ਪਈ।” ਸੁਵਾਈ ਦਲੀਪੇ ਨੇ ਤਿਲੁਕਵੀਂ ਚਮਾਰੀ ਤੋਂ ਮੱਛੇ-  
ਦਾਰ ਚੋਟ ਕੀਤੀ। ਮੁਨੀ ਦੀ ਸਸ ਉਹ ਇਸ ਲਈ ਸੀ ਕਿਉਂਕਿ  
ਆਮ ਮਸ਼ਹੂਰ ਸੀ ਕਿ ਚੰਨਣ ਦੇ ਪਿਉ ਨਾਕਰ ਨਾਲ ਚੰਨੇ ਦਾ ਮੁੜ  
ਕਵੀਮ ਦਾ ਯਗਰਾਨਾ ਚਲਿਆ ਆਉਂਦਾ ਹੈ। ਇਸ ਤਰ੍ਹਾਂ ਉਹ ਚੰਨਣ  
ਦੀ ਧਰਮ ਦੀ ਮਾਂ ਬਣਦੀ ਹੋਈ।

“ਕਿਹੜੀ ਮੁਨੀ ? ” ਤਿਲੁਕਵੀਂ ਚਮਾਰੀ ਨੇ ਕੁਛ ਘਬਰਾ ਕੇ  
ਪੁਛਿਆ।

“ਕਿਹੜੀ ਮੁਨੀ ? ਮੁਨੀ ਦਾ ਪਤਾ ਨਹੀਂ ? ਬੀਰੂ ਦੀ ਮੁਨੀ  
ਹੋਰ ਕਿਹੜੀ !”

ਚੰਨੇ ਹੋਰਾਨ ਸੀ ਕਿ ਸੁਵਾਈ ਕੀ ਉਲ ਜਲੂਲ ਬਕ ਰਿਹਾ ਹੈ।

“ਮੁਨੀ ਲਾਲ ਮੇਰੀ ਰੌ ਮਿਲੀ ਹੋਈ ਆ, ਮੁਢ ਕਵੀਮ ਦੀ।  
ਮੁਨੀ ਲਈਆ ਆਇਆ ਸੀ, ਮੁਨੀ ਦੀ ਸਸ ਲਈ ਤਾਂ ਨਹੀਂ।” ਇਹ  
ਕੱਹਿ ਕੇ ਦਲੀਪਾ ਬਨੇ ਵਲ ਨੂੰ ਤੁਰ ਪਿਆ। ‘ਅੱਛਾ ਪਰੈਣ ਤੇ ਲਭੀ  
ਨਹੀਂ, ਮੈਂ ਦਤਿਆ, ਤੂੰ ਵਿਰ ਬਾੜੇ ਮੌਜਾਂ ਦੇ ਨਾਲ।’

“ਵੇ-ਇਕ ਗੱਲ ਤਾਂ ਸੁਣ ਜਾ ! ਵੇ ਕਮਜਾਤਾ !” ਚੰਨੇ ਰੋਕਦੀ  
ਰਹਿ ਗਈ ਪਰ ਦਲੀਪਾ ਮੌਜ ਵਿਚ ਆਇਆ ਖਿਸਕ ਗਿਆ।

—੦—

## ਬਹਾਰ ਦੇ ਸੁਪਨੇ

ਅੱਜ ਸਵੇਰ ਸਾਰ ਇਕ ਨਿੱਕੀ ਜਹੀ ਬਦਲੀ ਨੇ ਕਿਨਾ ਚਿਰ  
 ਕਿਣ ਮਿਣ ਲਾਈ ਰਖੀ। ਜਦੋਂ ਅਕਾਸ਼ ਨਿਤਰਿਆ ਤਾਂ ਉਸਦੀ  
 ਨਿਰਮਲਤਾ ਨੇ ਧਰਤੀ ਦੀ ਬਸੰਤੀ ਸੱਜਰਤਾ ਪ੍ਰਤ ਆਪਣਾ ਰੰਗ, ਰੂਪ  
 ਡੇਲਿਆ ਅਤੇ ਇਸਦੀ ਹਿੱਕ ਨੂੰ ਇਕ ਨਵੇਂ ਸੁਹਜ ਨਾਲ ਸਿੰਘਾਰਿਆ।  
 ਵਿਦਿਆ ਦੇ ਦਿਲ ਨੂੰ ਇਸ ਸੁਹਾਵੀਂ ਰੂਤ ਨੇ ਨਵੀਂ ਉੱਦਮ ਦੀ  
 ਮਸਤੀ ਦਾ ਲਹਿਰਾ ਪਰਦਾਨ ਕੀਤਾ। ਉਸਦੀ ਚੰਨੀ ਨੂੰ ਜਿਵੇਂ ਪਰ  
 ਲਗ ਗਏ। ਉਸਦਾ ਸੁਬਕ ਹੋਇਆ ਸਰੀਰ ਹਵਾ ਦੇ ਭੁਜੇ  
 ਰੁਮਕਿਆਂ ਵਿਚ ਤਾਰੀਆਂ ਲਾਉਣ ਨੂੰ ਕਰਨ ਲਗਾ। ਸਾਲਾਂ ਬੱਧੇ  
 ਸੌਗਵਾਰ ਰੰਡੇ ਦੀ ਬੁਸਣ ਜਿਵੇਂ ਧੱਤੀ ਗਈ, ਦਿਲ ਸੰਵਰਿਆ  
 ਫੈਲਰਿਆ ਅਤੇ ਹਿਕ ਵਿਚ ਸ਼ਾਦ ਦਾ ਸੋਮਾ ਛੁਟ ਪਿਆ।  
 ਵਿਦਿਆ ਨੂੰ ਭੁਖੀ ਨੂੰ ਕਿਹਾ, “ਅੱਜ ਕੱਤਣ ਨਹੀਂ ਦੇਵਾਂਗੀ।” ਢੱਕਲਾ  
 ਵਿੰਗਾ ਕਰ ਦਿੱਤਾ, ਫੇਰ ਮੁੜ ਹਿਲਾ ਵਿੱਤਾ, ਫੇਰ ਮਾਅਲ ਫਿਲਕਾ  
 ਦਿੱਤੀ। ਪਲੋਂ ਪਲੀ ਕੁੜੀ ਦੀ ਚੰਲਤਾ ਵਧ ਰਹੀ ਸੀ। ਅੰਤ ਮਾਂ ਨੂੰ  
 ਕੋਝੇ ਹੋਕੇ ਦੁਰਕਾਰਨਾ ਪਿਆ।

“ਨਿਆਣੀ ਅਂ ਕੁੜੀਏ, ਰਾਮ ਨਾ ਬਹੁ ਪਰੇ, ਨਮੇਂ ਸਿਰਿਓਂ  
 ਕੁਆਰੀ ਬਣਨ ਲਗੀ ਆ।” ਇਸ ਨਾਲ ਬਿਚਾਰੀ ਦੀ ਵਿਦਿਆ  
 ਦੀ ਬੁਬ ਨੱਧੀ ਗਈ। ਜਿਵੇਂ ਕੋਈ ਬਿੱਜ ਪਈ ਅਤੇ ਉਸਦੀ ਛਿਨ  
 ਭੰਗਰ ਸੁਹਾਵੀਂ ਦੁਨੀਆਂ ਵਿਚੋਂ ਹਾਸਾ ਖੇਲ ਦਬੱਚ ਕੇ ਲੈ ਗਈ।  
 ਜ਼ਰਾ ਕੁ ਮੁੰਹ ਨਿਕਲ ਆਇਆ, ਡੇਲੇ ਐਉਂ ਝਾਕਣ ਲਗੇ ਜਿਵੇਂ  
 ਕੋਈ ਕਾਲਜੇ ਨੂੰ ਪੂਰ ਪਾ ਰਿਹਾ ਹੋਵੇ। ਚਿਹਰੇ ਦੀ ਮੁਸਕੜੀ ਦੰਦੀਆਂ

ਦਾਅਲੇ ਦਮ ਤੋੜਨ ਲਗੀ। ਸਾਰੀ ਦੁਪਹਿਰ, ਸਾਰੀਆਂ ਤਰਕਾਲਾਂ, ਸੌਣ ਵੇਲੇ ਤਾਈਂ ਵਿਦਿਆ ਦਾ ਦਿਲ ਰੋਹ ਵਿਚ ਰਿੱਥਦਾ ਰਿਹਾ। ਰਾਤ ਨੀਂਦ ਆਈ ਤਾਂ ਸੁਪਨੇ ਆਉਣ ਲਗੇ, ਵਿਦਿਆ ਦੇ ਵਿਹੜੇ ਹਲ ਚਲੀ ਮਚ ਗਈ।

“ਵਿਦਿਆ ਤਕੜੀ ਆ ?” ਇਕ ਓਪਰੇ ਜਹੇ ਆਦਮੀ ਨੇ ਪੁਛਿਆ।

ਡੈਬਲੀ ਹੋਈ ਮਾਂ ਨੇ ਉੱਤਰ ਦਿੱਤਾ, “ਵਿਦਿਆ ਦੀ ਕੀ ਪੁਛਦਾਂ ਬੀਰਾ, ਪਤਾ ਈ ਸੀ ਵਿਦਿਆ ਦਾ, ਬੀਰਾ ਮਿੱਟੀ ਈ ਪਟ ਗਈ, ਤਿੰਨ ਦਿਨ ਹੋ ਗਏ ਘਰੋਂ ਉਜ਼ਬੀ ਨੂੰ।”

ਹੇਰ ਤੀਵੀਂਅਂ ਆ ਗਈਆਂ। ਵਿਦਿਆ ਦੀ ਮਾਂ ਨੇ ਉੱਹਨਾਂ ਅਗੇ ਦਿਲ ਫੌਲਿਆਂ, “ਨੱਠੀ ਸੀ... ਉਹਨੂੰ ਪੈਸੇ ਦੀ ਭੁਖ ਸੀ ਕਿਤੇ, ਉਹਨੂੰ ਤਾਂ ਆਦਮੀ ਦੀ ਭੁਖ ਸੀ, ਉਹਨੂੰ ਤਾਂ ਮਸਤੀ ਲੜਦੀ ਸੀ, ਨਸ਼ਗ ਤਾਂ ਹੋਈ ਹੋਈ ਸੀ। ਮੈਂ ਕਿਹਾ, ਨਾ ਜਾ, ਨਾ ਜਾ, ਬਿਆਹ ਨਾ ਜਾ, ਉਥੇ ਨੂੰ ਗਈ ਇਹ ਕ੍ਰੋਣੀ, ਇਕ ਬੇਰੀ ਘਰ ਆ ਜਾਂਦੇ, ਕੋਈ ਲੈ ਆਬੈ, ਕਵੀ ਨ ਨਿਕਲਨ ਦੇਮਾਂ ਬੂਹਿਓ। ਨੂੰਕੇ ਰੋਖਾਂ ਨੂੰਕੇ।” ਅਤੇ ਏਥੇ ਬੁਵੀਂ ਨੇ ਬੁਟ ਕ੍ਰੀਚੇ।

ਇਕ ਤੀਵੀਂ (ਹੱਥ ਫੌਰ ਕੇ) “ਅੱਛਾ ਭੈਣੇ, ਪਤਾ ਲਉਂਗੀ ਪਰਤਾਪੀ ਦੀ ਰੱਖੀ ਕੋਲੋ।”

ਮਾਂ ਕੱਲੀ ਬੜ ਬੜ ਕਰਨ ਲਗੀ, “ਮੁੰਡਾ ਮਰ ਗਿਆ, ਮਗਰੋਂ ਟਪੱਣ ਲਗੀ, ਜਟਾਂ ਨਾਲ ਬੇਲਦੀ ਸੀ।”

ਤੀਵੀਂ—“ਵਿਦਿਆ ਜਾਣ ਵਾਲੀ ਤਾਂ ਹੈ ਨਹੀਂ ਸੀ, ਖਬਰੇ ਕਿਹੜੇ ਨਾ ਉਧਲ ਗਈ।

ਮਾਂ—(ਟੋਕ ਕੇ) ਨੀ ਨੀ ਇਹ ਤਾਂ ਗੱਲ ਠੀਕ ਆ, ਵਿਦਿਆ ਤਾਂ ਮੁੰਡੇ ਲੈਣ ਗਈ ਆ, ਰਥ ਕਰੇ ਉਹਦੇ ਬੀ ਸਿਥੇ ਬਲਣ ਮੇਰੇ

ਕਾਲਜੇ ਠੰ� ਪਵੇ । ਫੇਰ ਕਿਹੜੇ ਖਸਮ ਕੋਲ ਜਾਓ ? ”

ਦੂਜੀ ਤੀਵੀ—ਏਦਾਂ ਦੀਆਂ ਰੰਡੀਆਂ ਨੂੰ ਹੋਰ ਬਬੇਰੇ ।

ਸੁਨਿਆਰੀ—ਭੈਣ ਤੈਨੂੰ ਸੱਚੀ ਗਲ ਦੌਸਾਂ, ਪਾਂਡੇ ਨੇ ਸਰ ਕਿਹਾ ਸੀ, ਬੀਬੀ ਤੇਰੇ ਕਰਮਾਂ ਰਿਪੰਜ਼ ਫਲ ਆ । (ਪੰਜੇ ਦੀਆਂ ਉਗਲੀਆਂ ਦਿਖਾਲ ਕੇ) ਹੈ ਬੀ ਠੀਕ, ਉਹਦੀਆਂ ਗਲਾਂ ਕਈ ਸਰ ਹੋਈਆਂ ।

ਮਾਂ—ਲੈ ਲਉ ਫਲ ਉਥੋਂ, ਲੰਡੀ ਨੇ ਮੈਨੂੰ ਨਹੀਂ ਦਸਿਆ, ਪਾਂਡੇ ਨੂੰ ਚੋਰੀ ਪੈਸੇ ਵਿੰਦੀ ਰਹੀ ਮੇਤੋਂ ਪਰ ਬਾਹਰੇ, ਜਦੋਂ ਅੱਤਰੀਏ, ਨਖੱਤ ਜਾਣੀਏ ਤੇਰੇ ਕਰਮਾਂ ਰਿ ਰੰਡੇਪਾਂ ਆ ਤੂੰ ਸੁਹਾਗਣ ਕਿਥੋਂ ਹੋਈ । ਮਰ ਜਾਓ ਤਾਂ ਹੋਰ ਕਰ ਲਈ, ਕੰਜਰੀ ਬਣ ਜਾਈ ।”

ਮਾਂ ਵੀ ਅਲੋਪ ਹੋ ਗਈ, ਓਪਰਾ ਜਿਹਾ ਆਦਮੀ ਬੀ ਅਲੋਪ ਹੋ ਗਿਆ । ਕੇਵਲ ਸੁਨਿਆਰੀ ਤੇ ਇਕ ਹੋਰ ਤੀਵੀ ਗਲਾਂ ਕਰਦੀਆਂ ਰਹਿ ਗਈਆਂ । ਸੁਨਿਆਰੀ ਨਿਸਚੇ ਦੇ ਜੋਸ਼ ਵਿਚ ਠੋੜੀ ਫੜ ਕੇ ਬੋਲੀ, “ਹੈਂ ਹੈਂ ਰਹਿਣ ਦੇ ਭੈਣੇ, ਉਹ ਨਾ ਆਈ ਹੁਣ, ਇਹ ਤਾਂ ਬੁਧੂ ਆ । ਪਤਾ ਨਹੋਂ ਸੀ ਯੀ ਮੁਟਿਆਰ ਆ, ਗਲ ਗਲ ਅਂਚੁੰਦੀ ਆ, ਬਿਠਾ ਦਿੰਦੀ ਤਾਂ ਹੋਰ ਕਰਤਾਰੀ ਦੀ ਮਾਂ ਵਾਂਗ, ਬਾਹਮਣਾ ਦੀਆਂ ਰੀਤਾਂ ਚਿ ਫਸੀ ਰਹੀ (ਸਾਂਗ ਲਾਕੇ) ਸਾਡੇ ਨਹੀਂ ਹੁੰਦਾ ਕ੍ਰੇਵਾ । ਖੁਬੀ ਨੂੰ ਪਤਾ ਲਗਾ ਜਾਂ ਨਿਕਲ ਗਈ ਤਾਂ । ਸਾਡੇ ਨਹੀਂ ਹੁੰਦਾ ਕ੍ਰੇਵਾ ਕਰ ਲੈ ਕ੍ਰੇਵਾ ਹੁਣ ।”

ਏਨੇ ਨੂੰ ਚੰਨੀ ਗਲੀਓਂ ਗਲੀ ਵੱਡੀਆਂ ਵੱਡੀਆਂ ਉਲਾਂਘਾਂ ਭਰਦਾ ਕਾਹਲੀ ਵਿਚ ਆਉਂਦਾ ਦਿਸਿਆ, ਆਪਣੇ ਪਿਆਰੇ ਦੇ ਸੁਆਗਤ ਲਈ ਵਿਦਿਆ ਦਾ ਸਰੀਰ ਕਿਸੇਰਿਆ । ਚੰਨੀ ਦੀਆਂ ਕੈਰੀਆਂ ਅੱਖਾਂ ਚੜ੍ਹੀਆਂ ਹੋਈਆਂ ਸਨ, ਭਰਵਟੇ ਕਸੇ ਹੋਏ ਦੇਖ-

ਦਿਆਂ ਦੇਖਦਿਆਂ ਉਸਦੀ ਚੌਲ ਸੁਨਿਆਰੀ ਦੀ ਗਿੱਢੀ ਤੇ ਪਈ ।  
 ਦੂਜੀ ਸ੍ਰੋਤਾ ਤੀਵੀਂ ਦੀ ਰਾਲ ਤੇ ਬਜਰ ਗੁਰਜ ਵਾਂਗ ਲਈ । ਦੇਨੋਂ  
 ਤੀਮੀਆਂ ਚੁਫਾਲ ਧਰਤੀ ਤੋਂ ਮੂਣੀਆਂ ਜਾ ਪਈਆਂ । ਇਹ ਕੰਮ  
 ਕਰ ਚਨੀ ਦਾ ਚਿਹਰਾ ਸੁਆਰਲਾ ਹੋ ਗਿਆ ਅਤੇ ਉਹ  
 ਮੁਸਕਾ ਰਹੀ ਵਿਦਿਆ ਵਲ ਵਧਿਆ । - ਵਿਦਿਆ ਨੇ  
 ਆਪਣੀਆਂ ਅਲੀਆਂ ਬਾਹਾਂ ਉਲਾਰੀਆਂ, ਅਗਿਓਂ ਚਨੀ ਰੋਂ  
 ਵਿਦਿਆ ਦੇ ਹਸੂੰ ਹਸੂੰ ਕਰਦੇ ਮੁਖ ਤੇ ਕਾੜ੍ਹ ਕਰਦੀ ਚਪੜ ਟਿਕਾ  
 ਦਿਤੀ । ਵਿਦਿਆ ਨੂੰ ਹੈਰਾਨ ਹੋਣ ਦਾ ਸਮਾਂ ਵੀ ਨਾ ਮਿਲਿਆ ਜਦ ਕਿ  
 ਅਗੇ ਨਾਲੋਂ ਕਈ ਗੁਣਾ ਵਧੇਰੇ ਬਲ ਨਾਲ ਇਕ ਹੋਰ ਚਪੜ  
 ਪਈ ਜਿਸ ਦੀ ਜ਼ਰਬ ਨਾਲ ਅੱਖ ਖਲ੍ਹ ਗਈ । ਤੜਕਾ ਹੋ ਵੁਕਾ ਸੀ ।  
 ਵਿਦਿਆ ਦੇ ਠਹਿਰੇ ਹੋਏ ਵਿਲ ਨੂੰ ਸਵਾਲ ਕੀਤੇ, ਕਿਉਂ? ਕੀ?  
 ਮੇਰਾ ਚੰਨੀ? ਹੂੰ-ਨਹੀਂ ਨਹੀਂ-ਰਾਮ ਰਾਮ, ਰਾਮ... ...

## ੨.

ਅਜ ਸ਼ਾਮੀਂ ਵਿਦਿਆ ਆਪਣੀ ਸਹੇਲੀ ਕੋਲ ਗਈ ਤਾਂ  
 ਦਿਲ ਉਦਾਸ ਜਿਹਾ ਸੀ । ਚੰਗੀ ਭਾਗਾਂ ਨੂੰ ਕਰਤਾਰੀ ਅਗੋਂ ਕੋਲੀ  
 ਮਿਲ ਗਈ । ਤਿੰਸਕਾਰ ਵਿਚ ਵਰਜਣ ਵਾਲੀਆਂ ਵਿਹੁਭਰੀਆਂ  
 ਅੱਖਾਂ ਦੀ ਮਾਰ ਤੋਂ ਦਰੇਡੇ ਹੋਣਾ ਵਿਲਾਂ ਨੂੰ ਆਜਾਦੀ ਨਾਲ ਪਸਰਨ  
 ਦਿੰਦਾ ਹੈ । ਵਿਦਿਆ ਦਾ ਘੁਟਿਆ ਵਟਿਆ, ਵਹਿਮੀ ਵਿਲ ਦਮਾਗ  
 ਰਾਤ, ਦੇ ਸੁਫਨੇ ਦਾ ਬੰਦਰਲਾਇਆ ਕਰਤਾਰੀ ਦੀ ਹਸ ਮੁਖੀ ਸੂਰਤ  
 ਦੇਖ ਛਾਲ ਮਾਰ ਨਹੋਏ ਪਨ ਵਿਚ ਆ ਪਿਆ ਅਤੇ ਜਦ ਉਹ ਕੰਵਾਰੇ  
 ਨਖਰੇ ਜਹੇ ਨਾਲ ਸਹੇਲੀ ਦੇ ਸਾਹਮਣੇ ਪੀੜੀ ਤੇ ਬੈਠੀ, ਉਸ ਦੀਆਂ  
 ਪਿਲੀਆਂ ਬੁਲ੍ਹੀਆਂ ਵਿਚਕਾਰ ਵੇਰਿਆਂ ਵੋ ਸੁਭ ਸਮੇਂ ਦਾ ਮੱਠਾ  
 ਮੱਠਾ ਰੰਤ ਫੇਰੀਆਂ ਲੈਣ ਲਗਾ ।

ਅੰਗਣ ਆ ਰਾਧੇ ਰੁਕਮਣੇ ਨੀ ਤੈਨੂੰ ਕੌਣ ਬੁਲਾਵੇ

ਕਿਕਰ ਆਵਾਂ ਕਾਨ੍ਹਾਂ ਨੰਦ ਦਿਆਂ ਪੈਰੀਂ ਖੜਕੇ ਜੋਬਰ  
 ਕਰਤਾਰੀ ਦੇ ਦੇ ਮਹੀਨਿਆਂ ਦਾ ਲੁਬ ਜਿਹਾ ਕਾਕਾ ਮਾਂ ਦਿਆਂ  
 ਪੱਟਾਂ ਵਿਚ ਸੌਂ ਰਿਹਾ ਸੀ । ਵਿਦਿਆ ਦੀਆਂ ਤਿਹਾਈਆਂ ਅੱਖਾਂ  
 ਨੂੰ, ਕਰਤਾਰੀ ਪੱਟਾਂ ਵਿਚ ਕਾਕੇ ਨੂੰ ਲਈ, ਪੜੀਆਂ ਵਾਂਗ ਮਨ ਮੋਹਣੀ  
 ਲੜੀ । ਕਦੇ ਉਸ ਨਿਕਰਮਣ ਵਾਂਗ ਕਰਤਾਰੀ ਵੀ ਵਿਧਵਾ ਸੀ ।  
 ਅਜ ਉਸ ਦੀ ਕੁਖ ਵਿਚ ਹਰਿਆਵਲ ਸੀ । ਵਿਦਿਆ ਦੀ ਕੁਖ  
 ਚਮਕ ਉਠੀ, ਕਰਤਾਰੀ ਦਾ ਰਿਹਡਾ ਵਧਰੇ ਪਿਆਰਾ ਲਗਣ ਲਗਾ,  
 ਉਹ ਸੱਤੁਸ਼ਟ ਸੀ ਗੋਦ ਵਿਚ ਲਾਲ ਦਮਕ ਰਿਹਾ ਸੀ, ਜਿਵੇਂ ਕੋਈ  
 ਫਰਿਸ਼ਤਾ ਇਹ ਪਿਆਰੀ ਜਹੀ ਸੁਤਾਤ ਉਸ ਦੀ ਝੋਲੀ ਪਾ ਗਿਆ  
 ਹੋਵੇ ਅਤੇ ਉਸ ਨੂੰ ਵਿਤੋਂ ਵਧ ਧਨਵਾਨ ਬਣਾ ਗਿਆ ਹੋਵੇ । ਮਾਸੂਮ  
 ਲਾਲ ਦੀ ਦਮਕ ਨੇ ਵਿਦਿਆ ਦਾ ਆਲਾ ਦੁਆਲਾ ਨੂਰ ਨਾਲ  
 ਭਰ ਦਿਤਾ । ਉਸ ਦੀ ਸਖਣੀ ਗੋਦ ਹੋਰ ਸਖਣੀ ਅਤੇ ਹੋਰ ਅਨੁਰੋਧੀ  
 ਜਾਪਣ ਲਗੀ । ਵਿਦਿਆ ਨੂੰ ਆਪਣਾ ਆਪ ਨਿਰਾ ਕੰਗਾਲ  
 ਦਿਸਿਆ, ਕਾਲਖ ਨਾਲ ਤੜਿਆ ਹੋਇਆ । ਦਿਲ ਉਪ੍ਰਾਮ ਹੋ  
 ਗਿਆ । ਠੰਡਾ, ਢੂੰਘਾ ਹਾਉਂਕਾ ਆਇਆ । ਸਾਹਮਣੀ ਕੰਧ ਤੇ  
 ਨਿਰਾ, ਟਿਕਾ ਕੇ ਵਿਦਿਆ ਨੇ ਇਕ ਦੁਰੇਡਾ ਲੰਬਾ ਸੁਫਨਾ ਲਿਆ ।  
 ਡੀਬਿਆਂ ਦਾ ਚੱਨੀ ਫੇਰ ਹਾਜ਼ਰ ਸੀ, ਨਾਲ ਹੀ ਸਵੇਰ ਸਾਰ ਦਾ  
 ਸੁਫਨਾ ਫੜਾ ਵਿਚ ਚਿਤਰਿਆ ਗਿਆ ਜਿਸ ਨੇ ਪਹਿਲੇ ਦਾ ਸੁਆਦ  
 ਵਿਗਾੜ ਦਿਤਾ ।

ਅੱਕੀ ਵਿਦਿਆ ਨੇ ਆਕੜ ਭੰਨੀ ਅਤੇ ਉੱਠਣ ਦੀ  
 ਤਿਆਰੀ ਕੀਤੀ । ਉਠ ਬੇ ਮਨਾ ਬਗਾਨਿਆ ਧਨਾ, ਕਰਤਾਰੀ ਦਾ ਮੁਖ  
 ਉਦਾਸੀ ਵਿਚ ਗਾਇਆ । ਕਰਤਾਰੀ ਨੇ ਹੋਰ ਠਹਿਰਨ ਨੂੰ ਪ੍ਰੇਰਿਆ ।

“ਆਹੋ ਤੈਨੂੰ ਐਂਦੀਆਂ ਗੱਲਾਂ ।” ਕਰਤਾਰੀ ਪੀੜ੍ਹੀ ਤੇ ਬਹਿੰਦੀ  
 ਖੁਸ਼ਦਿਲੀ ਨਾਲ ਬੋਲੀ, “ਲੈਵੇ ਮੈਂ ਬੀ ਹੁਣ ਉਠਣਾ ਨਹੀਂ ਅੱਧੀ

ਰਤਾ ਤਾਈਂ, ਨਾ ਚੀਂ ਬੁਲਾਈ ਤਾਂ ਕਹੀਂ।” ਵਿਦਿਆ ਦੇ ਰਿਲ ਵਿਚ ਇਕ ਫੜ੍ਹਲ ਜਿਹਾ ਖਿਆਲ ਉਪਜਿਆ। ਉਸਦਾ ਦਿਲ ਕਰਤਾਰੀ ਨੂੰ ਛਸਾਉਣ ਲਈ ਲੋਚਿਆ, ਪਰ ਉਹ ਬਹੁਤਾ ਕਰਕੇ ਆਪ ਠਗ ਹੋਣਾ ਲੋੜਵੀ ਸੀ।

“ਵਿਦਿਆ ਤੈਨੂੰ ਇਕ ਗੱਲ ਦੱਸਾਂ। ਦੱਸੀਂ ਨਾ ਕਿਸੇ ਨੂੰ, ਪਰ ਸੋਹ ਖਾਹ ਪਹਿਲਾਂ,” ਕਰਤਾਰੀ ਸੰਜੀਦਾ ਹੋ ਗਈ।

“ਸੋਹ ਕਿਉਂ ਖਾਮਾਂ—ਗੱਲ ਦੱਸ, ਦਸਣੀ ਨਹੀਂ।”

“ਏਦਾਂ ਤਾਂ ਨਹੀਂ ਦਸਣੀ।”

“ਨ ਦੱਸ, ਮਜਾਜਾਂ ਕਿਨੀਆਂ ਕਰਦੀ ਲੋਕੇ।”

“ਪਛਤਾਏਂਗੀ ਇਹ ਦੇਖਲਾ। ਕਦੇ ਸੂਣੀ ਬੀ ਨੂ ਹੋਉ ਜਮ ਕੇ ਏਦਾਂ ਦੀ ਗਲ। ਦਸਣੀ ਤਾਂ ਤੈਨੂੰ ਦਸਣੀ, ਨਹੀਂ ਤਾਂ ਕਿਸੇ ਨੂੰ ਬੀ ਨਹੋਂ ਦੰਸਣੀ।”

“ਤੇਰੇ ਭਾਣੇ ਗੱਲ ਦੱਸਣ ਆਈ ਹੋਣੀ ਆ।”

“ਦਸਦੇ ਦਸਦੇ ਬੀਬੀ ਭੈਣ।”

“ਸੋਹ ਖਾਹ।”

“ਸੋਹ ਕਾਹਦੀ ?”

“ਨ ਜੇ ਤਾਂ ਗੱਲ ਸੁਣਨੀ, ਤਾਂ ਸੋਹ ਖਾ ਲਾ।”

ਕਰਤਾਰੀ ਨੇ ਰੱਬ ਦੀ ਸੋਹ ਖਾਧੀ।

“ਕਾਕੇ ਦੇ ਭੀਈਏ ਦੀ ਸੋਹ ਖਾਹ।”

“ਸੋਹ ਕਾਕੇ ਦੇ ਭਾਈਏ ਦੀ,” ਵਿਦਿਆਂ ਦੀ ਤਸੱਲੀ ਹੋ ਗਈ, ਮੰਗ ਆਈ ਪਰ ਛੇਤੀ ਲਥ ਗਈ, ਵਿਦਿਆ ਵੀਆਂ ਪੀਲੀਆਂ ਬੁਲੀਆਂ ਨੇ, ਸਹੇਲੀ ਦੇ ਕੰਨ ਵਿਚ ਸਹਿਜੇ ਜਹੇ ਕੜ ਕਿਹਾ ਅਤੇ ਫੇਰ ਸਹਿਮ ਜਹੇ ਵਿਚ ਆਪਣੀ ਪੀੜ੍ਹੀ ਤੇ ਆ ਬੈਠੀ। ਨਜ਼ਰਾਂ ਨੀਵੀਆਂ ਹੋ ਗਈਆਂ। ਕਰਤਾਰੀ ਨੇ ਡੇਲੇ ਪਾੜੇ ਅਤੇ ਬੇਜਕੀਨੀ

ਹੋ ਪੁਛਿਆ, “ਹੈਂ ਸਚ, ਬਕ ਨ ਐਵੇਂ?” ਵਿਦਿਆ ਨੇ ਆਪਣੇ ਪਾਪ ਦੀ  
ਫੇਰ ਇਕਬਾਲ ਕੀਤਾ। “ਨੀ ਹੋਟ, ਕੋਈ ਰਾਹ ਰਾਹ ਦੇ ਹਾਸੇ ਕਰਿਆ  
ਕਰ।” ਕਰਤਾਰੀ ਨੇ ਝਿੜਕਿਆ। ਵਿਦਿਆ ਦੀ ਸੁਰਤ ਕਿਤੇ ਹੋਰਸ  
ਪਾਸੇ ਭੈਂ ਰਹੀ ਸੀ। ਓਸ ਦੇ ਲਥਾਂ ਨੇ ਇਕ ਰੀਤ ਛੋਹਿਆ।

ਰਾਹ ਵਿਚ ਬਟਦੀ ਸੀ ਧਾਰੀ।

ਮੇਰੀ ਜੁਆਨੀ ਨੇ ਬਲ ਖਾਏ।

ਪਰ ਇਹ ਸੋਗਵਾਰ ਰੀਤ ਉਸ ਦੇ ਆਪਣੇ ਦਿਲ ਤੋਂ ਸਿਵਾਏ  
ਕਿਸੇ ਨ ਸੁਣਿਆ। ਕਰਤਾਰੀ ਪਰੋਸ਼ਾਨ ਹੋ ਗਈ। ਰੇਡੀ ਵਿਦਿਆ  
ਮਾਂ ਬਾਂਣੇਗੀ। ਤੇਬਾ ! ਆ ਰਹੀ ਬਿਪਤਾ ਤੋਂ ਓਹਦੀ ਸਹੇਲੀ ਨੂੰ ਕੌਣ  
ਬਚਾਵੇਗੀ ? ਉਸਦੀਆਂ ਅੱਖਾਂ ਸਾਹਮਣੇ ਵਿਦਿਆ ਦੇ ਕੁਚਲੇ ਜਾਣ  
ਦਾ ਨਕਸ਼ਾ ਖਿਚਿਆ ਗਿਆ। ਦਮਾਗ ਨੇ ਛਤੀ ਛੇਤੀ ਹੋਲ ਸੋਚੇ।  
ਵਿਦਿਆ ਦੇ ਉਪਰ ਬਲੀ ਕਈ ਸਵਾਲ ਕੀਤੇ। ਓਹਨ ਬੋਲਕ  
ਪਰੋੜਤਾ ਕੀਤੀ।

“ਸੋਂਹ ਖਾਹ,” ਕਰਤਾਰੀ ਨੇ ਵਧੇਰੇ ਤਸੱਲੀ ਲਈ ਉਜਰ ਕੀਤਾ।

“ਸੋਂਹ ਮੇਰੇ ਕਾਕੇ ਦੇ ਭਾਈਏ ਦੀ।”

“ਨੀਂ ਹਰਾਂਬੜੇ ਸੱਚੀਂ ਕਾਰੇ ਕਰ ਬੈਠੀ ਅਂ।” ਕਰਤਾਰੀ ਦੀ  
ਪੀੜਤ ਆਵਾਜ਼ ਇਕ ਦੱਬੀ ਲੇਰ ਜਹੀ ਸੀ। ਕ੍ਰੋਧ ਵਿਚ ਵਿਦਿਆ ਨੂੰ  
ਦੂਰਕਾਰਿਆ, ਰਾਲਾਂ ਕੱਢੀਆਂ, ਬੁਰਾ ਭਲਾ ਕਿਹਾ, ਦੰਦੀਆਂ ਝੀਚ  
ਝੀਚ ਕੇ ਪਈ, ਦੱਸੀ ਵਿਦਿਆ ਪੀਲੀ ਭੁੱਕ ਪੈ ਗਈ, ਜਿਵੇਂ ਮੇਤ  
ਨੇੜੇ ਹੋਵੇ। ਅੱਖਿਆਂ ਵਿਚੋਂ ਅੰਡੂ ਤ੍ਰਿਪ ਤ੍ਰਿਪ ਚੇ ਪਚੇ, ਕਰਤਾਰੀ  
ਦਾ ਕਰੋਧ ਧੋਤਾ ਗਿਆ, ਦਿਲ ਵਿਚ ਤਰਸ। ਆਇਆ,  
ਤਰਲੇ ਕਰਨ ਤੇ ਵਿਦਿਆ ਨੇ ਆਪਣੇ ਮਿੱਤਰ  
ਦਾ ਨਾਂ ਵੀ ਦੱਸ ਦਿੱਤਾ। ਅਤੇ ਜਦੋਂ ਓਹਨੇ ਪੁਛਿਆ “ਕੋ  
ਕਰੋਂਗੀ, ਚਨੀਂ ਤੇਰੇ ਨੂੰ ਪਤਾ ਕਿ ਨਹੀਂ ?” ਤਾਂ ਮੁਸਕਰਾ ਪਈ, ਅੱਖਾਂ

ਵਿਚ ਜਿੰਦ ਮੁੜ ਆਈ, ਆਖਣ ਲਗੀ, “ਉਧਲ ਜਾਊਂਗੀ, ਹੋਰ ਕੀ। ਬਾਹਰ ਚਲੇ ਜਾਮਾਂਗੇ ਕਿਤੇ ਦੂਰ, ਪਾਛ ਬਲ, ਜਾਂ ਕਿਤੇ ਦਿਲੀ ਪਸੋਰ ਬਲ, ਕਾਲੀ ਮਿੱਟੀ ਬਲ, ਓਬ ਰਿਹਾ ਕਰਾਂਗੇ। ਮੈਂ, ਕਾਕਾ ਤੇ ਕਾਕੇ ਦਾ ਭਾਈਆ। ਕਾਕੇ ਦਾ ਭਾਈਆ ਨੌਕਰੀ ਕਰਿਆ ਕਰੂ। ਮੈਂ ਕਾਕੇ ਨੂੰ ਬਲਾਇਆ ਕਰੂ।” ਇਹ ਕਹਿੰਦੇ ਕਹਿੰਦੇ ਵਿਦਿਆ ਫੌਣ ਲਗ ਪਈ, ਉੱਚੀ ਉੱਚੀ। ਕਰਤਾਰੀ ਨੇ ਦਲਾਸਾ ਦਿੱਤਾ ਤੇ ਵਿਲ ਬੰਨਿਆ ਪਰ ਜੜ ਟੁਟ ਚੁਕਾ ਸੀ, ਨੈਂਡ ਛਮਾ ਛਮ ਵੱਸ ਪਏ। ਵਿਦਿਆ ਉੱਠੀ ਅਤੇ ਪੱਲ ਨਾਲ ਅੱਖਾਂ ਪੂੰਝਦੀ ਬਾਹਰ ਵਲ ਤੁਰ ਪਈ। ਮਣਾਂ ਮਣਾਂ ਦੇ ਭਾਹੇ ਪੈਂਟ ਮਸ਼ੀਂ ਮਸ਼ੀਂ ਹਿਲਦੇ ਸਨ। ਇਕ ਬੋਲੀ ਚੇਤੇ ਆਈ, ਜਿਹਨੂੰ ਵਿਦਿਆ ਨੇ ਦਮਾਗ ਵਿਚ ਦਹਰਾਇਆ।

ਸੰਬਰ ਸੁਆਰ ਕੂੜਾ ਵਿਹੜੇ ਵਿਚ ਫੌਲੂਦੀ,

ਘਰ ਆ ਦਰਸੂ ਨਵੀਂ ਜੁਆਨੀ ਫੌਲ ਗਈ।

ਜਦੋਂ ਨਿਗ੍ਰਾ ਚੁਕੀ ਤਾਂ ਬੁਲ੍ਹਾਂ ਦਾ ਰੋਣ ਹੁਕ ਗਿਆ, ਖੁਸ਼ਕ ਹੋਇਆ ਵਿਲ ਛਾਤੀ ਵਿਚ ਧਕ ਧਕ ਵਜਣ ਲਗ ਪਿਆ ਸੀ।

੩.

ਹੁਣ ਵਿਦਿਆ ਹਸਦੀ ਤਾਂ ਸੁਦਾਈਆਂ ਵਾਂਗ ਹਸਦੀ, ਮਗਰੋਂ ਕੱਠੀ ਸੰਨ ਧਾਰ ਲੈਂਦੀ। ਘਰ ਦੇ ਸਾਰੇ ਜੀਆਂ ਨੂੰ ਮੁਟਿਆਰ ਵਿਧਵਾ ਦੇ ਇਹ ਕੁਚਾਲੇ ਡਾਢੇ ਪਰੇਸ਼ਾਨ ਕਰਨ ਲਗੇ, ਵਿਦਿਆ ਦੀ ਮਾਂ ਅਤੇ ਭਾਬੀ ਹੁਣ ਪੈਰ ਪੈਰ ਤੇ ਤਿਬਕਣ ਲਗੀਆਂ। ਇਕ ਰਾਤ ਵਿਦਿਆ ਦਾ ਸਾਰਾ ਟੱਬਰ ਘੁੱਕ ਸੌਂ ਰਿਹਾ ਸੀ। ਬੁਢੀ ਮਾਂ ਜਿਵੇਂ ਬਿਰਧ ਸਰੀਰਾਂ ਦਾ ਕਾਇਦਾ ਹੈ ਸੁਤ-ਚੁਣੀਦੇ ਵਿਚ ਵਿਦਿਆ ਦੀ ਲਾਗਲੀ ਮੰਜੀ ਤੇ ਪਈ, ਕੋਈ ਗੈਰ ਜਹੀ ਆਵਾਜ਼ ਸੁਣ, ਚੁਸਤੀ ਵਿਚ ਆ ਗਈ। ਖਰਵੀ, ਤਲਖ ਜਹੀ ਸੁਰ ਵਿਚ ਬੋਲੀ “ਵਿਦਿਆ, ਵਿਦਿਆ, ਸੁਰਤ ਕਰ!” ਵਿਦਿਆ ਨੇ ਤਰੱਭੇ ਕੇ ਅੱਖਾਂ ਉਪਾੜੀਆਂ।

“ਕੀ ਆ ਮਾਂ,” ਵਿਦਿਆ ਬਿਲੀ “ਬੜੇਂ ਦੀ ਸੀ ਕੀ ?”

ਮਾਂ ਬਿਨਾਂ ਉੱਤਰ ਦਿੱਤੇ ਆਪਣੀ ਸ਼ਹੀਵੀ ਸੁਤ-ਉਣੀਂਦੇ  
ਵੀ ਹਾਲਤ ਵਿਚ ਪਰਤ ਗਈ ਅਤੇ ਵਿਦਿਆ ਦੀਆਂ ਕਰਨੀਂਦੀਆਂ  
ਅੱਖਾਂ ਸਾਰੀ ਰਾਤ ਨਵੇਂ ਨਵੇਂ ਤਹਿਕਿਆਂ ਨਾਲ ਪੱਕਦੀਆਂ ਰਹੀਆਂ।  
ਕੀ ਹੁੰਦਾ ਜਾ ਰਿਹਾ ਸੀ, ਅੱਖ ਲਗੀ ਨਹੀਂ ਕਿ ਚੰਗੇ ਮਾੜੇ ਸੁਪਨਿਆਂ  
ਦੇ ਹੜ੍ਹ ਆਏ ਨਹੀਂ। ਦਮਾਗ ਖਰਾਬ ਹੋ ਗਿਆ ਕੀ। ਸੌਤ ਖੁਸ਼ਕੀ  
ਹੋ ਗਈ। ਸਵੇਰ ਸਾਰ ਵਿਦਿਆ ਨੇ ਉਠਦੇ ਹੀ, ਤਾਲੂ ਵਿਚ, ਪੜ  
ਪੜੀਆਂ ਤੇ ਕਿੰਨਾ ਸਾਰਾ ਤੇਲ ਝੱਸਿਆ, ਕੇਸਾਂ ਦੇ ਲੱਛੇ ਤਕ ਕੇ,  
ਉਣੀਂਦੇ ਨਾਲ ਭਖੀਆਂ ਅੱਖਾਂ ਵਿਚ ਹਸਟਤ ਢਬੰ ਢਬੰ ਕਰਨ ਲਗੀ।

ਪਰ ਸੁਫਨੇ ਦਮਾਗ ਨੂੰ ਪ੍ਰੇਸ਼ਾਨ ਕਰਨੋਂ ਨ ਟਲੇ। ਬਹਾਰ ਦੇ  
ਸਮੇਂ ਸਜ਼ਰੇ ਦਿਲ ਜਗਾਤੇ ਕਰਦੇ ਅਤੇ ਸੁਫਨੇ ਲਿਆ ਕਰਦੇ ਹਨ,  
ਪਰ ਵਿਦਿਆ ਦੇ ਸੌਂਦੇ ਜਾ ਰਹੇ ਦਿਲ ਨੂੰ ਜਾਗਦਿਆਂ ਸੁਪਨੇ ਘੱਟ  
ਹੀ ਆਉਂਦੇ। ਹਾਂ ਕਦੇ ਜਦ ਓਹ ਏਸ ਪਿਆਰੀ ਰਾਤ ਦੇ ਰਸ ਭਰੇ  
ਚਾਨਣੇ ਵਿਚ ਖੜੋਤੀ ਗੋਹ ਨਾਲ ਭਵਿੱਖਤ ਵਲ ਲੰਬੀ ਥਾਤ ਮਾਰਦੀ  
ਤਾਂ ਓਸ ਨੂੰ ਬੜਾ ਅਨੁੋਠਾ ਦਿੱਤਾ। ਸੁੱਤੇ ਪਿਆਂ ਸੁਪਨੇ ਆਉਂਦੇ  
ਤਾਂ ਦਿਲ ਦੀਆਂ ਕਿਸੇ ਹਰੀ ਤਹਿ. ਦੀਆਂ ਦਲੀਲਾਂ ਰੂਪ ਧਾਰ  
ਲੈਂਦੀਆਂ ਤੇ ਦਲਾਨ ਚਾਨਣ ਨਾਲ ਭਰਿਆ ਰ ਹੋਇਆਂ ਹੁੰਦਾ।  
ਅੱਖ ਖੁਲ੍ਹਦੀ ਅਤੇ ਜਿੱਚ ਓਹਨਾਂ ਨੂਰ ਖਾਤਿਆਂ ਵਿਚ ਜਾ ਛਹਿੰਦੀ  
ਜਿਥੋਂ ਕੋਈ ਸੁਹਾਵਾ ਸੁਪਨਾ ਨਜ਼ਰ ਨਹੀਂ ਸੀ ਆ ਸਕਦਾ।

ਅਜ ਸਵੇਰ ਤੋਂ ਵਿਦਿਆ ਖਿੱਲੀ ਪਾਉਂਦੀ ਸੀ ਅਤੇ ਐਵੇਂ  
ਲੋਹ ਲੋਹ ਪੈਂਦਾ ਸੀ। ਹਾਸਾ ਕੋਈ ਐਸੀ ਸੌਂ ਤਾਂ ਹੈ ਹੀ ਨਹੀਂ ਕਿ  
ਐਵੇਂ ਹੀ ਕਿਸੇ ਨੂੰ ਮੰਦਾ ਲਗਦਾ ਹੋਵ। ਚੰਗੇ ਭਾਗਾਂ ਨੂੰ ਨਾ ਤਾਂ  
ਅੱਜ ਮਾਂ ਨੇ ਹੀ ਬਿੜਕਿਆ ਅਤੇ ਨਾ ਹੀ ਭਾਬੀਆਂ ਫਿੜੀਆਂ ਦੁਪਿਹਰ  
ਸਮੇਂ ਵਿਦਿਆ ਸਬਾਤ ਵਿਚ ਮੰਜੀ ਢਾਹ ਕੇ ਸੌਂ ਗਈ। ਫੇਰ ਸੁਪਨਾ

ਆਇਆ। ਵਿਦਿਆ ਦੇ ਪਤਲੇ ਮਿਲੇ ਬੁਲ੍ਹੇ ਫੁਰਕਣ ਲੱਗੇ। ਫੇਰ ਕੁਝ ਅਸਮਝਣੀ ਬੁੜੀ ਬੁੜੀ ਹੋਈ। ਅਵਾਜ਼ ਰਤਾ ਰਤਾ ਉਚੇਰੀ ਹੁੰਦੀ ਹੁੰਦੀ ਰੰਗੇ ਸਪਸ਼ਟ ਚਾਅ ਭਰੇ ਸ਼ਬਦਾਂ ਵਿਚ ਪਰਤ ਗਈ। ਮਾ ਢਲਾਨ ਵਿਚ ਰੁਝੀ ਹੋਈ ਸੀ, ਭਾਬੀ ਕਿਤੇ ਕੰਮ ਗਈ ਹੋਈ ਸੀ, ਕੋਲ ਕੋਈ ਨਹੀਂ ਸੀ। ਲਾਡ ਵਿਚ ਮਾਮੜਾ ਥੋਲ ਰਹੀ ਸੀ।

“ਨੀਂਦਾਂ ਆ ਗਈਆਂ ਮੇਰੀ ਡੱਡੀ ਨੂੰ, ਨੀਂਦਾਂ ਆ ਗਈਆਂ। ਸੋਂ ਜਾ ਮੇਰੇ ਲਾਲ, ਮੇਰੇ ਦਿਆਲ।” ਪਿਆਰ ਵਿਗੁੱਤੀਆਂ ਬੁਲ੍ਹੀਆਂ ਚੁਪ ਹੋ ਗਈਆਂ। ਫੇਰ ਸਾਰੇ ਦਾ ਸਾਰਾ ਮੁਖਵਾ ਮਾੜੀ ਜਹੀ ਹਰਕਤ ਵਿਚ ਆਇਆ ਅਤੇ ਬੁਲ੍ਹੀਆਂ ਨੇ ਜਿਵੇਂ ਕਿਸੇ ਕੂਲੀ, ਸਥਲ ਸੈਨੂ ਚੁਮਿਆ ਅਤੇ ਏਸ ਵੈਵੀ ਛੁਹ ਦੇ ਸੰਤੇਖ ਰਸ ਨਾਲ ਸਿੰਜ ਹੋ ਆਪਣੀ ਪਹਿਲੀ ਪੁਜ਼ੀਸ਼ਨ ਵਿਚ ਅਡੋਲ ਟਿਕ ਗਿਆ। ਰਤਾ ਕੁ ਮਗਰੋਂ ਬੁਲ੍ਹੀਆਂ ਫੇਰ ਫਰਕਣ ਲੱਗੀਆਂ। ਕੁਝ ਚਿਰ ਉਪਰੰਤ ਅਵਾਜ਼ ਨੇ ਸਫ਼ਾਈ ਧਾਰਨ ਕੀਤੀ। “ਹੈਕੀ ਆ ਲੱਧਾ ਜਿਹਾ, ਦੇਖ ਤਾਂ ਕਿੱਦਾਂ ਚੁੱਡਣ ਫਿਹਾ ਹੋਇਆ। ਨੀਂਦ ਤਾਂ ਬਾਰਾਂ ਬਾਰਾਂ ਕੋਹ ਲਾਗੇ ਨਹੀਂ ਆਈ। ਸੋਂ ਜਾ ਮੱਲੀ ਸੋਂ ਜਾ. . . . . , ਅੱਛਾ ਨਾ ਸੋਂ ਜਾਹ ਪਰੇ ਮਰ। ਕਾਲੇ ਕਾਂ ਖਾਣ, ਅੜਾਟ ਕਿੱਦਾਂ ਚਕਿਆ, ਸੋਂ ਜਾਂ ਹਾਲੀ।”

ਤੇਰੀ ਨਾਨੀ ਆਉਗੀ। ਲੱਡੂ ਪੇੜੇ ਲਿਆਉਗੀ।

ਸੁਫ਼ਨਿਆਉਂਦੀ ਵਿਦਿਆ ਵੀ ਆਵਾਜ਼ ਮਧਮਤਾ ਵਿਚ ਅਸਪਸ਼ਟ ਹੋ ਗਈ। ਜਦੋਂ ਬੁਲ੍ਹੇ ਫਰਕਣੇ ਖਲੋ ਗਏ, ਇਕ ਵਾਰੀ ਫੇਰ ਉਹਨਾਂ ਨੇ ਮਲਕੜੇ ਜਹੇ ਕਿਸੇ ਤਿਹ ਭਰੀ ਸੈਨੂ ਚੁਮਿਆ, ਹੁਣ ਫੇਰ ਵਿਦਿਆ ਦਾ ਮੁਖ ਪਿਛਲੀ ਸੰਤੁਸ਼ਟਤਾ ਨਾਲ ਪਰਛਾਇਆ ਗਿਆ।

ਬਾਹਰ ਚੰਨੀ ਗਲੀਓਂ ਗਲੀ ਤੁਰਿਆ ਆ ਰਿਹਾ ਸੀ

ਵਿਦਿਆ ਦੀ ਸਲਵਾਰ ਸੀਣ ਵਿਤੀ ਨੂੰ ਕਿਨਾਂ ਈ ਚਿਰ ਹੋ ਗਿਆ  
 ਸੀ, ਅਜਾਂ ਕਿਉ ਮਸੀਂ ਮਸੀਂ ਸੀ ਹੋਈ। ਉਸਦੇ ਕਦਮ ਇਕ ਘੋੜੀ  
 ਦੀ ਚਾਲ ਚਲ ਰਹੇ ਸਨ ਅਤੇ ਥੋ-ਪਰਵਾਹੀ ਵਿਚ ਖਬੀ ਬਾਂਹ ਐਧਰ  
 ਐਧਰ ਬੁਲ ਰਹੀ ਸੀ। ਘੋੜੀ ਚੱਨੀ ਦੇ ਪੈਰਾਂ ਨੇ ਸਥਾਤ ਵਿਚ  
 ਭਿਗਦਿਆਂ ਚੰਗਾ ਧਮਾਕ ਕੀਤਾ। ਵਿਦਿਆ ਖੜਾਕ ਨਾਲ ਅਭੜ-  
 ਵਾਹੀ ਉਠ ਖਲੋਤੀ। ਅਪਮਾਨੀਆਂ ਅੱਖਾਂ ਨਾਲ ਚੱਨੀ ਵਲ ਤਕਿਆ  
 ਅਤੇ ਮੰਹੁ ਬਣਾ ਕੇ ਆਖਣ ਲੱਗੀ:

“ਈਗੇ ਓ ਤੁਸੀਂ ਬੀ, ਐਥੋ ਉਡੀਕ ਉਡੀਕ ਥਕ ਜਾਨੀ ਆਂ,  
 ਕੋਈ ਬਹੁੜਦਾ ਈ ਨਹੀਂ, ਅਥੇ ਜਿਹਨੇ ਲਾਈ ਗਲੀ, ਉਹਦੇ  
 ਨਾ ਉਠ ਚਲੀ।”

“ਐਸੀ ਸੀਏ ਸੀਏ ਕਰਦਿਆਂ ਕਿਨ੍ਹਾਂ ਈ ਚਿਰ, ਲਗ ਗਿਆ।  
 ਮੈਨੂੰ ਅਗੇ ਈ ਪਤਾ ਸੀ, ਬਿੜਕਾਂ ਪੈਟਗੀਆਂ।”

“ਜਾਣ ਦੀ ਆਂ ਥੇਖਨਾਂ ਨੂੰ ਤੁਹਾਡੇ, ਕਿ ਭੁਲੀ ਹੋਈ ਆਂ,  
 ਤੁਹਾਡੇ ਤਾਂ ਪਕਿਸ਼ੁਟਕਿਆਂ ਨੂੰ ਬੀ ਜਾਣਦੀ ਆਂ।” ਵਿਦਿਆ ਨੇ ਜਿਵੇਂ  
 ਚੌਰ ਫੜ ਲਿਆ, “ਜੇ ਨਾਂ ਸਾਰੀ ਰਾਤ ਰੁਸੀ ਰਹੀ ਤਾਂ ਕਹੀਂ, ਉਥੋਂ  
 ਬੈਠਾ ਰਹਿੰਦਾ ਰਾਪਾਂ ਬਵਦਾ। ਕਿਸੇ ਨੂੰ ਕੀ ਪਰਵਾਹ ਸਾਡੀ।”

ਚੱਨੀ ਦਾ ਅਲੂਆਂ ਗੋਲ ਮਖ ਘੰਬੁਰਾਇਆ ਅਤੇ ਅੱਖਾਂ ਨੇ  
 ਬੇਤੁਕੀਆਂ ਨਜ਼ਰਾਂ ਨਾਲ ਕੁੜੀ ਦੇ ਚਿਹਰੇ ਵੀ ਪਰਖ ਕੀਤੀ।  
 ਅਸਾਧਾਰਨਤਾ ਦੇਖ ਕੇ ਬੋਲਿਆ।

“ਬਿਦਿਆ ਸਦੈਣ ਹੋ ਗਈ ਆਂ?”

“ਅੱਛਾ ਸਦੈਣ ਹੋ ਗਈ ਆ ! ਇਹ ਕਿੱਥਰੇ ਦਾ ਲਾਡ  
 ਹੋਇਆ। ਕਦ ਕਿਉ ਸਵੇਰ ਹੁੰਦੀ ਆ, ਲੋਡੇ ਬੇਲੇ ਤਾਈਂ ਉਡੀਕ  
 ਉਡੀਕ ਫਾਬੇ ਹੋ ਜਾਈਦਾ, ਭੁਖ ਨਹੀਂ ਲਗਦੀ ਤੁਹਾਨੂੰ ? ਰਤਾ  
 ਪਹਿਲੋਂ ਆ ਜਾਇਆ ਕਰੋ।”

ਚੱਨੀ ਵਾ ਇਹ ਬੇ-ਮਿਆਲਿਆ ਸੁਆਗਤ ਹਾਲੇ ਜਾਰੀ ਹੀ ਸੀ ਕਿ ਅੰਦਰਲੇ ਬੁਹੇ ਥਾਣੀ ਵਿਦਿਆ ਦੀ ਮਾਂ ਦਾਖਲ ਹੋਈ ਜਿਸ ਦੀ ਸ਼ਕਲ ਦੇਖਿਆਂ ਸਾਰ ਕੁੜੀ ਦਾ ਸਾਰਾ ਤਿਹ ਭਰਿਆ ਰੋਸ ਠੰਡਰ ਗਿਆ । ਇਕ ਪਲ ਲਈ ਚਕਿਤ ਅੱਖਾਂ ਨਾਲ ਉਸ ਵਲ ਦੇਖਦੀ ਰਹੀ । ਫੇਰ ਜਿਵੇਂ ਉਸਨੂੰ ਖਾ ਜਾਣਾ ਹੋਵੇ, ਬਿਛਰੀ ਹਈ ਸੇਰਨੀ ਵਾਂਗ, ਕਰੋਪ ਨਾਲ ਤਾਵਾਂ ਤੜ੍ਹ ਹੋਕੇ ਮਾਂ ਨੂੰ ਸੰਬੋਧਨ ਕੀਤਾ ।

“ਆ ਗਈ ਆਂ ਕਾਲੇ ਲੇਖਾਂ ਆਲੀਏ, ਆ ਗਈ ਆਂ ਏਥੇ ਖਿਹ ਖਾਣ, ਭਲੀਮਾਣਸ ਆਂ, ਤਾਂ ਦੂਰ ਹੋ ਮੇਰੇ ਘਰੋਂ, ਐਸੇ ਬਖਤ ਚਲੀ ਜਾ, ਚਬ ਜਾਉਂਗੀ ਚਬ, ਕਜੀ ਨੂੰ, ਰਖੂਗੀ ਮੈਨੂੰ ਨੂੜ ਕੇ, ਇਹ ਤਾਂ ਗਲ ਟੂੜ ਕੇ ਰਖੂ ਮੈਨੂੰ, ਮੈਂ ਨਾ ਨੂੜ ਹੋਈ ਹੁਣ, ਖੈਰ ਮੰਗਦੀ ਆਂ ਤਾਂ ਬਗ ਜਾ ਬਗ ।”

ਮਾਂ ਆਪਣੀ ਧੀ ਵੀ ਇਹ ਹਾਲਤ ਦੇਖ ਢਾਢੀ ਘਬਰਾਈ । ਚੱਨੀ ਨੇ ਓਥੇ ਅਹਿਲ ਖੜ੍ਹੇ, ਦੰਦਾਂ ਵਿਚ ਉਂਗਲ ਦੇ ਕੇ ਦੰਦਾਂ ਦੀ ਪੀਹ ਐਨੀ ਕਸ ਲਈ ਜਿਵੇਂ ਇਹਨੂੰ ਕਟ ਸਿਟਣਾ ਹੋਵੇ । ‘ਮੇਰੀ ਬੱਚੀ ਨੂੰ ਕੀਹੋ ਗਿਆ ?’ ਬੁਢੀ ਮਾਂ ਦਾ ਪੋਪਲਾ ਮੂੰਹ ਅਡਿਆ ਦਾ ਅਡਿਆ ਹੀ ਰਹਿ ਗਿਆ, ਅਤ ਸੰਘ ਵਿਚੋਂ ਖੂਸਕ ਟੁਟਵੀਂ ਆਵਾਜ਼ ਨਿਕਲੀ ।

“ਹੈਹਾ ਕੁੜੀਏ ਸੁਰਤ ਕਰ !”

ਵਿਦਿਆ ਦਾ ਕ੍ਰੋਧ ਫੇਰ ਦੰਮ ਫੜ ਗਿਆ, “ਲੰਡੀ ਲੱਚੀ ਕਹਿੰਦੀ ਸੀ, ਹਰਾਬੜ ਦਸਦੀ ਸੀ, ਸਿਆਪੇ ਕਰਦੀ ਸੀ, ਕਹਿੰਦੀ ਸੀ ਮੰਡੇ ਲੈਣ ਗਈ ਆ, (ਦੰਦੀ ਪੀਹ ਕੇ) ਦੂਰ ਹੋ ਜਾ ਮੇਰੀਆਂ ਨਾਲੋਂ ਤੋਂ, ਜਾਹ ਮਥੇ ਨਾ ਲਗ, ਸੜੇ ਮਥੇ ਆਲੀਏ ।”

ਚੱਨੀ ਨੂੰ ਇਹ ਬਕਬਾਦ ਅਤਿਅੰਤ ਡਰਾਉਣਾ ਲੱਗਾ, ਦਿਲ ਵਹਿਲ ਗਿਆ ਪਰ ਪੈਰ ਜਮੀਨ ਨਾਲ ਕੀਲੇ ਗਏ । ਸਿਆਣੀ ਮਾਂ ਦਾ ਸੱਕ ਸੱਚਾ ਨਿਕਲਿਆ, ਵਿਦਿਆ ਨੂੰ ਕਿਸੇ ਭੂਤ ਪ੍ਰੇਤ ਦੀ ਛਾਇਆ

ਸੀ। ਵਿਦਿਆ ਦੇ ਡਰਾਵੇ ਕੋਈ ਨਿਰੇ ਸਾਹਮਣੇ ਖੜੋਤੇ ਦੁਬਲੇ ਜਹੇ ਸਰੀਰ ਦੇ ਡਰਾਵੇ ਨਹੀਂ ਸਨ। ਇਸ ਵਿਚ ਬਤੀ ਕੋਈ ਬਲਾ ਬੇਲ ਰਹੀ ਸੀ। ਹੁਣ ਵਿਦਿਆ ਨੇ ਆਪਣੀ ਬੁਫ਼ੜੀ ਮਾਂ ਦੇ ਕੰਬਦੇ ਸਰੀਰ ਵਲ ਤਕਿਆ ਅਤੇ ਹਕਾਰਤ ਦੇ ਗਤਿਆਂ ਦੇ ਗੱਡੇ ਰੋੜ੍ਹ ਦਿਤੇ, ਫੇਰ ਰੁਖ ਪਰਤਾ ਕੇ ਚੱਨੀ ਵਲ ਦੇਖਣ ਲਗੀ, ਚੱਨੀ ਹੌਲ ਵਿਚ ਪਿੜਲਖੁਰੀ ਦਲੀਜਾਂ ਵਲ ਨੂੰ ਹੋ ਗਿਆ। ਬੁਢੀ ਮਾਂ ਬਿੜਕਦੇ ਪੈਰਾਂ ਨਾਲ ਕਾਹਲ ਵਿਚ ਪਿੜ ਦੇ ਚੇਲੇ ਨੂੰ ਬੁਲਾਉਣ ਭੱਜੀ। ਚੱਨੀ ਵਲ ਰੁਖ ਪਰਤਾਵਿਆਂ ਸਾਰ ਵਿਦਿਆ ਦਾ ਸਾਰਾ ਕੈਰ ਕਾਢੂਰ ਹੋ ਗਿਆ ਅਤੇ ਉਥੇ ਮੁਲੈਮ ਜਹੀ ਮੁਸਕਾਨ ਖੇਲਣ ਲਗੀ।

“ਜੀ ਅਜ ਤੁਹਾਡੇ ਪਿੜੇ ਅੜਾਟ ਨਹੀਂ ਨਾ ਚਕਿਆ, ਖਬਰੇ ਕਿਤਿਓਂ ਨਜ਼ਰ ਲੁਆ ਲਿਆਏ ਓ, ਹੁਣ ਮਸੀਂ, ਤਰਲੇ ਕਰ ਕਰ, ਨਾਲ ਪੈ ਕੇ ਸੁਲਾਇਆ। ਖਰਿਆ ਤੁਹਾਨੂੰ ਚੇਤੇ ਕਰਦਾ ਰਹਿੰਦਾ, ਅਜ ਰਾਤ ਨੂੰ ਮਿਰਚਾਂ ਬਾਰੂੰਗੀ, ਚਤੇ ਨਾਲ ਚੇਤਾ ਕਰਾ ਦੇਈਓ, ਚੰਗਾ, ਗੋਲ ਗੱਪਾ ਜਿਹਾ ਤਾਂਹੈ,” ਪਲਕ ਕੁ ਮਗਰੋਂ ਚੇਤੇ ਕਰਕੇ, “ਨਾਲ ਸਰ ਮੈਂ ਤੁਹਾਨੂੰ ਦੱਸਾਂ, ਤੁਸੀਂ ਕਾਕੇ ਨੂੰ ਸੁਤੇ ਪਏ ਨੂੰ ਨਾ ਚੁਮਿਆ ਕਰੋ। ਕਰਤਾਰੀ ਹੈ ਨਾ ਆਪਣੇ ਪਿੜ ਦੀ, ਕਹਿੰਦੀ ਸੀ ਅਥੇ ਮਾੜਾ ਹੁੰਦਾ, ਖਰਿਆ ਤਦੇ ਈਰੀਰੇਂਦਾ ਰਹਿੰਦਾ।” ਹੁਣ ਡੇਹੜੀ ਵਿਚ ਕਿਸੇ ਦੀ ਬਿੜਕ ਆਈ, ਵਿਦਿਆ ਦਾ ਧਿਆਨ ਓਧਰ ਹੋ ਗਿਆ। “ਸੜੇ ਮਥੀ ਇੰਦੇ ਈ ਹੋਣੀ ਆ, ਬਾਜੀਆਂ ਦੀ ਨਜ਼ਰ ਬੜੀ ਮਾੜੀ ਹੁੰਦੀ ਆ, ਕਾਕੇ ਦਾ ਮੂੰਹ ਢਕ ਈ ਦਿੰਦੀ ਆ, ਹਉ ਬਟ ਲਗੂ ਤਾਂ।” ਇਹ ਕਹਿ ਕੇ ਵਿਦਿਆ ਮੰਜੇ ਵਲ ਨੂੰ ਝੁਕੀ, ਮੰਜੇ ਤੇ ਕਾਕਾ ਨਹੀਂ ਸੀ। ਵਿਦਿਆ ਨੂੰ ਜਿਵੇਂ ਬੰਦੂਕ ਲਗੀ, ਸਿਰ ਤੈਰਨ ਲੱਗਾ, ਐਧਰ ਦੇਖਿਆ, ਐਧਰ ਦੇਖਿਆ, ਅਤਅੰਤ ਨਿਰਾਸਤਾ ਵਿਚ ਮੰਜੇ ਦੇ ਬਾਣ ਉਪਰ ਦੀ ਹਥ ਫੇਰਿਆ, ਪਰੇਸ਼ਾਨ ਫੈਬਰੀ

ਹੋਈ ਚੱਨੀ ਨੂੰ ਪੁਛਣ ਲਗੀ “ਮੇਰਾ ਕਾਕਾ, ਕਿਥੇ ਆ ਮੇਰਾ ਕਾਕਾ,  
ਲੈ ਗਈ ਕਲਜੋਗਣ ਲੈ ਗਈ। ਜੀਅ ਜੀਅ ਮੇਰਾ ਕਾਕਾ ਕਿਥੇ  
ਆ।” ਚੱਨੀ ਨੂੰ ਅੰਤ ਪੂਰੀ ਖੋਲਣ ਵੀ ਹਿਮਤ ਪਈ। “ਕਿਹੜਾ ਕਾਕਾ  
ਤੇਰਾ?” ਜਿਵੇਂ ਪਾਗਲ ਨੂੰ ਬੁਲਾਇਆ।

ਵਿਦਿਆ ਨੇ ਪ੍ਰਸ਼ਨ ਕਰਤਾ ਵਲ ਜ਼ਰਾ ਗੋਹ ਨਾਲ ਦੇਖਿਆ,  
ਅਤੇ ਇਕੋ ਜਾਨ ਪਿੱਚੂ ਹੁਜਕੇ ਨਾਲ ਸੁਫਨ-ਸੰਨਸਾਟ ਵੈਡੇਰੀ  
ਹੋ ਗਿਆ, ਸੁਫਨੇ ਦਾ ਜਾਦੂ ਖਤਮ ਹੋ ਗਿਆ, ਵਿਦਿਆ ਨੇ  
ਦੇਖਿਆ ਚਕਿਰਤ ਢੰਨੀ ਗੁੰਗਾ ਬਣੀ ਦਲੀਜਾਂ, ਵਿਚ ਖਲੋਤਾ ਸੀ,  
ਤੇਹੁੜੀ ਵਲੋਂ ਕਰਤਾਰੀ ਉਹਨਾਂ ਵਲੇ ਸਹਿਜੇ ਸਹਿਜੇ ਮੁਸਕਰਾਉਂਦੀ  
ਆ ਰਹੀ ਸੀ।



## ਟੰਡੁਪ ਸੁਨੁਮ

ਲਦਾਖ ਦੀ ਬੋਲੀ ਵਿਚ 'ਸੁਨੁਮ' ਦੇ ਅਰਥ 'ਪਿਆਰਾ' ਹਨ। ਪਿਆਰਾ ਟੰਡੁਪ-ਟੰਡੁਪ ਸੁਨੁਮ।

ਇਹ ਕੋਈ ਅਠਾਰਾਂ ਕੁ ਸਾਲਾਂ ਦਾ ਟੰਡੁਪ ਸੁਨੁਮ ਕਰਗਲ ਵਾਲੇ ਸਰਦਾਰ, ਵਤਨ ਪੰਜਾਬ ਵਲ ਨੂੰ ਆਉਂਦੇ, ਸਦਾ ਆਪਣੇ ਨਾਲ ਲੈ ਆਉਂਦੇ, ਕਿਉਂਕਿ ਇਹ ਇਹਨਾਂ ਦਾ ਪਾਲਤੂ ਨੈਕਰ ਸੀ। ਨਾਲੇ ਲਦਾਖ ਦੀ ਸੁਗਾਤ ਸੀ। ਜਿਵੇਂ ਲਛੇ ਬਾਂਦਰੀ ਤੇ ਨਿਹਾਲਾ ਬਾਂਦਰ, ਤੁਗਾਡੁਰੀ ਵਾਲੇ ਮਗਰ ਤੁਰੀ ਜਾਂਦੇ ਉਸ ਦੇ ਮਦਾਰੀ ਹੋਣ ਦਾ ਪਰਤਾਟ ਐਲਾਨ ਕਰਦੇ ਹਨ, ਇਸੇ ਤਰ੍ਹਾਂ ਟੰਡੁਪ ਸੁਨੁਮ ਵੀ ਜਦੋਂ ਸਰਦਾਰ ਦੇ ਨਿਕੇ ਕਾਕੇ ਨੂੰ ਮੌਢੇ ਲਾਈ ਮਗਰ ਮਗਰ ਅਨਾਰਕਲੀ, ਮਾਲ ਰੋਡ, ਜਾਂ ਨਿਸ਼ਬਤ ਰੋਡ ਤੇ ਆਪਣੀ ਮਖਸੂਸ ਚਾਲ ਚਲਦਾ, ਸਰਦਾਰ ਤੇ ਸਰਦਾਰਨੀ ਦੇ ਕਰਗਲੀ ਤਾਜ਼ਰ ਹੋਣ ਵਿਚ ਵਰਸਕਾਂ ਨੂੰ ਚਤਾ ਮਾਤਰ ਛੀ ਸੰਕਾ ਨਾ ਰਹਿ ਜਾਂਦਾ। ਤੇ ਇਹ ਬੜੀ ਲਾਭਦਾਇਕ ਗਲ ਸੀ ਜਿਹੜੀ ਖਾਸ ਕਰ ਸਰਦਾਰਨੀ ਦੇ ਮਨ ਨੂੰ ਬਹੁਤ ਅਪੀਲ ਕਰਦੀ ਸੀ, ਕਿਉਂ ਜੁ ਕਰਗਲੀ ਤਾਜ਼ਰ ਦਾ ਲਾਹੌਰ ਸ਼ਹਿਰ ਦੀਆਂ ਚਣੋਮ ਚਣੋਮ ਸੜਕਾਂ ਤੇ ਮਣੇ ਟੱਬਰ ਟੀਰ ਫਿਰਨਾ ਕੋਈ ਸਾਧਾਰਨ ਗੱਲ ਨਹੀਂ ਸੀ। ਆਖਿਰ ਸਾਲ ਵਿਚ ਕਿੰਨੇ ਕੁ ਕਰਗਲੀਏ ਪੰਜਾਬ ਦੀ ਰਾਜਧਾਨੀ ਵਲ ਪਧਾਹੁੰਦੇ ਹਨ? ਤੇ ਫੇਰ ਜਿਹੜੇ ਪਧਾਰਦੇ ਵੀ ਹਨ ਲੋਕ ਉਹਨਾਂ ਨੂੰ ਪਛਾਣਦੇ ਨਹੀਂ। ਉਹਨਾਂ ਕੋਲ ਤਾਂ ਟੰਡੁਪ ਹੈ, ਟੰਡੁਪ ਸੁਨੁਮ। ਇਕ ਵਾਰੀ, ਲੋਕਾਂ ਨੇ ਇਸ ਦਾ ਦਰਸ਼ਨ ਪਾਇਆ ਨਹੀਂ ਕਿ ਮਨ ਦਾ ਸਹਿਸਾ ਕੁਲ

ਦੂਰ ਹੋਇਆ ਨਹੀਂ । -

ਬੈਰ ਮੇਰੀ ਵਿਖਿਆ ਇਸ ਤਰ੍ਹਾਂ ਹੈ ਕਿ ਮੈਂ ਪੂਰੇ ਦੋ ਸਾਲਾਂ ਮਹਾਰੋਂ ਲਾਹੌਰ ਆਇਆ ਤੇ ਆਉਂਦੇ ਹੀ ਮਲੀਰੀਏ ਨਾਲ ਮੰਜੇ ਤੇ ਪੈ ਗਿਆ। ਜਿਸ ਇੰਜੜੀਅਰ ਸਾਹਿਰ ਕੋਲ ਮੈਂ ਠਹਿਰਿਆ ਸਾਂ ਦੁਸੇ ਕੋਲ ਕਰਗਲ ਪਾਰਟੀ ਸਣੇ ਟੰਡੂਪ ਸੁਨਮ ਦ ਠਹਿਰ ਰਹੇ ਸੀ। ਮੈਂ ਸਭਤੋਂ ਉਪਰਲੀ ਬਰਸਾਤੀ ਦੇ ਦਿਤੀ ਗਈ ਜਿੜੀ ਕਈ ਦ੍ਰਿਸ਼ਟੀ ਕੋਣਾਂ ਤੋਂ ਬੜੀ ਹੀ ਸਲਾਹੁਣ ਯੋਗ ਸੀ। ਮਰੀਜ਼ ਦ ਨੁਕਤਾ ਨਿਗਾਹ ਤੋਂ ਵੱਚੋਂ ਹੇਠਲੇ ਬੱਚਿਆਂ ਦੀ ਚੋਂ ਪੋਂ ਨਹੀਂ ਸੀ ਤੇ ਉਹ ਆਜ਼ਾਦੀ ਨਾਲ ਹਾਥੇ ਹਾਥੇ ਵੀ ਕਰ ਸਕਦਾ ਸੀ। ਤੇ ਫਿਰ ਇਸ ਰਾਜ਼ ਦਾ ਕਿਸੇ ਨੀਂ ਪਤਾ ਵੀ ਨਹੀਂ ਸੀ ਲਗ ਸਕਦਾ। ਮੀਜ਼ਬਾਨ ਦੀ ਦ੍ਰਿਸ਼ਟੀ ਕੌਣ ਤੋਂ, ਕਿਉਂਕਿ ਬਰਸਾਤੀ ਤੋਂ ਉਪਰ ਬਸ ਅੱਲਾ ਹੀ ਸੀ ਤੇ ਬਰਸਾਤੀ ਦੇ ਹੇਠ ਨੋਜ ਪੱਕੀਆਂ ਇੱਟਾਂ ਦਾ ਬੱਜਰ ਆਵਾਜ਼ ਰੋਕੂ ਸਿਲਸਿਲਾ ਸੀ, ਜਿਸ ਨਾਲ ਮਰੀਜ਼ ਦੀ ਪਣੀ ਮੰਗਣ ਦੀ ਬਲਹੀਣ ਆਵਾਜ਼ ਨਕਰਾ ਕੇ ਟੁਟ ਭੱਜ ਜਾਂਦੀ, ਜਾਂ ਵਾਪਸ ਅੱਲਾ ਵਲ ਪਰਤ ਜਾਂਦੀ ਸੀ, ਇਸ ਲਈ ਇਕ ਤਰ੍ਹਾਂ ਮਰੀਜ਼ ਨੂੰ ਬੜੀ ਉਦਾਰਤਾ ਨਾਲ ਅੱਲਾ ਮੀਆਂ ਦੇ ਹਵਲੇ ਕਰ ਦੇਣਾ ਸੰਭਵ ਹੋ ਗਿਆ। ਨਿੱਕੇ ਹੰਦਿਆਂ ਇਕ ਖਡ ਖੇਡਿਆ ਕਰਦੇ ਸਾਂ-ਟਿਲਵਾ ਟਿਲਵ, ਦਾ ਖੇਡ। ਦੋ ਪਾਰਟੀਆਂ ਹੰਦੀਆਂ ਸਨ। ਟਿਲਵਾ ਟਿਲਵੀ ਦੀ ਬੁਝਾਰਤ ਪੈਂਦੀ, ਜਿਹੜੀ ਪਾਰਟੀ ਜਿਤ ਜਾਂਦੀ ਸੀ, ਉਹ ਆਪਣੇ ਵਿਰੋਧੀਆਂ ਨੂੰ ਘੜੀਆਂ ਬਣਾ ਕੇ ਉਨ੍ਹਾਂ ਨੂੰ ਹਿਕਦੇ, ਟਟਕਾਰਦੇ ਤੇ ਹਿੜ ਹਿੜ ਕਰਦੇ ਟਿਲਵ ਟਿਲਵੀਆ ਵਾਲੇ ਘਰ ਜਾ ਵੜਦੇ ਤੇ ਲਗਦੇ ਉਚੀ ਉਚੀ ਰੇਲਾਂ ਪਾਉਣ, “ਦੱਸ ਮਾਈ ਬੁਢੀਏ, ਹੇਠਲੇ ਉਤੇ ਕਿ ਹੇਠਲੇ ਹੋਠਾਂ” ਕੋਈ ਇਨਕਲਾਬੀ ਸੁਭਾ ਵੀ ਮਾਈ ਬੁਢੀ ਹੁੰਦੀ ਤਾਂ ਝਟ ਕਹਿ ਦਿੰਦੀ “ਹੇਠਲੇ ਉਤੇ ।”

ਸੁਣਦੇ ਸਾਰ ਹੇਠਲੇ ਪਾਸਾ ਮਾਰ “ਉਤਰ ਥਾਂ ਬੱਚੂ, ਹੋ ਹੇਠਾਂ”  
 ਕਹਿਵੇਂ ਹੋਏ, ਟਪੋਸੀ ਮਾਰ ਆਪਣੇ ਸਵਾਰਾਂ ਤੇ ਸਵਾਰ ਹੋ ਜਾਂਦੇ  
 ਤੇ ਮੁੰਹ ਭਵਾ ਵਗ ਤੁਰਦੇ ਜਿਧਰੋਂ ਆਏ ਸਨ, ਪਰ ਜੇ ਕਿਤੇ  
 ਇਨ੍ਹੀਕਲਾਬੀ ਮਾਈ ਬੁਢੀ ਦੀ ਥਾਂ ਘੋੜੀਆਂ ਦੀ ਭੈੜੀ ਕਿਸਮਤ ਨੂੰ  
 ਕੋਈ ਪਿੱਛੇ-ਖਿਚੂ ਮਾਈ ਬੁਢੀ ਟੱਕਰ ਪੈਂਦੀ ਤਾਂ ਉਹ ਚੀਕ ਕੇ  
 ਕਹਿੰਦੀ ।

ਹੇਠਲੇ ਹੇਠਾਂ ਈ, ਹੇਠਲੇ ਹੇਠਾਂ ਈ  
 ਉਤੇ ਉਤੇ ਈ, ਹੇਠਲੇ ਹੇਠਾਂ ਈ

ਮੈਨੂੰ ਬਰਸਾਤੀ ਵਿਚ ਟੰਗ ਕੇ, ਮੇਰੀ ਬੀਮਾਰੀ ਨੇ ਜਿਹੜੀ ਕਿ  
 ਟਿਲਵੇ ਟਿਲਵੀ ਦੀ ਬੇਡ ਵਾਂਗ, ਇਕ ਅਤਿ ਪਿਛਾਂ ਖਿਚੂ ਮਾਈ ਬੁਢੀ  
 ਸਾਬਤ ਹੋਈ । ਫੈਸਲਾ ਕਰ ਦਿਤਾ ਕਿ ‘ਉਤੇ ਉਤੇ, ਹੇਠਲੇ ਹੇਠਾਂ’  
 ਹੁਣ ਮੈਂ ਉਪਰ ਬਰਸਾਤੀ ਵਿਚ ਆਪਣੀ ਚੱਨੀ ਨੂੰ ਯਾਦ ਕਰਦਾ  
 ਜਾਂ ਮਾਂ ਨੂੰ ਯਾਦ ਕਰਦਾ ਰਹਿੰਦਾ ਜਾਂ ਨਿਰਾ ਹਾਏ ਹਾਏ ਕਰ ਛੱਡਦਾ  
 ਤੇ ਹੇਠਾਂ ਸਾਡੇ ਛੋਟੇ ਵੱਡੇ ਇੰਜੀਨੀਅਰ ਤੇ ਕਰਗਲ ਪਾਰਟੀ ਆਪਣਾ,  
 ਨਿਰਬਾਹ ਕਰਦੀ । ਪਰ ਫੇਰ ਵੀ ਟੰਡੂਪ ਸਨਮ ਦੇਸ ਕਾਲ ਦੇ ਸਾਰੇ  
 ਹੱਦ ਬੰਨੇ ਤੋੜ ਦਿਨ ਵਿਚ ਇਕ ਅੱਧੀ ਵਰ ਮੇਰੀ ਕੋਲ ਪਹੁੰਚ ਹੀ ਜਾਂਦਾ ।

ਇਸ ਦੀ ਇਹ ਸਿਫਤ ਮੈਨੂੰ ਕਦੇ ਕਦੇ ਬੜੀ ਗੋਰ ਕਦਰਤੀ  
 ਭਾਸਣ ਲਗਦੀ । ਚਾਹੇ ਉਹ ਹਮੇਸ਼ਾ ਕਿਸੇ ਅੱਸੇ ਹੀ ਕੰਮ ਲਈ  
 ਉਪਰ ਆਉਂਦਾ ਸੀ ਜਿਸ ਲਈ ਉਸ ਦਾ ਆਉਣਾ ਜ਼ਰੂਰੀ ਬਣਦਾ  
 ਸੀ, ਜਿਵੇਂ ਮਿਸਾਲ ਲਈ ਪੰਜ ਸਾਲਾ ਬਲਜੀਓ ਦੇ ਪੋਤੜੇ ਸੁਕਣੇ  
 ਪਾਉਣ ਜਾਂ ਸੁਕੇ ਹੋਏ ਪੋਤੜਿਆਂ ਨੂੰ ਹੇਠਾਂ ਲਿਜਾਣ ਲਈ ਪਰ ਫੇਰ  
 ਵੀ ਉਸਦੀ ਅਜੀਬ ਗੈਰ ਮਨੁਖੀ ਸ਼ਕਲ, ਤੇਰ ਤੇ ਗੱਲ ਬਾਤ ਤੇ ਉਸ  
 ਤੋਂ ਵੀ ਅਜੀਬ ਉਸ ਦਾ ਬਰਸਾਤੀ ਅਗੇ ਆ ਫਟਕਣਾ ਸੀ, ਜਿਥੇ  
 ਜਿੜੀ ਜਨੌਰ ਵੀ ਨਾ ਫਟਕੇ ।

ਬੁੜਾਰ ਪਲੋ-ਪਲੀ ਚੌਰ ਫੜਦਾ ਗਿਆ। ਟੰਡੂਪ ਸੁਨਮ ਵਾਂਗ ਹੀ ਇਕ ਅਨੋਖੀ ਜਹੀ ਸੁਨ, ਸੀਤਲ ਸੁਨ, ਤਨ ਵਿਚ ਵਾਖਲ ਹੋ ਉਸ ਨੂੰ ਕਪਕਪਾ ਰਹੀ ਸੀ ਤੇ ਰੋਡੀ ਕੰਬਲ ਵਿਚ ਗੋਲ ਗੋਲ ਹੋ ਗਲ ਵਿਚ ਧਜੀ ਜਾ ਰਹੇ ਸਨ, ਮੇਘ ਸੁਕਦਾ ਜਾ ਰਿਹਾ ਸੀ। ਸਿਆਣਿਆਂ ਆਖਿਆ ਹੈ, ਪਾਣੀ ਵਿਚ ਆਦਮੀ ਦੀ ਜਾਨ ਹੈ ਪਰ ਪ੍ਰਦੇਸੀ ਬੀਮਾਰ ਨੂੰ ਜਿਸ ਨੂੰ ਅੱਲਾ ਮੀਆਂ ਦੇ ਹਵਾਲੇ ਕਰ ਦਿਤਾ, ਹੋਵੇ ਪਾਣੀ ਕੌਣ ਦੇਵੇ।

ਏਨੇ ਨੂੰ ਪੈਂਠਾਂ ਦੀ ਚਾਪ ਸੁਣਾਈ ਦਿਤੀ। ਕਿੱਡੀ ਸਾਰੀ ਆਸ ਨਾਲ ਮੈਂ ਕੰਬਲ ਵਿਚ ਅੰਗਾਰੇ ਵਰਗੀਆਂ ਤਪਦੀਆਂ ਭਰਦੀਆਂ ਅੱਖਾਂ ਥੋਲ੍ਹੀਆਂ, ਦੁਨੀਆਂ ਵਿਹੁ ਨਾਲ ਭਰੀ ਜਾਪੀ ਤੇ ਇਸ ਵਿਹੁ ਭਰੀ ਦੁਨੀਆਂ ਵਿਚ ਟੰਡੂਪ ਸੁਨਮ ਮੇਰੇ ਸਾਹਮਣੇ ਫਰਸ਼ ਤੇ ਭੁਕਿਆ ਆਪਣੀ ਚਪਲੀ ਨਾਲ ਕੁਝ ਕਰ ਰਿਹਾ ਸੀ।

“ਟੰਡੂਪ ਸੁਨਮ!” ਮੈਂ ਆਵਾਜ਼ ਦਿਤੀ।

“ਹਾਂ ਜੀ!” ਟੰਡੂਪ ਨਿਰਾ ਪੁਰਾ ਲਦਾਖ ਦਾ ਜਾਂਗਲੀ ਤਾਂ ਹੈ ਨਹੀਂ ਸੀ, ਬੜਾ ਸਿਆਣਾ ਸੀ। ਤੇ ਉਸਨੂੰ ‘ਹਾਂ ਜੀ’ ਕਹਿਣਾ ਆਉਂਦਾ ਸੀ, ਪਰ ਜਦ ਉਹ ਫਰਸ਼ ਵਲ ਦਾ ਝਕਾ ਛਡ ਹੋਲੀ ਹੋਲੀ ਸੋਧ ਵਿਚ ਆਉਣ ਲੱਗਾ, ਤਾਂ ਮੈਨੂੰ ਮੈਓਂ ਜਾਪਿਆ ਜਿਵੇਂ ਕੋਈ ਭੁਸਲੀ ਭੇਂ ਰੰਗਾ ਸੰਡ-ਅਫਰੀਕਾ ਦੇ ਸਹਿਰਾਵਾਂ ਦਾ ਅੜਦਹਾ ਸੰਡ-ਆਪਣੀ ਖੁਡ ਵਿਚੋਂ ਬਾਹਰ ਨਿਕਲਦਾ ਪਹਿਲੀ ਅੰਗੜਾਈ ਲੈ ਟਿਹਾ ਹੋਵੇ। ਉਸ ਦੇ ਏਦਨ ਵਿਚ ਜਿਵੇਂ ਹਿਮਾਲੀਆਂ ਦੀਆਂ ਚਿਟਾਨਾ ਦੀ ਲਾਲ ਪੀਲੀ ਕਢੂਰ ਰਗਤ ਵਸ ਗਈ ਹੋਵੇ, ਉਸ ਦੇ ਮੰਮੇਲ ਨਕਸ਼ ਤੇ ਵਾਲ ਰਹਿਤ ਨੋਡੀ, ਉਪਲੇ ਲਥਾਂ ਦੇ ਸਿਰਿਆਂ ਤੋਂ ਤਿੰਨ ਤਿੰਨ ਬਲਾਂ ਦੀਆਂ ਸੂਈਆਂ ਬਦ ਸ਼ਗਾਨ ਇਸ਼ਾਰੇ

ਮਾਰਦੀਆਂ ਤੇ ਸਿਰ—ਉ ਮੇਰੇ ਰੱਦਾ ! ਅਗਲਾ ਪਾਸਾ ਘਰੜ  
 ਮੰਨਿਆ ਹੋਇਆ ਤੇ ਪਿੱਛਲੇ ਅਧੇ ਵਾਲਾਂ ਦੀ ਗੁਟੀ ਚੋਟੀ ਉਤੇ  
 ਲਿਆ ਕੇ ਏਨ੍ਹੀ ਹੋਈ । ਤੇਜ਼ ਨਾਈਟ ਸੂਟ ਦਾ ਉਤਾਰ, ਗਲ ਵੀ  
 ਗਿਟਿਆਂ ਤਕ ਪੈਂਦੀ ਨਾਈਟ ਸੂਟ ਦੀ ਕਮੀਜ਼ ਦਾ ਉਤਾਰ—ਇਹ  
 ਸੀ ਕਰਗਲੀ ਤਾਜਰਾਂ ਦਾ ਪਾਲਤੂ ਟੰਡੁਪ ਸੁਨ੍ਹਮ । ਬੋਲਦਾ ਤਾਂ  
 ਬੜੇ ਸਹਿਜ ਸੁਭਾ, ਬੜੇ ਹੀ ਠੱਰਮੇ ਨਾਲ ਗਲ ਨੂੰ ਤੌਲ ਤੌਲ  
 ਤਾਂ ਕਦਮਾਂ ਨੂੰ ਤੌਲ ਤੌਲ ਤੁਰਦਾ, ਅਤ ਸੁਸਤ ਮਸ਼ੀਨ ਵਾਂਗ ।

“ਟੰਡੁਪ ਪਾਣੀ ਦਾ ਗਲਾਸ ਲਿਆ ।” ਅਤੇ ਮੈਨੂੰ ਪਤਾ ਸੀ  
 ਉਹ ਲਿਆਏਗਾ ਜ਼ਰੂਰ, ਸਹਿਜ ਸੁਭਾ ਠੱਰਮੇ ਨਾਲ ਅਤ ਸੁਸਤ  
 ਮਸ਼ੀਨ ਵਾਂਗ ਕੋਈ ਡੋਢ ਘੰਟੇ ਤਕ ।

ਹਿਮਾਲੀਆ ਦੇ ਪੱਥਰਾਂ ਦੀ ਬਣੀ ਹੋਈ ਸੁਸਤ ਮਸ਼ੀਨ ਮੜੀ  
 ਤੇ ਪੰਜ-ਸਾਲਾ ਬਲਜੀਤ ਦੇ ਪੋਤਿਆਂ ਨੂੰ ਇਕੱਤ੍ਰ ਕਰਦੀ ਹੋਈ  
 ਹੇਠਲੀ ਪਾਰਟੀ ਵਿਚ ਜਾ ਰਲੀ ।

ਮੈਨੂੰ ਸੁਖ ਦਾ ਸਾਹ ਆਇਆ, ਪਾਣੀ ਦਾ ਘੁਟ ਮਿਲੇਗਾ  
 ਤਾਂ ਸਹੀ, ਪਾਣੀ ਵਿਚ ਜਾਨ ਹੈ, ਭਾਵੇਂ ਹਮਾਲੀਆ ਦਾ ਟੰਡੁਪ ਸੁਨ੍ਹਮ  
 ਆਪ ਜਮਦੂਤ ਵਰਤਾ ਹੈ । ਮੈਂ ਕੰਬਲ ਨਾਲ ਮੂੰਹ ਢਕ ਲਿਆ । ਗੱਡੇ  
 ਹੋਰ ਵੀ ਜ਼ੋਰ ਨਾਲ ਗਲ ਵਿਚ ਘੱਸੇ, ਉੱਸਲ ਵਟੇ ਲਏ । ਹਣ ਸਿਰ  
 ਧੜ ਤੇ ਲਤਾਂ ਕੰਬਲ ਤੇ ਦਰੀ, ਬੀਮਾਰ ਤੇ ਬੀਮਾਰ ਦਾ ਸਾਜ਼ ਸਾਮਾਨ  
 ਮੰਜੇ ਦੀ ਪੁਆਂਦੀ ਤੇ ਗੁਛਾ ਮੁਛਾ ਹੋ ਗਿਆ । ਟੰਡੁਪ ਦੀ ਸ਼ਕਲ ਆਪਣੇ  
 ਅਸਲੇ ਤੋਂ ਵੀ ਵਧ ਮੁਹੀਬ ਬਣ ਮੇਰੀਆਂ ਬੰਦ ਅਖਾਂ ਅਗੇ ਖਲੋ ਗਈ,  
 ਭੈ ਰੂਪ ਸੀ ਉਹ ਸ਼ਕਲ ਜਮਦੂਤ ਵਾਂਗ । ਪਸਾਵਰ ਦੀ ਸ਼ਮਸ਼ਾਨ  
 ਭੂਮੀ ਮੈਂ ਦੇਖੀ ਹੈ । ਉਸ ਦੇ ਦਰਵਾਜ਼ੇ ਉਤੇ ਪੱਥਰ ਦੇ ਦੋ ਟੰਡੁਪ  
 ਸਨਮ ਖਲੋਤੇ ਦੁਆਰ ਪਾਲ ਦੇ ਕਰਤਵ ਦਾ ਪਾਲਨ ਕਰਦੇ ਹਨ  
 ਅਤੇ ਆਈਆਂ ਅਰਬੀਆਂ ਦਾ ਸੁਆਗਤ ਕਰਦੇ ਹਨ । ਤੇ ਮੇਰੀਆਂ

ਅੱਖਾਂ ਸਨਮੁਖ ਖਲੋਤਾ ਲਘੂ-ਕਾਲ ਦੇਵ ਵਰਾਟ ਰੂਪ ਧਾਰਨ ਕਰ  
 ਗਿਆ ਤੇ ਮੁਸਕਰਾਉਣ ਲਗਾ। ਸਾਰੇ ਲਾਹੌਰ ਜਿੰਨੀ ਵਿਸ਼ਾਲ ਉਸਦੀ  
 ਮੁਸਕਰਾਨਯੋਗੀ, ਏਨੀ ਹੀ ਕੋਝੀ ਨੀਰਸ, ਬਦਜ਼ਾਇਕਾ। ਹਥ ਉਤੇ ਇਕ  
 ਨਿੱਕਾ ਜਿਹਾ ਗਲਾਸ ਸੀ, ਅਵੱਸ਼ ਇਸ ਵਿਚ ਮੇਰੀ ਰੂਹ ਬੰਦ  
 ਕਰੇਗਾ। ਕਰ ਲਵੇ ਰੂਹ ਬੰਦ, ਰੂਹ ਹੋਵੇਗੀ ਤਾਂ ਬੰਦ ਕਰੇਗਾ।  
 ਲਾਹੌਰ ਵਿਚ ਜਿਹਨੇ ਕਦਮ ਪਾਇਆ ਉਸਦੀ ਰੂਹ ਲਕਸਮੀ ਦੇਵੀ  
 ਦੀ ਮੋਹਣੀ ਮੂਰਤ ਨੇ ਕਬਜ਼ ਕਰ ਲਈ। ਲੜ੍ਹ ਲੈ ਬਈ ਟੰਡੁਪ  
 ਸੁਨੁਮਾ, ਜਿਸ ਨੁਕਰੇ ਹੈ ਰਿਬੜੀ ਹੋਈ ਲਭ ਲੈਂ। ਏਨੀ ਦੇਰ ਸੀ  
 ਕਿ ਆਪ ਹਜ਼ਰਤ ਛਿਨ ਭੰਗਰ ਵਿਚ ਪਤਰਾ ਵਾਚ ਗਏ।

ਇਹ ਹੈ ਕਰਗਲੀਆਂ ਦਾ ਪਾਲਤੂ ਪਿਆਰਾ ਟੰਡੁਪ; ਪੰਜਾਬ ਦੇ  
 ਨਵਪੰਗਰਦੇ ਆਰਟ ਦੀ ਰੂਹ ਨੂੰ ਕਸ਼ਮੀਰ ਖੜਨ ਖਾਤਰ ਯਮਦੁਰ  
 ਬਣ ਗਿਆ। ਪਰ ਰੂਹ ਤਾਂ ਨਿਤ ਜਾਂਦੀ ਹੈ ਕਸ਼ਮੀਰ। ਪਲ ਵਿਚ  
 ਜਾਂਦੀ ਹੈ, ਪਲ ਵਿਚ ਮੁੜ ਵੀ ਆਉਂਦੀ ਹੈ, ਸਾਰੇ ਨਜ਼ਾਰੇ ਦੇਖ  
 ਆਉਂਦੀ ਹੈ, ਵਾਸਨਾ ਸੰਘ ਵੀ ਆਉਂਦੀ ਹੈ ਪਰ ਸਰੀਰ ਜ਼ਰਾ  
 ਸਥੂਲ ਹੁਸਮਦਾਰ ਬੀਜ਼ ਹੋਈ, ਇਹ ਤਾਂ ਵਿਰਾਟ ਰੂਪ ਦੇ ਗਲਾਸ ਵਿਚ  
 ਵੀ ਨਹੀਂ ਆ ਸਕਦਾ। ਕਸ਼ਮੀਰ ਜਾਂਦੇ ਜਾਂਦੇ ਆਹ ਦਿਨ ਆ ਗਏ।

ਪਰ ਇਹ ਪੰਜਤੱਤ ਦਾ ਤੇ ਨਵੇਂ ਵਿਗਿਆਨ ਅਨੁਸਾਰ ਅਨੇਕਾਂ  
 ਤੱਤਾਂ ਦਾ ਸਥੂਲ ਸਰੀਰ ਇਕ ਵਾਰ ਕੁਲੂ ਹੋ ਆਇਆ ਹੈ। ਇਸ ਵਿਚ  
 ਕੋਈ ਅਚੰਭ ਦੀ ਤਾਂ ਗਲ ਨਹੀਂ, ਸਾਧਾਰਨ ਜਹੀ ਗਲ ਹੈ, ਪਰ  
 ਜੁਲੂ ਦੇਸ ਹੈ ਇਕ ਅਚੰਭਾ ਦੇਸ। ਏਥੇ ਦੇਵਤਿਆਂ ਦਾ ਰਾਜ ਹੈ,  
 ਨਿਕੀਆਂ ਨਿਕੀਆਂ ਪਟੂਆਂ ਵਿਚ ਵਲੋਟੀਆਂ ਅਪਛਰਾਵਾਂ ਪੰਜਾਬੀ  
 ਬਾਂਕਿਆਂ ਦਾ ਚਾਅ ਪੂਰਾ ਕਰਨ ਤੇ ਤਪੀ ਤਪੀਸਰਾਂ ਦਾ ਜਤ ਹਰਨ  
 ਲਈ ਲਕੜ ਹਾਰਨਾਂ ਬਣ ਫਲਾਂ ਮੇਵਿਆਂ ਦੀ ਭਰਪੂਰ ਵਾਸਨਾ  
 ਉਡਾਂਦੀਆਂ ਪਰਬਤ-ਧਾਰਾ ਤੋਂ ਉਤਰ ਆਉਂਦੀਆਂ ਹਨ ਤੇ ਗਾਹਕਾਂ

ਲੋੜ ਵੰਦਾਂ ਨੂੰ ਆਪਣਾ ਸੌਦਾ ਪੱਤਰ ਵੇਚ ਐਹੋ ਜਾ ਐਹ ਜਾ  
ਹੋ ਜਾਂਦੀਆਂ ਹਨ ।

ਕਲੂੰ ਤੋਂ ਪਰੋ ਮਨਾਲੀ ਨੂੰ ਤੇ ਰੋਟਾਂਗ ਜੋਤ ਨੂੰ ਲੰਘ ਜੋ  
ਬਟਫਾਨੀ ਦੇਸ ਆਉਂਦਾ ਹੈ ਉਸਦਾ ਨਾਉਂ ਲਾਹੁਲ ਦੇਸਾ ਹੈ । ਏਥੇ  
ਹਜ਼ਾਰਾਂ ਦੀ ਮੰਖਿਆ ਵਿਚ ਟੰਡੂਮ ਵਸਦੇ ਹਨ । ਗਰਮੀਆਂ ਵਿਚ ਇਨ੍ਹਾਂ  
ਦੀ ਕੁਲੂੰ ਵਲ ਆਵਾ ਜਾਂਦੀ ਵਧ ਜਾਂਦੀ ਹੈ । ਇਹ ਬੜੇ ਤਜਾਰਤੀ  
ਲੋਕ ਹਨ । ਕਈ ਤਾਂ ਡਾਢੇ ਤਕੜੇ ਸੇਠ ਹਨ ਅਤੇ ਪੰਜਾਬ ਨਾਲ  
ਉਨ ਕੁਠ ਆਦਿ ਸ਼ੋਅਾਂ ਦੀ ਵੇਚ ਵਿਚਾਰੀ ਕਰਦੇ ਹਨ । ਲਾਹੁਲ  
ਦੇ ਰੰਗੀਲੇ ਟੰਡੂਪਾਂ ਦੀ ਚੇਤੀ ਵੀ ਇਕ ਮਧੂਬਾਲਾ ਹੈ, ਜਿਸ ਦਾ  
ਨਾਮ ਕੰਜੇਸ ਹੈ, ਜੇਹੜੀ ਕੁਲੂੰ ਸ਼ਹਿਰ ਦੇ ਲੁਗੜੀ ਬਾਜ਼ਾਰ ਵਿਚ ਵਾਸ  
ਕਰਦੀ ਹੈ । ਆਉਂਦਿਆਂ ਜਾਂਦਿਆਂ ਦਾ ਮਨ ਪਰਚਾਉਂਦੀ ਹੈ ।  
ਜਦ ਲਾਹੁਲੀ ਮੁੰਡਿਆਂ ਖੁੰਡਿਆਂ ਦੀ ਸਭਾ ਜੁੜੀ ਹੋਵੇ ਤੇ ਇਹ ਪਹਾੜ  
ਦੀ ਕੰਜ ਰਾਭਰੂ ਰੂਹਾਂ ਨੂੰ ਲੁਗੜੀ ਦੀਆਂ ਕਟੋਰੀਆਂ ਵੰਡਦੀ, ਆਪ  
ਸੋਮਰਸ ਦੀ ਤਾਰ ਬਣ ਸਭਾ ਵਿਚਕਾਰ ਬੈਠ ਜਾਂਦੀ ਹੈ, ਡੱਡਾਂ ਦੇ  
ਸ਼੍ਰਯਰ ਸਾਜ਼ ਹਰਕਤ ਵਿਚ ਆਉਂਦੇ ਹਨ, ਕੰਜੇਸ ਹੁਰ ਦੇ ਤਿਬਤੀ  
ਬੋਲ ਅਸਮਾਨ ਵਲ ਤੁਰਦੇ ਹਨ ਤਾਂ ਇੰਦਰ ਦਾ ਸੰਘਾਸਨ ਛੋਲ  
ਜਾਂਦਾ ਹੈ, ਉਰਵਸੀ ਦੇ ਪੈਰ ਬਿੜਕ ਜਾਂਦ ਹਨ । ਕੋਲ ਵਗਦੀ  
ਬਿਆਸਾ ਦੀ ਨਿਰਮਲ ਜਲ-ਧਾਰ ਸੋਮ ਰਸ ਨਾਲ ਠਾਠਾਂ ਮਾਰ  
ਮਾਰ ਉਠਦੀ ਹੈ ।

ਪਰ ਭਾਵੇਂ ਕੰਜੇਸ ਟੰਡੂਪਾਂ ਦੀ ਬਰਾਵਰੀ ਵਿਚੋਂ ਸੀ, ਪਰ  
ਜਾਪਦਾ ਇਹ ਸੀ ਕਿ ਲੱਦਾਖੀ ਟੰਡੂਪ ਵਾਂਗ ਲਾਹੁਲ ਦੀ ਇਹ  
ਕੰਜੇਸ ਵੀ ਕਿਸੇ ਕਰਗਲੀ ਤਾਜਰ ਵਰਗੇ ਦੀ ਪਾਲਤੂ ਰਹਿ ਚੁਕੀ  
ਸੀ । ਕਰਗਲ ਦਾ ਨਾ ਸਹੀ, ਕੁਲੂੰ ਦਾ ਸਹੀ । ਕੁਲੂੰ ਦਾ ਕੋਈ ਪੰਜਾਬੀ  
ਆਇਆ ਤਾਜਰ ਕੁਠੂੰ ਦੀ ਤਜਾਰਤ ਕਰਦਾ ਕਰਦਾ ਬਾਲੀ ਕੁਨੇਸ

ਨੂੰ ਵੀ ਕੁਠ ਦੀ ਪੁੜੀ ਜਾਣ ਖਰੀਦ ਬੈਠਾ ।

ਬੁਖਾਰ ਦੀ ਘੜੀ ਵਿਚ ਅਣਜਾਤੇ ਹੀ ਮੇਰੇ ਗੋਡੇ ਗਾਲ ਵਿਚ  
ਧਸੀ ਜਾ ਰਹੇ ਸਨ ਤੇ ਸੁਰਤ ਦੌੜ ਰਹੀ ਸੀ । ਫੇਰ ਇਸ  
ਕੁਠ ਦੀ ਭੁਸ਼ਬੁਦਾਰ ਪੁੜੀ ਨੂੰ ਆਪਣੇ ਮਨ ਮੰਦਰ ਵਿਚ ਲੋ ਕਰਨ  
ਤੇ ਭੁਸ਼ਬੁਦ ਭਰਨ ਲਈ ਜਗਾਇਆ । ਲੋਹੇ ਦੇ ਗਹਿਣਿਆਂ ਦਾ ਸੰਗਾਰ  
ਉਤਾਰਿਆ, ਸੁਥਾਪਾ, ਲਕ ਬਨ੍ਹਤੇ ਹੋਰ ਪਤਾਂ ਨਹੀਂ ਕੀ ਕੀ ਉਤਾਰਿਆ,  
ਨੁਹਾਇਆ, ਧੁਆਇਆ, ਚੁਮਿਆ ਚਟਿਆ, ਬਣਾ ਸੁਆਰ ਕੇ  
ਸਲਵਾਰ ਪਾਈ, ਸਾੜੀ ਲੁਆਈ, ਅਦਾ ਨਾਲ ਕਤਲ ਕਰਨਾ  
ਸਿਖਾਇਆ । ਇਨ੍ਹਾਂ ਤੋਂ ਛੁਟ ਉਹ ਸਿਗਾਰ ਦੇ ਕਸ ਭਰਦੀ ਤਾਂ ਧੂਆ  
ਉਸ ਦਿਆਂ ਨਕਰਿਆਂ ਵਾਂਗ ਵਲ ਖਾਦਾ । ਜਦ ਉਹ ਪਾਲਤੂ ਸੀ  
ਤਾਂ ਕੁਲੂ ਦੇ ਤਾਜਰ ਨੂੰ ਸਰਾਂ ਵੱਡੀ ਤੇ ਨਾਲੇ ਆਪਣੇ ਓਪਰੇ ਜਹੋ  
ਲਹਿਜੇ ਵਿਚ ਕਹਿੰਦੀ “ਸ਼ਾਲਾ ਜੁਆਨੀਆਂ ਮਾਣੇ ।”

ਹੁਣ ਉਹ ਜਦੋਂ ਲੁਗਾੜੀ ਪੀਕੇ ਲਾਹੂਲੀ ਮੁੰਡਿਆਂ ਨੂੰ ਇਹ  
ਰਹਿਤ ਸੁਣਾਉਂਦੀ ਤਾਂ ਉਹ ਖਿੜ ਖਿੜ ਹਸ ਛਡਦੇ ।

ਫੇਰ ਇਕ ਸਮੇਂ ਜਦ ਕੁਠ ਦੇ ਸੁਦਾਗਾਰ ਦੇ ਘਰ ਸੁਨਹਿਰੀ  
ਪਟੀਆਂ ਵਾਲੀ ਧਰਮ ਪਤਣੀ ਆਈ ਤੇ ਕੁਠ ਦੀ ਇਹ ਅਧ ਵਰਤੀ  
ਪੁੜੀ, ਕੁੜੇ ਵਾਂਗ ਦਰਾਂ ਤੋਂ ਬਾਹਰ ਕਢ ਦਿਤੀ ਗਈ, ਏਸੇ ਕਰਕੇ  
ਹਾਲੇ ਵੀ ਉਸਦੀਆਂ ਨਿਕੀਆਂ ਨਿਕੀਆਂ ਅੱਖਾਂ ਵਿਚ ਇਕ ਅਤ  
ਉੱਘਾ ਗਾਮ ਹੈ ! ਲੁਗਾੜੀ ਖਾਨੇ ਵਿਚ ਗੋਡੇ ਦੀ ਟੇਕ ਬੈਠੀ ਜਾਂ  
ਸਾਹਮਣੇ ਫੜਕ ਉੱਤੇ ਧਾਨਾਂ ਦਿਆਂ ਬੇਤਾਂ ਦੇ ਨਾਲ ਨਾਲ ਚਹਿਲ  
ਕਦਮੀ ਕਰਦੀ ਨੂੰ ਜੇ ਕਦੇ ਕੋਈ ਮੱਟੇ ਮਾਸ ਵਾਲੀ ਪੰਜਾਬਣ ਮਿਲ  
ਪਵੇ ਤਾਂ ਉਸਦਾ ਮੱਥਾ ਇਕ ਵਮ ਵਟਿਆ ਜਾਂਦਾ ਹੈ ਤੇ ਨਿਕੀਆਂ  
ਅੱਖਾਂ ਘਿਰਨਾਂ ਵਿਚ ਸੁੰਗਾੜ ਕੇ ਹੋਰ ਵੀ ਨਿਕੀਆਂ ਤੇ ਉੱਘੀਆਂ  
ਹੋ ਜਾਂਦੀਆਂ ਹਨ ।

ਕੰਜੇਸ ਹਾਲੇ ਜੁਆਨ ਸੀ। ਲਾਹੂਲ ਦੇ ਗਿਲਾਜ਼ਤ ਪਸੰਦ  
ਗਭਰੂਆਂ ਦੀ ਗਿਲਾਜ਼ਤ ਉਹਨੂੰ ਚੰਗੀ ਨਹੀਂ ਲਗਾਈ ਸੀ, ਪਰ  
ਦਿਲ ਮਿਲਦਾ ਸੀ ਤਾਂ ਉਹਨਾਂ ਨਾਲ। ਤੇ ਭਾਹੇ ਉਹ ਸੁਟ ਪਾਓਂਦੀ  
ਤੇ ਪੰਜਾਬੀਆਂ ਵਾਂਗ ਤੁਰਦੀ ਸੀ ਤਾਂ ਵੀ ਉਹ ਸ਼ਾਇਦ ਮੇਰੇ ਤੇ  
ਕਰਗਲੀਆਂ ਦੇ ਟੇਡੂਪ ਸੁਨਮੂਨ੍ਹੀ ਤਰਜੀਹ ਦੇ ਵਿੰਦੀ।

ਇਕ ਦੁਪਹਿਰ ਮੈਂ ਉਪਰੋਕਤੀ ਆਈ ਮੀਅਤ ਵਿਚ ਲੁਗੜੀ  
ਬਾਜ਼ਾਰ ਦੇ ਭੇਤ ਮਲਮ ਕਰਨ ਲਈ ਏਧਰ ਆ ਨਿਕਲਿਆ, ਜਿਥੇ  
ਕੰਜੇਸ ਕੁਲੂ ਦੀ ਕਿਸੇ ਸਹੱਲੀ ਨਾਲ ਚਹਿਲ ਕਦਮੀ ਕਰ ਰਹੀ ਸੀ।

ਦਿਲ ਨੇ ਕਿਹਾ ਜੇਕਰ ਇਸ ਉਪਰੀ ਕੋਮ ਦੀ ਕੁੜੀ ਨਾਲ  
ਕੁਝ ਟਾਲ ਬਾਤ ਹੋ ਜਾਏ, ਤਾਂ ਕੁਲੂ ਦੀ ਯਾਤਰਾ ਸਫਲ ਸਮੇਂ  
ਪਰ ਸਵਾਲ ਇਹ ਸੀ, ਬੁਲਾਵਾਂ ਤਾਂ ਕਿਵੇਂ ਦੁਲਾਵਾਂ? ਰਾਲ ਕਰਾਂ  
ਤੇ ਕੀ ਕਰਾਂ?

ਛੇਸਲਾ ਹੋਇਆ ਅੱਖਾਂ ਨਾਲ ਇਸ਼ਾਰੇ ਕੀਤੇ ਜਾਣ। ਉਹ  
ਹਲਕੇ ਹਲਕੇ ਪੰਚ ਰਖਦੀਆਂ ਮੇਰੀ ਵਲ ਵਧ ਰਹੀਆਂ ਸਨ ਜਦ ਉਹ  
ਮੇਰੇ ਕੋਲ ਆਈਆਂ ਤਾਂ ਮੈਂ ਕੰਜੇਸ ਨੂੰ ਰਜਕੇ ਤਾਕਿਆ, ਫੇਰ ਲੰਬਾ  
ਹਉਕਾ ਭਰਕੇ ਪਾਨਾਂ ਦੇ ਵਿਤਾਂ ਦੀ ਪੱਥਰ ਦੀ ਵਾੜ ਤੇ, ਜਿਹੜੀ ਕੋਈ  
ਲਕ ਲਕ ਉੱਚੀ ਸੀ, ਬੈਠ ਗਿਆ। ਕੰਜੇਸ ਨੇ ਵੀ ਹਨੇਰੇ ਵਲ  
ਤਾੜਕੇ ਤਾਕਿਆ ਤੇ ਇਕ ਲੰਬਾ ਸੂਟਾ ਲਾਕੇ ਸਿਗਾਟਿਟ ਸੱਜੇ ਹਥ  
ਦੀਆਂ ਉੱਗਲਾ ਵਿਚ ਭੁਆਉਣ ਲਗੀ, ਤੇ ਬਿਨਾ ਅੱਟਕੇ ਉਸੇ  
ਚਾਲ ਅਗੋ ਵਧ ਗਈ। ਫੇਰ ਮੁੜੀ, ਕੋਲ ਦੀ ਲੰਘੀ, ਏਸੇ ਤਰ੍ਹਾਂ  
ਇਸ਼ਕ ਦੇ ਮੇਦਾਨ ਵਿਚ ਇਸ਼ਾਰੇ ਘੁੜਦੇ ਰਹੇ, ਤੇ ਚੁਪ ਦਾ ਰਾਜ  
ਰਿਹਾ। ਜਦ ਇਸ ਤਾੜ ਘੁੜ ਦੇ ਕੁਲ ਦਾਅ ਪੇਚ ਮੁਕ ਗਏ, ਤਾਂ  
ਮੈਨੂੰ ਆਪਣਾ ਮੌਨ ਡਾਢਾ ਤੰਗ ਕਰਨ ਲੱਗਾ।

ਹੁਣ ਕੋਈ ਨਵਾਂ ਹੱਲ ਲਭਿਆ ਜਾਏ। ਇਹ ਸੋਚ ਮੈਂ ਬੋਨੇ

ਏ ਖੇਤਾਂ ਦੀ ਵਾੜ ਤੋਂ ਉਠਿਆ ਅਤੇ ਮੁਕਾਬਲੇ ਤੇ ਚਹਿਲ ਕਦਮੀ  
ਸ਼ੁਰੂ ਕਰ ਦਿਤੀ। ਇਕ ਪਹਾੜੀ ਪਤਲਾ ਪਤੰਗ ਬੁਝਾ ਤੇ ਉਸ ਦੀ  
ਲੁੱਥੀ ਜਹੀ ਮੁਟਿਅਰ, ਗਾਉਂਦੇ ਸਾਡੀ ਸੜਕ ਤੋਂ ਦੀ ਲੰਘ ਗਏ।

ਕੰਜਸ ਮੌਰ ਵਲ ਆ ਰਹੀ ਸੀ ਅਤੇ ਜਕੋ ਤਕੀ ਵਿਚ ਮੈਂ  
ਉਸ ਵਲ ਵਧ ਰਿਹਾ ਸਾਂ। ਸੋਚਦਾ ਸਾਂ, ਹੋਵਾਂ ਅਗੋਂ ਕਿ ਮੁੜ ਪਵਾਂ।  
ਮੈਂ ਵੀ ਪ੍ਰਦੇਸੀ ਤੇ ਤੂੰ ਵੀ ਪਹਿੰਚਣ, ਅਤਾਂ ਹੋ ਕੇ ਕੀ ਕਰਾਂ, ਸ਼ਿਅਰ  
ਚੇਤੇ ਆਇਆ, ਮੁੜਾ ਅਨਾੜੀ ਕੁਝ ਬੇਲ ਨਾ ਸਕ, ਅਗੇ ਅਗੇ  
ਛੈਰ! ਜੇ ਉਹ ਆਪ ਬੁਲਾ ਲਵੇ ਕਿਤੇ!

ਕੰਜਸ ਕੋਲ ਆ ਰਾਈ, ਉਸ ਦੀ ਸਹੇਲੀ ਵੀ। ਤੇ ਫਟ ਉਸ  
ਦੇ ਮੁੜ ਵਿਚੋਂ ਪੇਲੇ ਜਹੋ ਬੰਬ ਫਟਿਆ।

“ਕੁਸ਼ਤੀ ਕਰਗਾ।” ਨਾਲ ਹੀ ਉਸ ਨੇ ਆਪਣੀ ਛਾਤੀ ਦਾ  
ਜਾਇਜ਼ਾ ਲਿਆ ਤੇ ਨਿਗਾਹ ਸੱਜ ਖੱਬੇ ਮੌਹਿਆਂ ਉਤੋਂ ਦੀ ਫੇਰੀ।

“ਹਮ ਲਾਹੂਲ ਕਾ ਹੈ, ਹਮ ਕੁਲੂ ਕਾ ਨਹੀਂ ਹੈ। ਕੁਸ਼ਤੀ  
ਲੜੇਗਾ?” ਉਸ ਨੂੰ ਫੇਰ ਚੈਲੰਜ ਕੀਤਾ।

“ਹਮ ਏਕ ਟਾਂਗ ਮੈਂ ਗਿਰਾਤਾ ਹੈ, ਕੁਲੂ ਕਾ ਜਨਾਨੀ  
ਨਹੀਂ ਹੈ।”

“ਬੇਲਾਂ ਤਾਂ ਕੀ ਬੇਲਾਂ?” “ਬੇਲਾਂ ਤਾਂ ਕਿਵੇਂ ਬੇਲਾਂ?”

ਮੇਰੇ ਇਹ ਦੋ ਪੁਰਾਣੇ ਸਵਾਲ ਇਸ ਨਾਜ਼ੂਕ ਮਰਹਲ ਤੇ  
ਉੱਘੜ ਉੱਘੜ ਤੇ ਅਕਾਰ ਫੜ ਫੜ ਚਕਰਾਈਆਂ ਅੱਖਾਂ ਅਗੇ  
ਫਿਰਨ ਲਗੇ। ਪੱਥਰ ਨ ਲ ਕੇਣ ਕੁਸ਼ਤੀ ਕਰੇ, ਭੀਮਸੈਣ ਹੀ ਕਰੇ  
ਤਾਂ ਕਰੇ। ਮੈਂ ਤੂਨੂੰ ਕੀ ਸਮਝਿਆ ਸੀ, ਤੇ ਤੂੰ ਕੀ ਨਿਕਲੀ, ਪੱਥਰ  
ਬੱਜਰ ਪੱਥਰ ਦੀ ਕੰਜਸ, ਤੇਰੇ ਨਾਲ ਪਹਿਲਵਾਨੀ ਕਰੇ ਤਾਂ ਕੌਣ  
ਕਰੇ। ਇਹ ਸੋਚ ਮੌਰੀ ਰੂਹ ਕੰਬੀ, ਮੇਰਾ ਸਗੋਰ ਕੰਬਿਆ। ਉਸ  
ਦੇ ਚੈਲੰਜ ਬਿਸੁਣੇ ਕਰਦਾ, ਬਥਲਾ ਕੇ ਬੋਲਿਆ, “ਆਹ ਜਿਹੜਾ

ਮਕਾਨ ਹੈ, ਇਹ ਕੀ ਮਕਾਨ ਹੈ ?”

“ਲੁਗੜੀ ਬਾਜ਼ਾਰ” ਕੰਜੇਸ ਦੀ ਸਹੇਲੀ ਨੇ ਚਿਪੀ ਵਰਗਾ। ਮੰਹ ਥੱਲਿਆ। ਕੰਜੇਸ ਧਿੜ ਧਿੜਾ ਕੇ ਹਸ ਪਈ ਤੇ ਮੰਹ ਭੁਆਂ ਕੇ ਦੇਨੇ ਜਣੀਆਂ ਲੁਗੜੀ ਬਾਜ਼ਾਰ ਵਲ ਤੁਰ ਪਈਆਂ, ਪੈਰ ਪੈਰ ਤੇ ਦੇਨੇ ਜਣੀਆਂ ਹਾਸੇ ਨਾਲ ਲਿਫ਼ਰੀਆਂ ਜਾਂਦੀਆਂ ਸਨ, ਮੇਰੀ ਮੂਰਖਤਾ ਦਾ ਹਾਸਾ ਉਡਾਇਆ ਜਾ ਰਿਹਾ ਸੀ ਤੇ ਬਦ ਹੋਣ ਵਿਚ ਨਹੀਂ ਸੀ ਆਉ ਦਾ।

ਹੁਣ ਕੁਲੂ ਬੇਸ਼ਾਦਾ ਹੋ ਗਿਆ। ਕੁਲੂ ਵਿਚ ਕੰਜੇਸ ਰਹਿੰਦੀ ਸੀ, ਜਿਹੜੀ ਸ਼ਾਇਦ ਸਾਡੇ ਟੇਕ੍ਕਪ ਸੁਨ੍ਹਮ ਨੂੰ ਮੇਰੇ ਨਾਲੋਂ ਵਧੇਰੇ ਸਿਆਣਾ ਤੇ ਪਿਆਰ ਦੇ ਕਾਬਲ ਸਮਝਦੀ ਸੀ ਓਥੇ ਵੱਸਣ ਦਾ ਕੀ ਹਜ ਜਿਥੇ ਕੋਡੀ ਦੀ ਕੰਜੇਸ ਮੇਰੇ ਤੇ ਖਿੱਲੀ ਉੱਡਾ ਗਈ। ਹੁਣ ਮੈਂ ਆਪਣੀ ਮੂਰਖਤਾ ਤੇ ਆਪਣੇ ਆਪ ਨੂੰ ਬਚਾ ਰੀ ਫਿਟੇ ਤੋਏ ਕਰਦਾ ਕਿਸੇ ਹੋਰ ਪਿੜ ਵਿਚ ਪਟਕਾ ਮਾਰਨ ਦੀ ਆਸ ਤੇ ਜੀਉਣ ਲੱਗਾ।

ਕੁਲੂ ਤੋਂ ਲਾਹੌਰ ਆਇਆ, ਏਥੇ ਦੁਸ਼ਹਿਰੇ ਦਾ ਮੌਲਾ, ਵੇਖਣ ਗਿਆ, ਇਕ ਸਾਵੀ ਚੰਨੀ ਵਾਲੀ ਪਤਲੇ ਜਹੀ, ਸ਼ਕਲ ਗੂਝਤ ਤੋਂ ਐਵੇਂ ਮਸਾਂ ਗੁਜ਼ਾਰਾ, ਪਰ ਮੇਲੇ ਵਿਚ ਖੰਡੇ ਦੀ ਧਾਰ ਵਾਗ ਫਿਰੇ। ਉਸ ਦੀ ਮੇਹਰਬਾਨੀ ਤਕ ਕੁਲੂ ਦੀ ਕੰਜੇਸ ਤੇ ਉਸਦੀ ਮਸ਼ਕਰੀ ਮੁਲੋਂ ਭੁਲ ਗਈ। ਉਹ ਆਪਣੇ ਸਾਥ ਤੋਂ ਕਦੇ ਅਗੇ ਹੁੰਦੀ ਕਦੇ ਪ੍ਰਿਛੇ ਤੇ ਅਸੀਂ ਕਦੇ ਉਹਦੇ ਨਾਲ ਤੇ ਕਦੇ ਉਹਦੀਆਂ ਨਜ਼ਰਾਂ ਵਿਚ। ਕਦੇ ਉਹ ਜ਼ੀੜ ਵਿਚ ਗੁਆਚ ਜਾਂਦੀ ਤੇ ਕਈ ਮਿੱਟ ਅੱਖਾਂ ਦਿਲ ਤੇ ਮੌਲਾ ਸਭ ਸੁੰਨਾ ਪੈ ਜਾਂਦਾ। ਅੰਤ ਬਦਕਿਸਮਤੀ ਨੂੰ ਉਹ ਸਾਵੀ ਚੰਨੀ ਵਾਲੀ, ਮਸਾਂ ਗੁਜ਼ਾਰੇ ਜੋਗੀ, ਮੇਹਰਬਾਨ ਕੁੜੀ ਸਣੇ ਸਾਥ ਦੇ ਮੇਲੇ ਵਿਚ ਕਿਤੇ ਐਸੀ ਅਲੋਪ ਹੋਈ, ਕਿ ਲੱਭਣ ਵਿਚ ਨਾ ਆਵੇ। ਮੈਂ ਤੇ ਮੇਰੇ ਇਕ ਹੋਰ ਸਾਥੀ ਨੇ ਬਾਕੀ ਸਭ ਪਾਸਿਫ਼ੋ

ਅੱਖਾਂ ਬੰਦ ਕਰ ਸਾਟਾ ਮੇਲਾ ਛਾਣ ਮਾਰਿਆ, ਪਰ ਜਾਪਦਾ ਸੀ ਕਿ  
ਪਰੀ ਕਿਤੇ ਉਡ ਪੜ ਗਈ।

ਸ਼ਾਮ ਨੂੰ ਮੇਲਾ ਚਿੰਡਿਆ। ਸਾਵੇਂ ਦਿਲ ਥੋੜੇ ਥੋੜੇ ਉਤਾਰ  
ਵਿਚ ਸਨ। ਮੇਲੇ ਦੀ ਵਹੀ ਰੂਹੇ ਠੇਰਿਆਂ, ਜਾਤਕਾਂ ਵਾਲੀਆਂ  
ਮਾਈਆਂ ਤੇ ਹੋਰ ਕਮ ਹਿਮਤੀਆਂ ਨੂੰ ਡੇਗਦੀ, ਲਿਤੜਦੀ, ਧੱਕੇ  
ਮਾਰਦੀ ਡੇਹਗਾ ਸਾਹਿਬ ਦੇ ਕੋਲੋਂ ਹੂੰ ਹੂੰ ਕਰਦੀ ਸ਼ਾਂਹਰ ਵਿਚ ਦਾਖਲ  
ਹੋ ਜੁਦੇ ਜੁਦੇ ਬਾਜ਼ਾਰਾਂ ਵਿਚ ਵੰਡੀ ਜਾਣ ਲਗੀ। ਗਜ਼ਬ ਭੀੜ-ਭੜਕਾ  
ਸੀ। ਟਿੱਬੀ ਬਾਜ਼ਾਰ ਵਿਚ ਦੀ ਹੋ ਫਾਇਰ ਬਰਗੇਡ ਦੇ ਕੋਲ  
ਇਕ ਨਿੱਕੀ ਜਿਹੀ ਢਾਣੀ ਵਿਚੋਂ ਬੜਾ ਸ਼ੋਰ ਉਠ ਰਿਹਾ ਸੀ। ਹੀ ਹੀ,  
ਹੂੰ ਹੂੰ, ਸ਼ਿਕਾਰ ਓਏ, ਹੋਏ ਹੋਏ-ਤਮਾਮ ਖਿਲਕਤ ਵਾਹ ਦਾਹ ਏਸ  
ਨੁਕਤੇ ਵਲ ਜਿਹੜਾ ਪਲੋ ਪਲ ਵਡਾ ਤੇ ਵਧੇਰੇ ਪੁਰ-ਸ਼ੇਰ ਹੋ ਰਿਹਾ  
ਸੀ ਨੱਸੀ। ਸ਼ਾਇਦ ਕਿਤੇ ਢਾਂਗਾਂ ਚਲ ਗਈਆਂ। ਕੀ ਪਤਾ ਬਾਬਾ  
ਜੱਟਾਂ ਦਾ? ਅਸੀਂ ਵੀ ਮੁੜੇ, ਕੀ ਦੇਖਦੇ ਹਾਂ ਜੁ ਉਹੀ ਹਰੀ ਚੰਨੀ  
ਵਾਲੀ ਪਤਲੀ ਜਹੀ ਬੇਬਸ ਚਿੜੀ ਵਾਂਗ ਆਪਣੇ ਆਪਣੇ ਮਰੀ ਕਿ  
ਮਰੀ ਸਮਝਦੀ, ਪਸੂਆਂ ਦੀ ਭੂਤਗੀ ਹੋਈ ਢਾਣੀ ਵਿਚ ਫਸੀ ਡਿਗ  
ਡਿਗ ਪੈਂਦੀ ਹੈ, ਮੂੰਹ ਤੇ ਹਵਾਈਆਂ ਉਡ ਰਹੀਆਂ ਹਨ ਤੇ ਜਾਨ ਢਾਣੀ  
ਮੁਸੀਬਤ ਵਿਚ ਗਿੜਾਂਤਾਰ ਹੈ।

ਗੁਆਰ ਪਸੂ ਖੇਡ ਤੇ ਅਤਿ ਸੰਦਰ ਵਿਲ ਪਰਚਾਵਾ ਜਾਣ  
ਮੁੜ ਮੁੜ ਮਾਸੁਮ ਜਿੰਦ ਤੇ ਧਾਈ ਕਰ ਕਰ ਪੈਂਦੇ ਸਨ ਤੇ ਜਾਪਦਾ  
ਸੀ ਜਿਵੇਂ ਹੋਰ ਦੋ ਮਿੰਟਾਂ ਵਿਚ ਉਸ ਵਿਚਾਰੀ ਦੀ ਬੋਟੀ ਬੋਟੀ ਉਹਾ  
ਦੇਣਗ। ਕਈ ਵਾਰੀ ਤਾਂ ਇਸ ਹੌਹਾਂ ਪਾਸਿਓਂ ਪਸੂਆਂ ਦੇ ਹੋ ਰਹੇ  
ਹਲਿਆਂ ਵਿਚ ਓਹ ਐਸੀ ਨੁਪੀਕੀ ਜਾਂਦੀ ਕਿ ਉਸਦਾ ਸਿਰ ਮੂੰਹ  
ਦਿਸਣੋਂ ਰਹਿ ਜਾਂਦਾ। ਚੀਕਾਂ ਮਾਰਦੀ ਪਰ ਹੂੰ ਹੂੰ ਦੇ ਸ਼ੋਰ ਵਿਚ  
ਉਸਦੀ ਮਿਨ੍ਹੀ ਜਿਹੀ ਚੀਕ ਐਉਂ ਦਬ ਜਾਂਦੀ ਜਿਵੇਂ ਕਾਰਖਾਨੇ ਦੀ

ਰ. ਰਜ਼ਦੀ ਭੱਠੀ ਕੋਲ ਵਾਇਰਮੈਨਾਂ ਦੀ ਆਵਾਜ਼ ।

ਅਸੀਂ ਕਰੋਧ ਨਾਲ ਭਖ ਉਣੇ, ਵਿਲ ਵਿਚ ਹਜ਼ਾਰਾਂ ਗਾਲਾਂ  
ਕਵੀਆਂ। ਲੋਕਾਂ ਨੂੰ ਪਰੇ ਹਟੋਣ ਦਾ ਤਰਲਾ ਵੀ ਕੌਤਾ ਪਰ ਸਾਰਾ  
ਮੇਲਾ ਤਾਂ ਸ਼੍ਰੇ਷਼ਟ ਸ਼ਰਾਬੇ ਦਾ ਕਾਰਨ ਮਲੂਮ ਕਰਨ ਏਧਰੇ ਫਿਟਿਆ  
ਆ ਰਿਹਾ ਸੀ। ਉਥੋਂ ਸਾਡੀ ਵਾਹ ਪੇਸ਼ ਕੀ ਜਾ ਸਕਦੀ ਸੀ? ਕੋਈ  
ਦਸਾਂ ਕੁਕਦਮਾਂ ਤੇ ਪੁਲੀਸ ਕੰਸਟੇਬਲ ਬੜੇਤਾ ਸੀ, ਮੈਂ ਜਾ ਕੇ ਕਿਹਾ।

“ਕੰਸਟੇਬਲ ਸਾਹਿਬ—ਔਸ ਭੀਜ ਵਿਚ ਇਕ ਕੋਈ ਕੁੜੀ ਕਾਬੂ  
ਆ ਰਾਈ ਹੈ, ਜਾਓ ਛੇਤੀ।”

ਕੰਸਟੇਬਲ ਨੇ ਕੁੜੀ ਦੀ ਖਲਾਸੀ ਕਰਾਈ। ਵਿਚਾਰੀ ਬੁਰੀ  
ਤਰ੍ਹਾਂ ਮਧੇਲੀ ਗਈ ਸੀ। ਅਸੀਂ ਕੁੜੀ ਦੇ ਰੋਈ ਖਾਹ ਬਣ ਕੰਸਟੇਬਲ  
ਦੇ ਕੋਲ ਕੋਲ ਖੜ੍ਹੇ ਹੋ ਰਹੇ ਸੀ। ਬਹੁਤ ਸਾਰੀ ਭੀਜ ਖਿੰਡ ਗਈ  
ਸੀ ਪਰ ਕੁਝ ਲੋਕ ਹਾਲੇ ਵੀ ਘੁਰਾ ਘਤੀ ਸਾਡੇ ਦੁਆਲੇ ਖਲੋਤੇ ਸਨ।  
ਕੁੜੀ ਕੰਸਟੇਬਲ ਕੋਲ ਢੰਗਰੀ ਖਲੋਤੀ ਸੀ।

ਕੰਸਟੇਬਲ ਨੇ ਹੁਣ ਘੇਰਾ ਘਤੀ ਖਲੋਤੇ ਲੋਕਾਂ ਨੂੰ ਜਾਣ ਲਈ  
ਕਿਹਾ। ਉਹ ਮਨਕੁਸਾਂਦੇ ਆਪਣੇ ਆਪਣੇ ਪਾਸੇ ਤੁਰ ਪਈ।

“ਤੇ ਤੁਸੀਂ ਵੀ ਸਰਦਾਰ ਸਾਹਿਬ, ਤੁਸੀਂ ਵੀ ਚਲੋ, ਤੁਹਾਡਾ  
ਹੁਣ ਕੋਈ ਕੰਮ ਨਹੀਂ।”

ਮੈਂ ਕੰਸਟੇਬਲ ਨੂੰ ਕਿਹਾ, “ਇਹ ਮੈਂ ਹੀ ਸੀ ਜਿਸ ਨੇ  
ਤੁਹਾਨੂੰ ਇਸ ਨੂੰ ਛੁਡਾਉਣ ਲਈ ਆਖਿਆ, ਅਸੀਂ ਚਾਹੇਦੇ ਹਾਂ ਕਿ  
ਇਸ ਦੇ ਘਰ ਪਹੁੰਚਣ ਤਕ ਅਸੀਂ ਇਸ ਦੇ ਨਾਲ ਰਹੀਏ।”

ਸੂਈ ਹੋਈ ਕੁੜੀ ਵਾਂਗ ਕੁੜੀ ਨੇ ਅੱਖਾਂ ਕਵੀਆਂ ਤੇ ਚੀਕ ਕੇ  
ਚੌਲੀ “ਇਹੀ ਸਨ, ਹਰਾਮਜ਼ਾਦ, ਬਦਮਾਸ਼, ਲੁਚੇ।” ਤੇ ਪਤਾ ਨਹੀਂ  
ਕੀ ਕੀ ਬੱਕ ਗਈ। ਸਾਡੀਆਂ ਅੱਖਾਂ ਅੱਡੀਆਂ ਰਹਿ ਗਈਆਂ।

“ਹੁਣ ਤਾਂ ਕੁੜੀ ਦੀ ਸਹਾਦਤ ਵੀ ਤੁਹਾਡੇ ਉਲਟ ਹੈ, ਚੰਗਾ।

ਹੈ ਤੁਸੀਂ ਚਲੇ ਜਾਓ । ”

ਅਸੀਂ ਆਪਣਾ ਜਿਹਾ ਮੂੰਹ ਲੈਕੇ ਤੁਰ ਪਏ ।

ਠਪ ! ਠਪ !! ਠਪ !!! ਮੈਂ ਕੰਬਲ ਹੋਂਦੇ ਸਿਰ ਕਵਿਆ,  
ਸ਼ਾਇਦ ਕੋਈ ਪੌੜੀਆਂ ਤੋਂ ਦੀ ਉਪਰ ਆ ਰਿਹਾ ਹੈ, ਸ਼ਾਇਦ  
ਅੰਜੀਨੀਅਰ ਸਾਹਿਬ ਹੋਣ, ਸ਼ਾਇਦ ਮਿਜ਼ਾਜ ਪੁਰਸੀ ਲਈ ਆ ਰਹੇ  
ਹੋਣ। ਬੰਦ ਅੱਖਾਂ ਵਿਚ, ਜਾਪਦਾ ਸੀ ਜਿਵੇਂ ਲਾਵਾ ਉਬਲ ਰਿਹਾ  
ਹੋਵੇ। ਗਰਦਣ ਭੁਆਈ, ਚਾਨਣ ਦੀ ਚੇਤ ਤੋਂ ਬਚਾਓਂਦੇ ਬਰਾਉਂਦੇ  
ਅੱਖਾਂ ਦੀਆਂ ਝੀਤਾਂ ਬੋਹਲੀਆਂ, ਮਥੇ ਤੇ ਸੈਂਕੜੇ ਭੁੰਨ ਪੈ ਗਏ,  
ਦੇਖਿਆ ਤਾਂ ਪੋੜੀ ਖਾਲੀ ਸੀ ਤੇ ਠਪ-ਠਪ-ਠਪ ਪਰੇ ਬਜ਼ਾਰ ਵਿਚ  
ਹੋ ਰਹੀ ਸੀ ।

ਮੈਂ ਨਿਰਾਸ-ਚਿਤ ਸਿਰ ਕੰਬਲ ਵਿਚ ਲਕੇ ਲਿਆ । ਹੁਣ  
ਹੇਰ ਸੋਚਾਂ ਆਉਣ ਲਗੀਆਂ । ਮੇਰਾ ਕੋਣ ਹੈ ਏਥੇ, ਪਾਣੀ ਦਾ ਘੁਟ  
ਦੇਣ ਵਾਲਾ ਵੀ ਕੋਈ ਨਹੀਂ, ਬਲੋਂ ਮੇਰੀ ਦੁਰ ਬੈਠੀ ਹੈ । ਸ਼ਾਇਦ  
ਉਸ ਨੂੰ ਮੇਰੇ ਦੱਖ ਦਾ ਕੁਝ ਪੜਾ ਲਗ ਰਿਹਾ ਹੋਵੇ । ਇਸ ਸੋਚ ਦੇ  
ਨਾਲ ਹੀ ਬਲੋਂ ਦਾ ਮਕਾਨ ਸਾਫ਼ ਨਜ਼ਰੀਂ ਪਿਆ, ਉਹ ਕੁਝ ਡਾਢੀ  
ਪੇਸ਼ਾਨ ਜਹੀ ਫਿਰ ਰਹੀ ਹੈ, ਉਸ ਦੇ ਮੂੰਹ ਤੇ ਭਾਮ ਹੀ ਡਾਇਆ  
ਹੋਇਆ ਹੈ । ਹੁਣ ਉਹ ਆਪਣੀ ਅਲਮਾਰੀ ਬੋਹਲਦੀ ਹੈ, ਵਿਚੋਂ  
ਮੇਜ਼ ਪੇਸ਼ ਦਾ ਕੱਪੜਾ ਤੇ ਕਸੀਏ ਦਾ ਸਾਮਾਨ ਕਢਦੀ ਹੈ ਤੇ ਪੱਧੰਘ  
ਤੇ ਬਹਿ ਕੇ ਕੁਝ ਕਢਣਾ ਸ਼ੁਰੂ ਕਰਦੀ ਹੈ । ਫੇਰ ਸੋਚਾਂ ਵਿਚ ਤੁਬ  
ਜਾਂਦੀ ਹੈ, ਸ਼ਾਇਦ ਉਸ ਨੂੰ ਮੈਰੀ ਬੇਕਸੀ ਦੀ ਹਾਲਤ ਸਾਫ਼ ਦਿਸ ਰਹੀ  
ਹੈ । ਫਿਰ ਉਸ ਵੀਆਂ ਅੱਖਾਂ ਵਿਚੋਂ ਹੰਡੂ ਕਿਰ ਪੈਂਦੇ ਹਨ । ਕਸੀਦਾ  
ਛੱਡ ਕੇ ਉਹ ਪਲੰਘ ਤੋਂ ਉਤਰ ਖੜ੍ਹੇ ਦੀ ਹੈ । ਦੇਖਦਿਆਂ ਦੇਖਦਿਆਂ  
ਉਸ ਦੇ ਸਜੇ ਖਬੇ ਬੜੇ ਸੋਹਣੇ ਸੋਹਣੇ ਪਰ ਲਗ ਜਾਂਦੇ ਹਨ ਤੇ  
ਜਾਪਦਾ ਹੈ ਹੁਣ ਵੀ ਉਡੀ, ਹੁਣ ਵੀ ਉਡੀ ।

ਮੇਰਾ ਦਿਲ ਖੁਸ਼ੀ ਨਾਲ ਉਛਲ ਪਿਆ ਤੇ ਮੂੰਹ ਵਿਚ ਖੁਸ਼ੀ  
ਦਾ ਸਵੈਕ੍ਰਿਤ ਰੀਤ ਛਿੜ ਪਿਆ।

“ਹੁਣ ਆਵੇਰੀ, ਚੰਨੀ ਆਵੇਰੀ,  
ਚੰਨੀ ਆਵੇਰੀ, ਚੰਨੀ ਆਵੇਰੀ,  
ਹੁਣ ਬੱਲੀ ਮੇਰੇ ਕੋਲ ਉੱਡ ਕੇ ਆਵੇਰੀ।”

“ਸਰਦਾਰ ਜੀ,” ਹਲਕੀ ਜਹੀ ਅਵਾਜ਼ ਕੰਨ ਵਿਚੁੰਪਈ ‘ਆ  
ਗਈ ਮੇਰੀ ਰਾਣੀ’ ਮੈਂ ਸੋਚਿਆ ਤ ਸਿਰ ਕੰਬਲ ਚੋਂ ਕਢਿਆ।

‘ਕੌਣ ਬੱਲੋਂ ਆਇਆ? ਕੌਣ ਚੰਨੀ ਆਇਆ?’ ਮੇਰੀਆਂ  
ਅੱਖਾਂ ਦੀਆਂ ਝੀਤਾਂ ਸਾਹਮਣੇ ਟੰਡਪ ਸੁਨੁਮ ਕੁਝ ਮੂੰਹ ਵਿਚ ਬੁੜ ਬੜਾ  
ਰਿਹਾ ਸੀ, ਜਿਵੇਂ ਕੋਈ ਮੌਲਵੀ ਅਤਿ ਗਭੀਰ ਹੋ ਕਲਾਮ ਫੂਕ ਰਿਹਾ ਹੋਵੇ।



## ਹਨੇਰੇ

ਸੋਣ ਵਾਲੇ ਕਮਰੇ ਦੀ ਬਿਜਲੀ ਫੇਹਲ ਹੋ ਗਈ । ਸਿਆਲੇ  
 ਦੀ ਠਰੀ ਹੋਈ ਰਾਤ ਸੀ । ਕੋਈ ਗਿਆਰਾਂ ਦਾ ਵਕਤ ਹੋਵੇਗਾ । ਕਮਲਾ  
 ਦੇ ਸਰਦਾਰ ਜੋ ਇਨਫੈਂਟਰੀ ਵਿਚ ਕੈਪਟਨ ਸਨ ਅਤੇ ਅਜ ਉਨ੍ਹਾਂ  
 ਦੇ ਛੁਟੀ ਆਇਆਂ ਨੂੰ ਛੇਵਾਂ ਰੋਜ਼ ਸੀ, ਕੁਲ ਛੇਵਾਂ ਰੋਜ਼ । ਕੰਵਲਾ ਨੂੰ  
 ਛੇ ਯਾਗ ਉਡੀਕਿਅਾਂ ਬੀਤ ਗਏ ਤੇ ਸਰਦਾਰ ਜੀ ਕਿਤੇ ਛੁਟੀ ਆਏ,  
 ਮਿਲੇ ਪਿਆਰ ਕੀਤਾ । ਉਨ੍ਹਾਂ ਦੀ ਸਮਿਆਂ ਬਾਅਦ ਤੁਰਦਿਆਂ ਨੂੰ  
 ਮਿਲੀ ਪਹਿਲੀ ਪਿਆਰ-ਅਲੰਗਨ ਵਿਚ ਕਮਲਾ ਦੀਆਂ ਭੁਬਾਂ ਛੁਟ  
 ਗਈਆਂ । ਉਹ ਛੁਟ ਛੁਟ ਕੇ ਰੋ ਪਈ ਸੀ । ਪਰ ਇਹ ਪੀਆ ਮਿਲਨ  
 ਦਾ ਪਹਿਲਾ ਚਾਅ ਛੇਤੀ ਹੀ ਮੱਠਾ ਪੈਣ ਲਗਾ । ਕਮਲਾ ਦਿਨੋ  
 ਦਿਨ ਉਦਾਸ ਹੋਣ ਲੱਗੀ । ਕਮਲਾ ਦੇ ਕੈਪਟਨ ਸਰਦਾਰ ਜੀ ਕਮਲਾ  
 ਦਾ ਪੁਰਾ ਪਿਆਰ ਨਹੀਂ ਸੀ ਲੈਂਦੇ । ਆਪਣੇ ਆਪ ਵਿਚ ਮਸਤ  
 ਰਹਿੰਦੇ ਸੀ, ਦੋਸਤਾਂ ਮਿੱਤਰਾਂ ਨਾਲ ਸੌਲ ਸਪਾਵੇਤੇ ਖੁਸ਼-ਗੱਪੀਆਂ ਕਰਦੇ  
 ਰਹਿੰਦੇ, ਕਰੇ ਕਰੇ ਕਮਲਾ ਨਾਲ ਵੀ ਮਿਲਵਹੀ ਜੰਵਨ ਦੀਆਂ ਰੰਗ  
 ਰਲੀਆਂ ਦਾ ਬਿਆਨ ਕਰਦੇ । ਜੋ ਕਰਦਾ ਚੰਮਦੇ ਵੀ ਪਰ ਕਰੇ ਕਦੇ  
 ਰਾਤ ਨੂੰ ਵੀ ਉਹ ਘੁਟੇ ਵਟੇ ਹੀ ਗੱਲਾ ਕਰਦੇ । ਛੇਤੀ ਹੀ ਮੌਜ਼ੂਦੇ  
 ਅਤੇ ਫੇਰ ਬੜੇ ਦਿਨ ਚੜ੍ਹੇ ਜਾਗਦੇ । ਕਮਲਾ ਆਪਣੇ ਬਿਸਤਰੇ ਵਿਚ  
 ਉਦਾਸ ਉਦਾਸ ਸੋਚਾਂ ਸੋਚ ਰਹੀ ਸੀ, “ਚਾਰ ਦਿਨ ਹੋਰ ਛੁਟੀ ਦੇ  
 ਰਹਿ ਗਏ । ਚੌਥਿਨਾਂ ਨੂੰ ਸਰਦਾਰ ਜੀ ਜਾਣਗੇ, ਫੌਜ ਵਿਚ ਜਾਕੇ  
 ਬੜੇ ਕਟੋਰ ਚਿੱਤ ਹੋ ਰਾਏ ਜਾਪਦੇ ਹਨ ।” ਕਮਲਾ ਦੀ ਜਾਨ ਖੁਸ਼  
 ਰਹੀ, ਕਮਰੇ ਵਿਚ ਹਨੇਰੇ ਘੁਪ ਸੀ, ਨਾਲ ਦੇ ਮੰਜੇ ਤੇ ਕਪਤਾਨ

ਸਾਹਬ ਘੁੜ ਸੌਂ ਰਹੇ ਸਨ; ਸੁਆਸਾਂ ਵਿਚੋਂ ਸਰਾਬ ਦੀਆਂ ਦੁਰਗਿਆਂ  
 ਖਿਲਰ ਰਹੀਆਂ ਸਨ, “ਸਰਦਾਰ ਜੀ ਹੋਰਾਂ ਨੂੰ ਕੀ ਹੋ ਗਿਆ, ਮੈਂ  
 ਤੱਤੀ ਨੂੰ ਕਿਉਂ ਨਹੀਂ ਖਿਆਲ ਦੇ ?” ਕਮਲਾ ਨੂੰ ਸਟਦਾਰ ਜੀ ਜਿਹੜੇ  
 ਬਿਦਰਦ ਜਾਪਦੇ ਸਨ, ਚਿਰਾਂ ਵਿਛੜੀ ਪਤਨੀ ਨੂੰ ਮਲਕੇ ਸਰਦਾਰ  
 ਜੀ ਕੋਈ ਖਾਸ ਖੁਸ਼ ਹਨੀਂ ਜਾਪਦੇ ਸਨ। ਉਹਨੂੰ ਕੱਲੀ ਨੂੰ ਛਡਕੇ  
 ਸੌਂ ਗਏ, ਹਨੂੰ ਵਿਚ ਭੁਲਾ ਕਮਲਾ ਦੇ ਨੇਤਰਾਂ ਵਿਚ ਕਿਵੇਂ ਨੀਂਦ  
 ਆ ਸਕਵੀ ਸੀ। ਉਹ ਉਠੀ, ਸੁਤੇ ਪਏ ਪਤੀ ਦੇ ਨਾਲ ਲਤਾ ਕੇ ਲੇਟ  
 ਗਈ। ਕਮਲਾ ਦੀ ਜਾਨ ਹੁਣ ਵੀ ਮੱਛੀ ਵਾਂਗ ਤੜਵ ਰਹੀ ਸੀ,  
 ਕਿਨੇ ਚੰਗੇ ਨੇ ਉਹਦੇ ਸਰਦਾਰ ਜੀ, ਕਿਨੇ ਸੋਹਣੇ ਪਰ ਕਮਲਾ ਨੂੰ  
 ਉਹਨਾਂ ਦੇ ਚੰਗੇ ਜਾ ਸੋਹਣੇ ਹੋਣ ਦਾ ਕੀ ਭਾਵਾ, ਜਿਹੜੇ ਅਖਾਂ  
 ਈਂ ਨਹੀਂ ਦੇਹਲਦੇ, ਗਲਾਂ ਈਂ ਨਹੀਂ ਕਰਦੇ, ਚਾਅਵਾਂ ਕਰਦੀ,  
 ਉੜੀਕਾਂ ਕਰਦੀ ਨੂੰ, ਤੜਵਦੀ ਨੂੰ ਕੱਲੀ ਛਡਕੇ ਦੂਜੇ ਮੰਜ਼ੇ ਤੇ ਝੜ੍ਹੇ ਸੌਂ  
 ਜਾਂਦੇ ਹਨ। ਕਮਲਾ ਨੇ ਆਪਣਾ ਸਿਰ ਸੁਤੇ ਸਰਦਾਰ ਦੀ ਹਿੱਕ  
 ਉਤੇ ਟਿਕਾਂ ਦਿਤਾ, ਕਮਰ ਨੂੰ ਘੁੱਟ ਕੇ ਆਪਣੀਆਂ ਬਾਹਵਾਂ ਵਿਚ ਲੈ  
 ਲਿਆ, ਤੇ ਬੜਾ ਵੱਡਾ ਸਾਰਾ ਹੋਕਾ ਭਰਿਆ, ਬੰ-ਪਰਵਾਹੀਆਂ  
 ਵਾਲਿਆ ਮੈਂਕਿਨਾ ਕੁਚਿਰ ਏਸੇ ਤਰ੍ਹਾਂ ਵਿਲਕ ਵਿਲਕ ਕੇ ਕੱਟ ਸਕਾਂਗੀ।

ਸਰਦਾਰ ਨਸੇ ਵਿਚ ਗੁਟ ਮੀ, ਉਹਦੇ ਸੁਆਸਾਂ ਦੀ ਬਦਬੋ  
 ਨਾਜ਼ਕ ਅਹਿਸਾਸਾਂ ਵਾਲੀ ਕੰਵਲਾ ਲਈ ਸਹਾਰੀ ਜਾਣ ਵਾਲੀ ਨਹੀਂ  
 ਸੀ। ਕੰਵਲਾ ਨੇ ਬਥਿਰੇ ਮਿਨਤਾਂ ਤਰਲੇ ਕਿਤੇ, ਨਹੋਰਿਆਂ ਵਾਲੀ ਜ਼ਬਾਨ  
 ਵੀ ਵਰਤੀ, “ਚੰਨੀ ਜਾਗੋ, ਮੇਰੇ ਸਰਦਾਰ, ਮੈਨੂੰ ਉਠ ਕੇ ਪਿਆਰ ਕਰੋ,  
 ਮੈਂ ਕਿਸ ਦੇ ਆਸਰੇ ਜੀਂਦੀ ਹਾਂ ? ਨਾ ਸਹੀ ਫੇਰ, ਨਹੀਂ ਜਾਗੋਗੇ  
 ਤਾਂ ਮੈਂ ਰੋ ਵੀ ਪਵਾਂਗੀ !”

ਸਰਦਾਰ ਦੀ ਨੀਂਦ ਉਚਾਟ ਹੋ ਰਹੀ ਸੀ, ਇਸ ਬੇਵਕਤ ਦੇ  
 ਰਾਗ ਨੂੰ ਸੁਣ ਸੁਣ ਪ੍ਰਸ਼ਾਨ ਹੋ ਗਿਆ, ਨਸੇ ਦੀ ਘੂੰਕੀ ਤੇ

ਕੇਅਰਾਮ ਹੋਣ ਤੋਂ ਅੱਕ ਕੇ ਬਿੰਬ ਕੇ ਪਿਆ, “ਸੋਂ ਵੀ, ਮਰ ਵਿਚੋਂ, ਗਲੋਂ ਲਥ ਪਰਾਂ!” ਕੰਵਲਾ ਦੀ ਜਾਨ ਨਿਕਲ ਗਈ, ਮਨ ਕਲਪ ਉਠਿਆ, ਅੱਖਾਂ ਵਿਚੋਂ ਤ੍ਰਿਪ ਤ੍ਰਿਪ ਹੰਡੂ ਵਗਣ ਲਗ ਪਏ, ਦਿਲ ਟੋਟੇ ਹੋ ਕੇ ਅੱਖਾਂ ਟਾਹੀਂ ਚੋਣ ਲਗਾ। ਕੰਵਲਾ ਦਾ ਅੰਗ ਅੰਗ ਪੀੜ੍ਹ ਨਾਲ ਵਿਆਕੁਲ ਹੋ ਕੰਬਣ ਲਗਾ, ਉਸਦੀ ਛਾਲੀ ਮਣਾ ਮੁੰਹੀ ਬੋਝ ਹੋ ਗਈ, ਨਿਰਾਸਾ ਦੀ ਕਾਂਗ ਉਸਨੂੰ ਡਬੋਈ ਜਾ ਰਹੀ ਸੀ, ਉਠ ਖਲੋਤੀ। ਉਸਦਾ ਜੀਵਨ ਹਨੇਰਾ ਹੁੰਦਾ ਜਾਪਦਾ ਸੀ, ਅਤੇ ਇਸੇ ਲਈ ਉਸ ਵੀ ਜਾਨ ਕਮਰੇ ਦੇ ਹਨੇਰੇ ਤੋਂ ਵੀ ਕਾਹਲੀ ਪੈਣ ਲਗੀ। ਅਜ ਪਤਾ ਨਹੀਂ ਕਿਉਂ ਬਿਜਲੀ ਫਿਹਲ ਹੋ ਗਈ।

ਫੌਜੀ ਵਿਚੋਂ ਤੇਲ ਲਿਆਂਦਾ, ਢੂੰ ਦੀ ਬੱਤੀ ਵੱਟੀ ਅਤੇ ਹਿੱਕੀ ਕੌਲੀ ਦਾ ਦੀਵਾ ਬਣਾ ਕੇ, ਜੋਤ ਜਗਾ ਕੇ, ਸੋਣ ਵਾਲੇ ਕਮਰੇ ਦੀ ਅੰਗਠੀ ਦੀ ਕੰਧ ਉੱਤੇ ਟਿਕਾ ਦਿਤਾ। ਲਟ ਲਟ ਜੋਤ ਬਲਣ ਲਗੀ, ਕਮਰੇ ਵਿਚ ਨਿਮ੍ਨਾਂ ਚਾਨਣ ਫੈਲ ਗਿਆ, ਬੇ-ਪਰਵਾਹ ਹੋਈ ਘੁਰਾੜੇ ਮਾਰ ਰਹੇ ਸਨ, ਕੰਵਲਾ ਦੇ ਅੰਦਰ ਲਟ ਲਟ ਕਰਦੀ ਦੀਵੇ ਦੀ ਜੋਤ ਦਾ ਲੂਹ ਦੇਣ ਵਾਲਾ ਸੇਕ ਫੈਲ ਰਿਹਾ ਸੀ। ਭਸਮ ਕਰ ਦੇਣ ਵਾਲੀ ਅੰਗ ਉੱਸ ਦੇ ਅੰਗ ਅੰਗ ਵਿਚ ਲੂਹਣ ਲਾ ਰਹੀ ਸੀ। ਕਮਰੇ ਵਿਕ ਕਿੰਨਾ ਚਾਨਣ ਸੀ। ਕੰਵਲਾ ਦੇ ਤਨ ਬਦਨ ਅੰਦਰ ਘੁਪ ਹਨੇਰੇ ਦੇ ਹੜ ਸ਼੍ਰਕਰਾਂ ਮਾਰਨ ਲਗੇ, ਕੰਵਲਾ ਨੇ ਦੀਵੇ ਦੇ ਮੋਏ ਮੋਏ ਚਾਨਣ ਵਿਚ ਸੌਗਾਰ ਮੇਜ਼ ਦੇ ਸੀਜ਼ੇ ਵਿਚ ਦੀ ਆਪਣੀ ਸ਼ਕਲ ਦੇਖੀ। ਉਸ ਦਾ ਰੰਗ ਕਾਲਾ ਸੀ, ਅੱਖਾਂ ਨਿਕੀਆਂ ਨਿਕੀਆਂ, ਸ਼ਰੀਰ ਵੀ ਕੁਝ ਕੁਝ ਬੇ-ਸੁਰਾ ਫੁਲਿਆ ਜਿਆ, ਇਹਨਾਂ ਗਲਾਂ ਦਾ ਤਾਂ ਉਹਨੂੰ ਅਰੇ ਭੀ ਪਤਾ ਸੀ, ਪਰ ਫੇਰ ਵੀ ਓਹ ਆਪਣੇ ਆਪ ਨੂੰ ਸੋਹਣੀ ਸਮਝਦੀ ਹੋਈ ਸੀ। ਅਜ ਉਸ ਨੂੰ ਆਪਣੇ ਕਰੂਪ ਹੋਣ ਦਾ ਵਿਸ਼ਵਾਸ ਹੋ ਗਿਆ। ਖੁਸ਼ੀਆਂ ਦੇ ਖਿਆਲ ਖਾਬ ਬੜੂ ਬੇਰੂ ਹੋ ਗਏ। ਕੰਧ ਤੇ

ਦੀਵੇ ਦੀ ਜੋਤ ਲਟ ਲਟ ਜਗ ਰਹੀ ਸੀ, ਪਰ ਉਦਾਸ ਉਦਾਸ ਲਗ ਰਹੀ ਸੀ, ਉਸ ਦੀ ਲੋਗਮਾਂ ਨਾਲ ਭਰੀ ਹੋਈ ਸੀ।

ਕਵਲਾ ਮੰਜੇ ਉਤੇ ਲੇਟ ਗਈ। ਉਸ ਦੇ ਤਾਂਘਾਂ ਨਾਲ, ਸੱਧਰਾਂ ਨਾਲ ਭਰੇ ਅੰਗ ਪਾਲੇ ਨਾਲ ਠਰ ਗਏ ਸਨ, ਰਜ਼ਾਈ ਵਿਚ ਲੇਟ ਕੇ ਨਿਰਾਸ ਚਿਤ ਕੰਵਲਾ ਨੇ ਆਪਣੀਆਂ ਨੀਝਾਂ ਕੰਧ ਉਤਲੀ ਕੌਲੀ ਵਿਚ ਉਦਾਸ ਉਦਾਸ ਪਰ ਲਟ ਲਟ ਜਗ ਰਹੀ ਜੋਤ ਵਿਚ ਗਡ ਵਿਤੀਆਂ। ਉਹਦੀਆਂ ਸੁਖ ਦੀਆਂ ਸੋਚਾਂ ਨੇ ਬੀਤ ਗਏ ਨੂੰ ਨਵਾਂ ਜੀਵਨ ਦੇਣਾ ਸੂਰੂ ਕਰ ਦਿਤਾ।

ਬਾਰ ਦੇ ਖੁੱਲ੍ਹੇ ਮੈਦਾਨਾਂ ਵਿਚ, ਰਾਵੀ ਦੇ ਪਾਣੀਆਂ ਦੇ ਕੇਢੇ ਖੁੱਲ੍ਹੇ ਦਰਿਆਵਾਂ ਵਿਚ ਜਿਥੇ ਜਾਂਗਲੀ ਪਚਾਦਿਆਂ ਦੇ ਮੰਡੇ, ਗਭਰੂ ਤੋਂ ਮੁਟਿਆਰਾਂ ਭੇਡਾਂ ਤੇ ਮੱਛੀਆਂ ਦੇ ਵਗ ਚਾਰਦੇ ਹਨ, ਕੰਵਲਾ ਦੇ ਪਿਤਾ ਦਾ ਆਪਣਾ ਪੂਰਾ ਚੱਕ ਹੈ। ਉਹ ਗਿਲ ਗੋਤ ਦੇ ਜੱਟ ਹਨਾਅਤੇ ਉਸ ਚੱਕ ਵਿਚ ਇਕ ਟਿਊਟਰ ਕੰਵਲਾ ਨੂੰ ਪੜ੍ਹਾਉਣ ਲਈ ਰਖਿਆ ਗਿਆ। ਸਿਆਲ ਦੇ ਦਿਨ ਸਨ, ਸਵੇਰੇ ਅਠ ਵਜੇ ਪੜ੍ਹਾਈ ਸੂਰੂ ਹੋ ਜਾਂਦੀ। ਉਸਤਾਦ ਛੋਟੀ ਉਮਰ ਦਾ ਸੀ, ਨਵੀਂ ਨਵੀਂ ਐਮ. ਐ. ਕਰ ਕੇ ਉਹ ਕਮਲਾ ਨੂੰ ਬੋ. ਐ. ਦੀ ਤਿਆਰੀ ਕਰਾਉਣ ਲਈ ਹੋਲ ਟਾਈਮ ਟਿਊਟਰ ਬਣ ਗਿਆ। ਉਹਦਾ ਨਾਂ ਬੜਾ ਪਿਆਰਾ ਸੀ, ਉਹ ਮਧਰੇ ਕਦ ਦਾ, ਗੋਰੇ ਰੰਗ ਦਾ, ਪਤਲਾ ਜਿਹਾਂ ਕੋਈ ੨੨, ੨੩ ਸਾਲਾਂ ਦਾ ਸਿਖ ਨੇਜਵਾਨ ਸੀ। ਉਹਨੇ ਆਪਣਾ ਗੋਤ ਗਿਲ ਦਸਿਆ। ਐਮ. ਐ. ਦੀ ਸੈਕੰਡ ਕਲਾਸ ਦਸੀ। ਉਸਦੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲਗਦੀਆਂ, ਉਹ ਕਵਿਤਾ ਪੜ੍ਹਾਉਣ ਲਗਾਂ ਪਿਆਰ ਦੀ ਫਲਾਸਫੀ ਸਮਝਾਉਂਦਾ ਅਤੇ ਐਉਂ ਗੱਲਾਂ ਕਰਦਾ ਹੁੰਦਾ ਸੀ ਜਿਵੇਂ ਪਿਆਰ ਬਾਰੇ ਉਹ ਸਭ ਕੁਝ ਜਾਣਦਾ ਹੈ। ਉਸ ਤੋਂ ਕੋਈ ਚੀਜ਼ ਭੁਲੀ ਨਹੀਂ ਸੀ। ਉਹ ਆਪੋ ਵੀ ਕਵਿਤਾ ਲਿਖਿਆ ਕਰਦਾ

ਸੀ ਅਤੇ ਮੇਰੇ ਛੋਟੇ ਭਰਾ ਨੂੰ ਜੋ ਕਦੇ ਕਦੇ ਚਕ ਛੁਟੀ ਆਇਆ  
ਜਾਇਆ ਕਰਦਾ ਸੀ, ਸੁਣਾਇਆ ਕਰਦਾ ਸੀ। ਮੇਰਾ ਨਿਕਾ ਵੀਰ,  
ਜਿਹੜਾ ਹਣ ਫੌਜ ਵਿਚ ਮਾਰਿਆ ਗਿਆ ਹੈ, ਮੇਰੇ ਨੌਜ਼ਾਨ  
ਉਸਤਾਦ ਨੂੰ ਬੜਾ ਵਿਦਵਾਨ ਤੋਂ ਬੀਬਾ ਸਮਝਦਾ ਹੁੰਦਾ ਸੀ ਅਤੇ  
ਮੇਰਾ ਖਿਆਲ ਵੀ ਈਹੋ ਹੀ ਸੀ। ਮੈਨੂੰ ਅਪਣੇ ਉਸਤਾਦ ਦੀਆਂ ਗੱਲਾਂ  
ਤੋਂ ਹੋਰਾਨੀ ਆਉਂਦੀ, ਉਹ ਮੈਨੂੰ ਬੜਾ ਸਿਆਣਾ ਲਗਦਾ ਸੀ ਅਤੇ  
ਮੈਂ ਉਸਦੀ ਵਿਦਵਤਾ ਵੇਖ ਵੇਖ ਹੋਰਾਨ ਹੋਇਆ ਕਰਦੀ ਸੀ।

ਮੇਰਾ ਉਸਤਾਦ ਕਿਸੇ ਗਾਰੀਬ ਘਰ ਵਿਚੋਂ ਸੀ ਅਤੇ ਚਿਠ  
ਤੋਂ ਮਾਂ ਥਾਪ ਉਸ ਉਤੇ ਨਾਰਾਜ਼ ਸਨ। ਉਹਨੇ ਬੜੀ ਸਖਤ ਮਿਹਨਤ  
ਤੇ ਹਿੰਮਤ ਨਾਲ ਅੰਮ. ਏ. ਦੀ ਪੜ੍ਹਾਈ ਸਿਰੇ ਚਾੜ੍ਹੀ ਸੀ ਅਤੇ ਜਦੋਂ  
ਉਹ ਸਾਡੇ ਕੋਲ ਚਕ ਵਿਚ ਆਇਆ ਸੀ ਤਾਂ ਉਹ ਦਸਿਆ ਕਰਦਾ  
ਸੀ ਕਿ ਉਸ ਦੇ ਮਾਪਿਆਂ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਉਹ  
ਕਿਥੇ ਹੈ ਅਤ ਨਾ ਹੀ ਇਕ ਅਧ ਤੋਂ ਛੁਟ ਕਿਸੇ ਹੋਰ ਨੂੰ ਵੀ ਉਸ  
ਦੇ ਥਾਂ ਪਤ ਦਾ ਪਤਾ ਮੀ। ਉਹ ਕਹਿੰਦਾ ਸੀ ਕਿ ਮੈਂ ਤਰੱਕੀ ਕਰਕੇ  
ਹੀ ਆਪਣੇ ਦੇਸਤਾਂ ਮਿਤਰਾਂ ਨੂੰ ਪਤਾ ਦੇਵਾਂਗਾ ਅਤੇ ਉਹਨਾਂ ਨੂੰ  
ਹੋਰਾਨ ਕਰਾਂਗਾ, ਮਾਂ ਪਿਛ ਨੂੰ ਵੀ ਦੱਸੇ ਤਰ੍ਹਾਂ ਹੋਰਾਨ ਕਰਨ ਦੀ  
ਖੁਹਦੀ ਸਕੀਮ ਸੀ। ਉਸ ਦੀ ਭੈਣ ਵੀ ਕੋਈ ਨਹੀਂ ਸੀ ਅਤੇ ਉਸਦੇ  
ਕਹਿਣ ਤੇ ਮੈਂ ਉਸਦੀ ਧਰਮ ਦੀ ਭੈਣ ਬਣ ਗਈ।

ਸ਼ਾਡਾ ਪਿਆਰ ਰੁੜ੍ਹਾ ਹੁੰਦਾ ਗਿਆ। ਆਪਣੇ ਸਕੇ ਭਰਾ  
ਵਾਂਗ ਮੈਂ ਉਸ ਨੂੰ ਪਿਆਰ ਕਰਨ ਲਗੀ। ਘਰ ਦੀਆਂ ਗੱਲਾਂ ਵਿਚ  
ਉਸਦੀਆਂ ਸਲਾਹਾਂ ਲੈਂਦੀ ਸੀ, ਘਰ ਜੋ ਬਣਦਾ ਆਪ ਆਪਣੇ  
ਹੱਥਾਂ ਉਸ ਨੂੰ ਖੁਆਉਂਦੀ। ਪਹਿਰਾ ਪਹਿਰਾ ਭਰ ਉਸ ਦੇ ਕੋਲ ਬਹਿ  
ਕੇ ਹੀ ਸੇਰਾ ਚਿਤ ਪ੍ਰਸੰਨ ਰਹਿੰਦਾ। ਮੈਂ ਉਸ ਦੇ ਲਈ ਸਵੈਟਰ,  
ਦਸਤਾਨੇ ਉਣੇ। ਉਹ ਮੈਨੂੰ ਬੜਾ ਪਿਆਰ ਕਰਦਾ, ਸੀ, ਆਪਣੇ

ਕੋਲੋਂ ਕਦੇ ਨਾ ਹਿਲਣ ਦਿੰਦਾ। ਜੇ ਮੈਂ ਜਾਣਾ ਚਾਹੁੰਦੀ ਤਾਂ ਕਹਿੰਦਾ ਮੇਟਾ ਦਨੀਆਂ ਵਿਚ ਕੌਣ ਹੈ, ਤੂੰ ਅਥਾਂ ਤੋਂ ਉਹਲੇ ਨਾ ਹੋਇਆ ਕਰ ਕੰਵਲੀ !” ਇਕ ਦਿਨ ਉਸ ਆਖਿਆ, “ਕੰਵਲੀ, ਤੂੰ ਇਹ ਦਸ ਸਾਡੇ ਘਰ ਚਲੋਗੀ ?” ਮੈਨੂੰ ਇਸ ਤੋਂ ਵਧ ਖੁਸ਼ੀ ਦੀ ਕੀ ਗਲ ਹੋ ਸਕਦੀ ਸੀ। ਮੈਂ ਕਿਹਾ, “ਚਲਾਂਗੀ ਕਿਉਂ ਨਹੀਂ, ਮੈਂ ਉਥੇ ਜਾ ਕੇ ਕਿਨਾਂ ਕਿਨਾਂ ਚਿਰ ਰਿਹਾ ਕਰਾਂਗੀ ।”

“ਪਰ ਕੰਵਲਾ, ਮੇਰਾ ਘਰ ਤਾਂ ਫੱਕਾਂ ਦੀ ਕੁੱਲੀ ਹੋਵੇਗਾ। ਰਾਹਕਾਂ ਤੇ ਜਾਂਗਲੀਆਂ ਦੀ ਇੱਕ ਸਮਝ ਲਓ, ਤੇਰਾ ਹੈਸਲਾ ਪੈਂਦਾ ਹੈ ਏਸ ਤਰ੍ਹਾਂ ਦੀ ਝੋਕ ਵਿਚ ਰੱਹਿਣ ਨੂੰ ?” ਮੈਨੂੰ ਇਹ ਗੱਲਾਂ ਪਿਆਰੀਆਂ ਲਗਦੀਆਂ ਮੇਰੇ ਪਿਤਾ ਜੀ ਦੇ ਕਿਡੇ ਕਿਡ ਸੋਹਣੇ ਤੇ ਆਲੀਸ਼ਾਨ ਮਕਾਨ ਨੇ, ਆਪਣਾ ਭੱਠਾ ਲੂਆ ਕੇ ਉਸਾਰੇ ਸਨ, ਪਰ ਵਿਦਵਾਨ ਤੇ ਮਿਠੇ ਪਿਆਰ ਕਰਨ ਵਾਲੇ ਵੀਰ ਦੀ ਝੋਕ ਮੈਨੂੰ ਕਿਨੀ ਪਿਆਰੀ ਲੱਗ ਸਕਦੀ, ਇਸ ਦਾ ਖਿਆਲ ਕਰਕ ਮੈਂ ਚਾਹੁੰਦੀ ਸੀ ਕਿ ਛੱਡੀ ਹੀ ਉਹ ਸੁਭਾਗਾ ਦਿਨ ਆਵੇ ਜਦ ਮੈਂ ਆਪਣੇ ਧਰਮ ਦੇ ਭੁਗ ਦੇ ਘਰ ਬੈਠਾਂ, ਚੁਲ੍ਹੇ ਵਿਚ ਅਜਾਂ ਬਾਲਦੀ ਫਿਰਾਂ ਤੇ ਰੋਟੀਆਂ ਪਕਾ ਪਕਾ ਸਾਰਿਆਂ ਨੂੰ ਖੁਆਵਾਂ ।

ਫੇਰ ਜਦ ਇਕ ਦਿਨ ਘਾ ਘਾਲੀ ਪਲਾਟ ਵਿਚ ਅਸੀਂ ਦੇਨੋਂ ਕੁਰਸੀਆਂ ਉਤੇ ਆਮੋਂ ਸਾਹਮਣੇ ਬੈਠੇ ਸਾਂ, ਸੂਰਜ ਆਕਾਸ਼ ਵਿਚ ਚਮਕ ਰਿਹਾ ਸੀ ਅਤੇ ਹਵਾ ਦੀ ਠਰਨ ਭਜ ਚਕੀ ਸੀ, ਮੇਰੇ ਟਿਊਟਰ ਨੇ ਮੈਨੂੰ ਕਿਹਾ, “ਦਿਨੋ ਦਿਨ ਕੰਵਲਾਂ, ਤੇਰੇ ਲਈ ਮੇਰਾ ਪਿਆਰ ਵਧ ਰਿਹਾ ਹੈ। ਮੈਨੂੰ ਤਰ ਲਗਦਾ ਹੈ, ਕੰਵਲਾ, ਕਿਤੇ ਸਾਨੂੰ ਤਕਲੀਫ ਨ ਸਹਿਣੀ ਪਵੇ ।”

“ਮੇਰਾ ਆਪ ਇਹ ਹਾਲ ਹੈ। ਜਦੋਂ ਤੁਸੀਂ ਆਏ ਸੀ ਓਦੋਂ ਨਾਲੋਂ ਕਿਨਾਂ ਫਰਕ ਹੈ, ਮੈਂ ਸੋਚਦੀ ਹੁੰਦੀ ਅਂ ਕਿ ਕਿਤੇ ਮੈਂ ਕਮਲੀ

ਹੀ ਨ ਹੋ ਜਾਵਾਂ ।' ਮੈਂ ਉਤਰ ਦਿਤਾ । ਮੈਨੂੰ ਉਹਦੇ ਲਈ ਬੜਾ ਹੀ ਪਿਆਰ ਆਉਂਦਾ ਸੀ । ਘਰ ਵਿਚ ਚਾਹੇ ਮੈਂ ਘਟ ਵਧ ਹੀ ਆਪਣੇ ਟਿਊਟਰ ਦੀਆਂ ਗੱਲਾਂ ਕਰਦੀ ਸਾਂ, ਪਰ ਆਮ ਕਰਕੇ ਘਰਦਿਆਂ ਨੂੰ ਅੱਤੇ ਖਾਸ ਕਰਕੇ ਮੇਰੇ ਚਾਚੇ ਤਾਇਆਂ ਦੇ ਲੜਕਿਆਂ ਨੂੰ ਮਰੇ ਤਰੀਕੇ ਕੁਝ ਬੁਰੇ ਲਗਣ ਲਗ ਪਏ ਸਨ ।

ਉਹ ਕਹਿਣ ਲਗੇ—“ਦੇਖ ਕੰਵਲਾ, ਅਜ ਮੈਂ ਫੈਸਲਾ ਕੀਤਾ ਹੈ ਕਿ ਮੈਂ ਤੇਰੇ ਕੋਲੋਂ ਲੁਕੇ ਨਾ ਰਖਾਂ, ਜਿਵੇਂ ਮੈਂ ਤੈਨੂੰ ਦਸਿਆ ਸੀ ਕਿ ਭੈਣ ਭਰਾ ਦਾ ਪਿਆਰ ਵੀ ਬੜਾ ਸੋਹਣਾ ਪਿਆਰ ਹੈ, ਪਰ ਪਿਆਰ ਦਾ ਹਦ ਬੰਨਾ ਕੋਈ ਨਹੀਂ । ਜਦੋਂ ਪਿਆਰ ਹਦੋਂ ਟਪ ਜਾਂਦਾ ਹੈ ਤਾਂ ਭੈਣ ਭਰਾ ਵਾਲੀਆਂ ਹੱਦਾਂ ਟੁਟ ਜਾਂਦੀਆਂ ਹਨ । ਮੈਂ ਦਿਨੋਂ ਦਿਨ ਮਹਿਸੂਸ ਕਰ ਰਿਹਾ ਹਾਂ ਕੰਵਲਾ ਲਈ ਮੇਰਾ ਪਿਆਰ ਭੈਣ ਭਰਾ ਦੀਆਂ ਹੱਦਾਂ ਤੋਂ ਬਹੁਤ ਅਰੇ ਵਧ ਗਿਆ ਹੈ । ਮੈਂ ਤੈਨੂੰ ਪੂਰੀ ਤਰ੍ਹਾਂ ਪਿਆਰ ਕਰਨਾ ਚਹੁੰਦਾ ਹਾਂ, ਸ਼ਰਤਾਂ ਬਿਛਿਆ ਪਿਆਰ ਕਰਨਾ, ਕੰਵਲਾ ਮੇਰੇ ਵਸ ਵੀ ਗੱਲ ਨਹੀਂ ਰਹੀ । ਇਹਨੂੰ ਬੁਰਾ ਨ ਸਮਝਣਾ ਬਲੀ । ਮੈਂ ਆਪਣੇ ਆਪ ਨੂੰ ਬਹੁਤ ਹੋੜਿਆ ਹੈ, ਲੋਕਿਨ ਦਿਲ ਕਹਿੰਦਾ ਹੈ ਕਿ ਕੰਵਲਾ ਨਾਲ ਰੱਜ ਕੇ ਪਿਆਰ ਕਰ, ਹੱਦਾਂ ਤੋੜ ਕੇ ਪਿਆਰ ਕਰ ।”

ਮੈਂ ਸਮਝ ਗਈ, ਮੇਰਾ ਮੌਹ ਸੁਆਹ ਵਰਗਾ ਹੈ ਗਿਆ, ਰੁਹ ਕਲਪ ਗਈ । ਅੰਤ ਇਹ ਵੀ ਹੋਰਨਾਂ ਵਾਂਗ ਪਖੜੀ ਹੀ ਨਿਕਲਿਆ । ਮੈਨੂੰ ਦਸਵੀਂ ਜਮਾਤ ਵੇਲੇ ਦੇ ਟੀਊਟਰ ਦਾ ਤਜਰਬਾ ਇਸ ਵੇਲੇ ਇਨ ਬਿਨ ਯਾਦ ਸੀ ।

ਬਿਨਾਂ ਥੋਲੇ ਉਠ ਆਈ, ਆ ਕੇ ਛੋਟੇ ਵੀਰ ਨੂੰ ਰਲ ਦਸੀ, ਉਹ ਮੇਰਾ ਸਭ ਤੋਂ ਪਿਆਰਾ ਵੀਰ ਸੀ, ਹਰ ਔਥੇ ਵੇਲੇ ਮੈਂ ਉਸ ਨਾਲ ਸਲਾਹ ਕਰਿਆ ਕਰਦੀ ਸਾਂ ।

ਦੂਸਰੇ ਦਿਨ ਮੇਰਾ ਛੋਟਾ ਵੀਰ, ਮੇਰੇ ਟਿਊਟਰ ਨੂੰ ਮਿਲੇ

ਬਹੁਰ ਲਾਹੋਰ ਚਲੇ ਗਿਆ ।

ਉਸਰੇ ਦਿਨ ਮੈਂ ਘੁਟੀ ਵਟੀ ਪੜ੍ਹਣ ਆਈ, ਦਿਲ ਦੀ ਅਗ ਕਿਸੇ ਕੋਲੋਂ ਜ਼ਾਹਰ ਨਹੀਂ ਸੀ ਕਰ ਸਕਦੀ । ਅਜ ਮੇਰੇ ਉਸਤਾਦ ਬੇਂਹੱਦ ਪ੍ਰੇਸ਼ਾਨ ਸਨ, ਰੋਣ ਹਾਕੀਆਂ ਅੱਖਾਂ ਨਾਲ ਮੇਰੇ ਵਲ ਵੇਖਿਆ, ਅੱਖਾਂ ਪਛਦੀਆਂ ਸਨ, “ਕੀ ਤੂੰ ਮੇਰੇ ਪਿਆਰ ਨੂੰ ਕਬੂਲ ਨਹੀਂ ਕਰੇਂਗੀ,” ਉਹ ਸਚੇ ਦਿਲੋਂ ਮੈਨੂੰ ਪਿਆਰ ਕਰਦੇ ਸਨ । ਇਸ ਸਾਰੇ ਸਮੇਂ ਵਿਚ ਉਹਨਾਂ ਨੇ ਕਦੇ ਮੇਰੀ ਉੱਗਲੀ ਨੂੰ ਵੀ ਮਸ ਨਹੀਂ ਪਚਾਈ ਪਰ ਮੈਂ ਇਕ ਧੋਖੇਬਾੜ, ਭੈਣ ਕਹਿ ਕੇ ਬੁਰੀ ਅੱਖ ਨਾਲ ਵੇਖਣ ਵਾਲੇ ਗਿਰੇ ਹੋਏ ਸ਼ਖਸ ਦਾ ਪਿਆਰ ਕਿਵੇਂ ਕਬੂਲ ਕਰ ਸਕਦੀ ਸਾਂ । ਮੈਨੂੰ ਮੇਰੇ ਘਰ ਦੇ, ਮੇਰੇ ਚਾਚੇ ਤਾਏ, ਉਨ੍ਹਾਂ ਦੇ ਲੜਕੇ ਲੜਕੀਆਂ ਆਖਦੇ, ਪਰ ਉਹ ਸਚੇ ਦਿਲੋਂ ਮੈਨੂੰ ਪਿਆਰ ਕਰਦੇ ਸਨ ਮਗਰੋਂ ਮੈਨੂੰ ਯਕੀਨ ਆਉਂਦਾ ਗਿਆ ।

ਮੈਂ ਚੁਪ ਬੈਠੀ ਸੀ, ਗੁਸੇ ਨੂੰ ਦਿਲ ਵਿਚ ਭਰੀ ਹੋਈ ।

ਉਹਨਾਂ ਦੀਆਂ ਅੱਖਾਂ ਵਿਚੋਂ ਹੰਡੂ ਤ੍ਰਿਪ ਤ੍ਰਿਪ ਕਿਰਨ ਲਗ ਪਏ, ਕਹਿਣ ਲਗੇ “ਕੰਵਲਾ ਮੇਰੀ ਕਮਜ਼ੋਰੀ ਮੈਨੂੰ ਦੁਖਾਂ ਵਲ ਸਦੀ ਲਈ ਜਾ ਰਹੀ ਹੈ, ਰਾਤ ਮੈਨੂੰ ਗਸ਼ੀ ਪੈ ਗਈ ਸੀ, ਮੈਨੂੰ ਇਸ ਤਰ੍ਹਾਂ ਲਗਦਾ ਸੀ ਕਿ ਮੇਰੀ ਫਾਤੀ ਦੇ ਕਈ ਟੁਕੜੇ ਹੋ ਜਾਣਗੇ । ਮੈਂ ਤੜਫ਼ ਤੜਫ਼ ਕੇ ਬੇ-ਹੋਸ਼ ਹੋ ਗਿਆ, ਮੈਨੂੰ ਪਾਣੀ ਦੇਣ ਵਾਲਾ ਵੀ ਕੋਈ ਨਹੀਂ ਸੀ ਕੋਲ ।” ਇਹ ਠੀਕ ਗਲ ਸੀ, ਜ਼ਰੂਰ ਤੜਫ਼ਦੇ ਰਹੇ ਹੋਣਗੇ ਉਹਨਾਂ ਦੀ ਤਬੀਅਤ ਏਸੇ ਤਰ੍ਹਾਂ ਦੀ ਸੀ, ਬਹੁਤ ਮਹਿਸੂਸ ਕਰਨ ਵਾਲੇ ਸਨ ਉਹ, ਉਹ ਰੇ ਰਹੇ ਸਨ, ਪਲ ਵੀ ਪਲ ਮੇਰੀ ਰੂਹ ਨੂੰ ਹਲੌਣਾ ਆਇਆ । ਦਿਲ ਉਛਲ ਕੇ ਉਹਨਾਂ ਦੀ ਝੋਲੀ ਜਾ ਪਿਆ, “ਛੇਰ ਜੇ ਇਹ ਗਲ ਸੀ, ਤਾਂ ਮੈਨੂੰ ਭੈਣ ਨਹੀਂ ਸੀ ਬਨਾਉਣਾ ਨਾ ।” ਪਤਾ ਨਹੀਂ ਕਿਉਂ ਉਹ ਹੋਰ ਜ਼ਿਆਦਾ ਰੋਣ ਲਗ ਪਏ ।

ਉਹ ਉਠ ਖਲੋਤੇ ਅਤੇ ਵਲਗਣ ਦੀ ਕੰਧ ਨਾਲ ਸਿਰ ਲਾ ਕੇ ਰੋਣਾ  
ਸ਼ੁਰੂ ਕਰ ਦਿਤਾ। ਮੈਨੂੰ ਉਹਨਾਂ ਦੀ ਇਹ ਹਰਕਤ ਚੰਗੀ ਨਾ ਲਗੀ,  
ਕੋਈ ਵੇਖ ਲਏ, ਕੀ ਕਹੋ? ਮੈਂ ਉਠੀ ਅਤੇ ਘਰ ਚਲੀ ਗਈ।

ਫੇਰ ਮੇਰਾ ਨਿੱਕਾ ਵੀਰ ਆਇਆ, ਦੇ ਤਿੰਨ ਦਿਨ ਮਗਾਰੋਂ।  
ਉਸ ਦੇ ਅੰਦਰ ਕ੍ਰੋਧ ਦੀ ਜੁਆਲਾ, ਭੜਕ ਉਠੀ ਸੀ, ਉਸ ਨੂੰ ਕਈ  
ਐਸੀਆਂ ਗੱਲਾਂ ਦਾ ਪਤਾ ਲਗਾ ਸੀ ਜਿੜੀਆਂ ਗੱਲਾਂ ਮੇਰੇ ਉਸਤਾਦ  
ਦੇ ਬਹੁਤ ਖਿਲਾਫ ਜਾਂਦੀਆਂ ਸਨ। ਅਤੇ ਉਹ ਗੱਲਾਂ ਮੇਰੇ ਸਰਦਾਰ  
ਜੀ ਨੇ ਵੀਰੇ ਨੂੰ ਦਸੀਆਂ ਸਨ। ਉਦੋਂ ਸਰਦਾਰ ਜੀ ਹਾਲੇ ਐਮ.  
ਏ. ਪਾਸ ਕਰਕੇ ਹੀ ਹਟੇ ਸਨ, ਅਤੇ ਮੇਰੇ ਵੀਰ ਦੇ ਦੋਸਤ ਸਨ।  
ਇਹ ਮੇਰੇ ਉਸਤਾਦ ਦੇ ਵੀ ਹਮ-ਜਮਾਤੀ ਸਨ। ਅਤੇ ਉਹਨਾਂ ਬਾਰੇ  
ਬਹੁਤ ਕੁਝ ਜਾਣਦੇ ਸਨ। ਇਹਨਾਂ ਵੀਰੇ ਨੂੰ ਦਸਿਆ ਕਿ ਇਹ  
ਤੁਹਾਡਾ ਟਿਉਟਰ ਬੜਾ ਬੋਗਾਸ ਅਤੇ ਬਦਚਲਨ ਆਦਮੀ ਹੈ।  
ਇਹ ਜਟ ਵੀਨਹੀਂ ਤੇ ਗਿੱਲ ਤਾਂ ਕਿਥੋਂ ਹੋਣਾ ਹੈ। ਇਹ ਬਰਤ  
ਕਲਾਸ ਐਸ. ਏ. ਮਸੀਂ ਹੋਇਆ ਹੈ। ਕਾਲਜ ਵਿਚ ਬਦਚਲਨ  
ਮਸ਼ਹੂਰ ਸੀ, ਸ਼ਰੀਫ ਲੜਕੀਆਂ ਨੂੰ ਫਸਾਉਣਾ ਇਹਦਾ ਸਦਾ  
ਦਾ ਸੁਗਲ ਹੈ।

ਵੀਰ ਨੂੰ ਇਹ ਸੁਣ ਕੇ ਅਗ ਲਗ ਗਈ। ਸਰਦਾਰ ਜੀ ਵੀ  
ਉਦੋਂ ਮੇਰੇ ਚਾਹਵਾਨ ਹੁੰਦੇ ਸਨ। ਦੋਹਾਂ ਨੇ ਸਲਾਹ ਬਣਾਈ ਕਿ  
ਇਹਨੂੰ ਗੋਲੀ ਨਾਲ ਮਾਰ ਕੇ ਬਿਲੇ ਲਗਾ ਦਿਓ, ਇਹ ਕੀ ਜਾਣੂਗਾ।  
ਵੱਡੇ ਘਰਾਂ ਦੀ ਇੱਜ਼ਤ ਨੂੰ ਹਥ ਪਾਉਣ ਦਾ ਹੋਸਲਾ ਕਰਨਾ ਕਿਸ  
ਮੁਲ ਪੈਂਦਾ ਹੈ।

ਮੇਰੇ ਉਸਤਾਦ ਨੂੰ ਗੋਲੀ ਨਾਲ ਮਾਰ ਦਿਤਾ ਗਿਆ। ਉਸ ਨੂੰ  
ਪ੍ਰਦੇਸ ਵਿਚ ਮੁਕਾ ਦਿਤਾ ਗਿਆ। ਕਿਸੇ ਨੂੰ ਇਸ ਗਲ ਦਾ ਪਤਾ  
ਨਹੀਂ, ਸਵਾਈ ਮੇਰੇ ਸਰਦਾਰ ਜੀ ਦੇ ਅਤੇ ਵੀਰ ਦੇ, ਜਿਹੜਾ ਲੜਾਈ

ਵਿਚ ਮਾਰਿਆ ਗਿਆ ।

ਮੇਰਾ ਉਸਤਾਦ ਮੈਨੂੰ ਬੜਾ ਪਿਆਰ ਕਰਦਾ ਸੀ । ਮੈਨੂੰ ਵੇਖ ਵੇਖ ਜੀਉਂਦਾ ਸੀ । ਇਹੋ ਸਰਦਾਰ ਜੀ ਮੈਨੂੰ ਪਿਆਰ ਕਰਨ ਵਾਲੇ ਦੀ ਮੌਤ ਦਾ ਕਾਰਨ ਬਣੇ । ਲਟ ਲਟ ਜਗਦੀ ਜੋਤ ਬਰ ਬਰ ਕੰਬਣ ਲਗੀ ।

ਉਹਨਾਂ ਮਰਨ ਤੋਂ ਕੁਝ ਦਿਨ ਪਹਿਲਾਂ ਮੈਨੂੰ ਕਿਹਾ ਸੀ । “ਦੇਖ ਕੰਵਲਜੀਤ, ਜਦ ਕਦੇ ਤ੍ਰੈਂਕ ਕੋਈ ਦੁਖ ਤਕਲੀਫ ਆਵੇ, ਅਤੇ ਤੈਨੂੰ ਦੁਖ ਤਕਲੀਫ ਜ਼ਰੂਰ ਆਵੇਗੀ, ਉਸ ਵੇਲੇ ਤੂੰ ਇਹ ਯਾਦ ਕਰਕੇ ਆਪਣੇ ਦਿਲ ਨੂੰ ਤਸੱਲੀ ਢਣ ਦਾ ਯਤਨ ਕਰਿਆ ਕਰੋਂ ਕਿ ਇਕ ਕੋਈ ਪਿਆਰਾ ਸਿੰਘ ਸੀ, ਗ਼ਰੀਬ ਦਾ ਲੜਕਾ, ਜੋ ਤੈਨੂੰ ਦਿਲ ਨਾਲੋਂ ਜਾਨ ਨਾਲੋਂ ਵਧ ਪਿਆਰ ਕਰਿਆ ਕਰਦਾ ਹੁੰਦਾ ਸੀ, ਅਤੇ ਜੋ ਤੇਰੇ ਪਿਆਰ ਵਿਚ ਆਪਣੀ ਜਾਨ ਦੀ ਬਾਜ਼ੀ ਖੇਲ ਗਿਆ ।” ਪੰਜ ਦਿਨਾਂ ਬਾਅਦ ਉਸ ਨੂੰ ਗੋਲੀ ਮਾਰ ਕੇ ਰਾਵੀ ਦੇ ਭੂੰਘੇ ਪਾਣੀਆਂ ਵਿਚ ਪਥਰਾਂ ਦੇ ਭੁਾਰ ਨਾਲ ਡੱਬੇ ਦਿਤਾ ।

ਦੀਵੇ ਦੀ ਲਾਟ ਬਰ ਬਰ ਕੰਬ ਰਹੀ ਸੀ । ਕੰਵਲ ਨੇ ਇਕ ਬੜਾ ਹੀ ਸਰਦ ਹੋਂਕਾ ਭਰਿਆ । ਅਤੇ ਸਰੀਰ ਚੋਂ ਕੱਚੀ ਤ੍ਰੈਲੀ ਛੁਟ ਗਈ । ਏਸੇ ਸਰਦਾਰ ਸਾਹਿਬ ਨੇ ਜਿਹੜੇ ਹੁਣ ਮੈਨੂੰ ਬੁਲਾਉਂਦੇ ਤਕ ਨਹੀਂ, ਮੇਰੀਆਂ ਆਸਾਂ ਨੂੰ, ਮੇਰੀਆਂ ਖੁਸ਼ੀਆਂ ਨੂੰ, ਮੇਰੇ ਅਸਲੀ ਪਤੀ ਨੂੰ, ਭੂੰਘੇ ਪਾਣੀਆਂ ਵਿਚ ਅਲੋਪ ਕਰ ਦਿਤਾ ।

ਉਸਦੀਆਂ ਅੱਚਾਂ ਅਗੋਂ ਦੀਵੇ ਦੀ ਫੈਲਦੀ ਲਾਟ ਵਿਚ, ਚੰਦਰਮਾਂ ਨਾਲੋਂ ਸੋਹਣਾ ਪਿਆਰਾ ਸਿੰਘ, ੨੨, ੨੩, ਸਾਲਾਂ ਦਾ ਗਭਰੂ ਵਿਚਵਾਨ, ਕਵੀ ਪਰ ਗ਼ਰੀਬ ਘਰ ਦਾ ਲੜਕਾ, ਕੰਵਲ ਕੋਲੋਂ ਪਿਆਰ ਦੀ ਭਿਖਿਆ ਮੰਗ ਰਿਹਾ ਸੀ । ਪਰ ਇਸ ਦੇ ਇਵਜ਼ ਉਹਨੂੰ ਸਰਦ ਕਰ ਦਣ ਵਾਲੀ ਮੌਤ ਮਿਲੀ ।

ਕਈ ਪਰਵਾਨੇ ਲਟ ਲਟ ਕਰਵੀ ਜੋਤ ਉਤੇ ਸੜ ਰਹੇ ਸਨ,  
ਕੰਵਲਾ ਦੀ ਲੂੰਹ ਦੇਣ ਵਾਲੀ ਲਾਟ ਉਤੇ ਇਕ ਪਰਵਾਨਾ ਸੜ ਚੁਕਾ  
ਸੀ, ਉਸ ਦੀ ਲੇ ਅਕਾਰਬ ਜਾ ਰਹੀ ਸੀ। ਕੰਵਲਾ ਤੜਫ ਰਹੀ ਸੀ,  
ਤੜਫਵੀ ਤੜਫਵੀ ਕੰਵਲਾ ਸੌਂ ਗਈ।

ਅੱਧੀ ਰਾਤ ਉਪ੍ਰੰਤ ਕਪਤਾਨ ਨੂੰ ਹੋਸ਼ ਆਈ, ਹੁਣ ਕੰਵਲ  
ਦੀ ਜ਼ਟੁਰਤ ਮਹਿਸੂਸ ਹੋ ਰਹੀ ਸੀ, ਉਠਕੇ ਸਰਦਾਰਨੀਂਹ ਜਗਾਇਆ।  
“ਮੈਨੂੰ ਸੌਣ ਵਿਚਿ ।” ਕਮਲਾ ਨੇ ਜਾਗੇ ਮੀਟੇ ਵਿਚ  
ਅਖਿਆ, “ਮੈਨੂੰ ਹਥ ਨਾ ਲਾਓ, ਮੈਂ ਕਿਹਾ, ਛੂਨ ਨਾਲ ਭਰੇ  
ਹੋਏ। ਲਹੂ ਨਾਲ ਭਰੇ ਹੋਏ ਪਲੀਤ ਹਥ ।”

ਦੀਵੀ ਦੀ ਜੋਤ ਮਧਮ ਪੈ ਰਹੀ ਸੀ, ਤੇਲ ਮੁਕ ਚੁੱਕਾ ਸੀ।  
ਦੇ ਚਾਰ ਪਲਾਂ ਵਿਚ ਲਟ ਲਟ ਕਰਦੀ ਜੋਤ ਬੁਝ ਗਈ, ਕਮਰੇ  
ਵਿਚ ਘੁਪ ਹਨੇਰਾ ਇਕੱਠਾ ਹੋ ਗਿਆ।



## ਆਸ਼ਕ ਦੀ ਗਿੜਤਾਰੀ

ਕਈ ਦਿਨਾਂ ਤੋਂ ਨਿਸਥਤ ਰੋਡ ਤੇ ਆਸ਼ਕ, ਆਸ਼ਕ ਹੋ ਰਹੀ ਸੀ। ਆਸ਼ਕ ਕਦੇ ਦਿਨ ਵਿਚ ਆਉਂਦਾ, ਕਦੇ ਰਾਤ ਨੂੰ, ਕਦੇ ਸਵੇਰੇ ਕਦੇ ਸ਼ਾਮ, ਕਦੇ ਕੜਕਦੀ ਰੂਪਹਿਰ, ਕਦੇ ਅੰਗ ਤੋੜਵੇਂ ਪਾਲੇ ਵੀ। ਕਦੇ ਜੋਤੀ ਵਾਲਾ ਫੇਰਾ ਪੈਂਦਾ ਕਦੇ ਕਦਾਈਂ ਤੇ ਕਦੇ ਲਗਾਤਾਰ ਫੇਰੇ ਤੇ ਫੇਰਾ ਪੈਣ ਲਗ ਪੈਂਦਾ। ਕਈ ਦਿਨਾਂ ਤੋਂ ਨਿਸਥਤ ਰੋਡ ਦੇ ਨਿਕੇ ਮੱਟੇ, ਟੇਲਰ ਮਾਸਟਰ ਤੋਂ ਲੈਂਕੇ ਜਿਨਸੀ ਮਰਜ਼ਾਂ ਦੇ ਮਾਹਰ ਤਕ ਆਸ਼ਕ ਦੀ ਚਰਚਾ ਵਿਚ ਰੁੜੇ ਹੋਏ ਸਨ। ਵਿਹਲਾ ਵਕਤ ਤੇ ਕੁਝ ਕੰਮ ਕਾਜ ਦਾ ਵਕਤ ਵੀ ਏਸੇ ਤਰ੍ਹਾਂ ਨਿਬੜਦਾ।

ਆਸ਼ਕ ਦੀ ਪਿਆਰੀ ਏਥੇ ਨਹੀਂ ਸੀ, ਦੋ ਸਾਲ ਹੋਏ, ਉਸ ਦਾ ਵਿਆਹ ਬੰਬਈ ਦੇ ਵੰਡੇ ਸੇਠਾਂ ਦੇ ਮੁੰਡੇ ਨਾਲ ਹੋ ਗਿਆ ਸੀ। ਆਸ਼ਕ ਦੀ ਪਿਆਰੀ ਆਪਣੇ ਘਰ ਨਹੀਂ ਸੀ, ਪਰ ਉਸ ਦੀ ਰੂਪਹਿਲੀ ਯਾਦ ਜ਼ਰੂਰ ਉਥੇ ਵਸਦੀ ਸੀ। ਉਸ ਦੀ ਜਗਮਗਾਂਦੀ ਜੱਤ ਦਾ ਜਲੋ ਆਦਿ ਅੰਤ ਤਕ ਉਨ੍ਹਾਂ ਕੰਧਾਂ ਕੋਠਿਆਂ ਤੇ ਆਸ ਪਾਸ ਵਿਚ ਭਰਪੂਰ ਸੀ, ਉਹ ਜੋ ਕਦੇ ਬਿਜਲੀ ਬਣ ਆਸ਼ਕ ਵੇਲਿ ਤੇ ਬਾਰ ਬਾਰ ਡਿਗੀ ਸੀ, ਜੋ ਸਾਣ ਬਣ ਆਸ਼ਕ ਨੂੰ ਕੋਹ ਗਈ ਸੀ, ਉਹ ਸੰਦਰਨੀ, ਉਹ ਟੂਣੇਹਾਰੀ ਪਤਲੀ ਗੋਰੀ ਤੇ ਕਲ ਕਾਇਨਾਤ ਦੇ ਹੁਸਨਾਂ ਦੀ ਮਾਲਕ, ਆਸ਼ਕ ਦਾ ਸਭ ਕੁੜ ਲੈਂਕੇ ਚਲਦੀ ਬਣੀ। ਨਿਸਥਤ ਰੋਡ ਉਤੇ ਜੋ ਉਸ ਦੇ ਮਾਪਾਂ ਦਾ ਘਰ ਸੀ, ਉਸ ਵਿਚ ਉਸ ਦੀ ਬਿਹਬਲ ਕਰ ਵੇਣ ਵਾਲੀ ਯਾਦ ਸੀ ਤੇ ਇਹ ਯਾਦ ਆਸ਼ਕ ਨੂੰ ਬੁਲਾਉਂਦੀ ਰਹਿੰਦੀ, ਕਦੇ ਹੌਲੀ ਕਦੇ ਉਚੀ ਉਚੀ ਪੁਕਾਰਦੀ ਤੇ

ਉਸ ਦਾ ਸਾਹ ਸਤ, ਹੋਸ਼ ਹਵਾਸ ਬੇਹ ਕੇ ਲੈ ਜਾਂਦੀ।

ਲੋਕ ਤਾਂ ਕਹਿੰਦੇ ਹਨ ਕਿ ਇਹ ਮੰਡਾ ਸੁਦਾਈ ਹੋ ਗਿਆ ਹੈ। ਜਾਲੀਧਰੋਂ ਆਉਂਦਾ ਹੈ ਤੇ ਛਿਤਰ ਆਦ ਖਾਕੇ ਚਲੇ ਜਾਂਦਾ ਹੈ। ਫਿਰ ਆਉਂਦਾ ਹੈ, ਫਿਰ ਚਲੇ ਜਾਂਦਾ ਹੈ। ਸਰ ਮੁਚ ਪਾਗਲ ਹੋ ਗਿਆ ਹੈ। ਕਲ ਆਇਆ ਸੀ, ਘਰ ਦੀਆਂ ਪੌੜੀਆਂ ਜਾ ਚੜ੍ਹਿਆ ਉਥੇ ਕੁੜੀ ਦੇ ਪਿਛੇ ਨੇ ਮਾਰਿਆ। ਮਾਰ ਖਾ ਕੇ ਚਲਾ ਗਿਆ। ਅਜ ਫੇਰ ਆਇਆ ਸੀ ਤੇ ਫੇਰ ਏਥੇ ਸੁਦਾ ਖਿਲਾਰ ਕੇ ਚਲਾ ਗਿਆ ਹੈ। ਸ਼ਾਇਦ ਕਿਤੇ ਸੜਕਾਂ ਤੇ ਫਿਰਦਾ ਹੋਵੇਗਾ। ਕੋਈ ਕਹਿੰਦੇ, ਪੰਜਾਹ ਹਜ਼ਾਰ ਕੁੜੀ ਦੇ ਮਾਪਿਆਂ ਨੂੰ ਖੁਆ ਚੁਕਾ ਹੈ, ਕਿਉਂ ਨਾ ਆਵੇ, ਬਹੁਤੇ ਇਸ ਗਲ ਨੂੰ ਸਰ ਮੰਨਦੇ ਪਰ ਸੀ ਇਹ ਗਲ ਝੂਠ। ਰੁਪਿਆ ਹੁੰਦਾ, ਜਾਇਦਾਦ ਹੁੰਦੀ ਤਾਂ ਉਹ ਵੀ ਹਾਜ਼ਰ ਕਰ ਦਿੰਦਾ, ਪਰ ਉਸ ਦਾ ਜੋ ਕੁਝ ਸੀ ਉਹ ਬੰਬਈ ਦੇ ਵੱਡੇ ਸੇਠ ਦੀ ਨੂੰਹ ਦੇ ਭੇਟ ਹੋ ਚੁਕਾ ਸੀ। ਡਿਪਟੀ ਕਮਿਸ਼ਨਰ ਦਾ ਮੰਡਾ ਸਭ ਕੁਝ ਲੁਟਾ ਬੈਠਾ, ਦਿਲ ਵੀ, ਦਿਮਾਗ ਵੀ, ਹੋਸ਼ ਹਵਾਸ ਆਪਣੇ ਅਲੱਪ ਹੋਏ ਚੰਦ ਦੀ ਯਾਦ ਨੂੰ ਭੁਟ ਕਰ ਦਿੱਤੇ। ਜੋ ਚਾਹੁੰਦਾ ਉਸ ਨੂੰ ਘੂਰਦਾ, ਉਸ ਨੂੰ ਮਾਰਦਾ, ਉਸ ਨੂੰ ਗਾਹਲਾਂ ਕਵਦਾ, ਉਸ ਦਾ ਸਤਿਕਾਰ, ਉਸ ਦਾ ਸਵੇ-ਸਨਮਾਨ ਕਿਥੇ ਸੀ? ਉਹ ਗਲੀ ਦੇ ਕਥ ਵਾਂਗ ਇਸ਼ਕ ਦੇ ਕਰੜੇ ਰਾਹ ਦੀ ਉਸ ਮੰਜ਼ਲ ਤੇ ਪਹੁੰਚ ਗਿਆ ਸੀ, ਜਿਥੇ ਆਦਮੀ ਮੰਜ਼ਲ ਦੀ ਖੋਜ ਵਿਚ ਆਪਣ ਆਪ ਨੂੰ ਵੀ ਰੁਆ ਬੈਠਦਾ ਹੈ।

ਨਿਸਬਤ ਰੋਡ ਨੂੰ ਛੱਡ ਕੇ ਜਦ ਇੰਦਰਬੰਸ ਮੈਕਲੋਡ ਤੇ ਪੈਰ ਧਰਦਾ ਤਾਂ ਧਰਤੀ ਪੈਰਾਂ ਹੋਣੋਂ ਨਿਕਲ ਜਾਂਦੀ। ਨਿਸਬਤ ਰੋਡ ਉਤੇ ਉਸ ਦੀ ਜਾਨ ਘੁਮ ਰਹੀ ਸੀ। ਇੰਦਰਬੰਸ ਦੀ ਜਾਨ ਜੇ ਦੂਰ ਜਾਂਦੀ ਮਰ ਜਾਂਦੀ, ਕੋਲ ਆਉਂਦੀ ਤੜ੍ਹਫੱਦੀ, ਨਿਸਬਤ ਰੋਡ ਉਤੇ ਪਿਆਰੀ ਰਾਜ ਦੇ ਘਰ ਦੇ ਕੋਲ, ਉਹ ਬਿਲਬਿਲਾ ਉਠਦੀ,

ਇੰਦਰਬੰਸ ਅਜ ਲੋਢੇ ਵੇਲੇ ਨਿਸਥਤ ਰੋਡ ਤੇ ਟੇਲਰ ਮਾਸਟਰ ਦੀ  
 ਦੁਕਾਨ ਸਾਹਮਣੇ ਬੈਠ ਕੇ ਆਪਣੀ ਰਜ ਨੂੰ ਵਾਜਾਂ ਮਾਰਦਾ ਰਿਹਾ  
 ਸੀ। ਅਜੀਵ ਤਰ੍ਹਾਂ ਵਾਜਾਂ ਮਾਰਦਾ ਸੀ ਉਹ, ਨਿਰ ਹਿਰਦਾ ਕੰਧਾਂ ਨੂੰ  
 ਆਵਾਜ਼ਾਂ, “ਓ ਮਸ਼ੂਕ ਨਿਕਲ ਬਾਹਰ, ਮਾਸ਼ੂਕ ਨਹੀਂ ਨਿਕਲਦਾ  
 ਮੇਰਾ।” ਉਸਦੀ ਹਰ ਅ ਵਾਜ਼ ਹਾਉਕੇ ਵਿਚ ਬਤਲ ਜਾਂਦੀ। ਲੋਕ  
 ਉਸੇਂ ਕੋਲ ਖਲੋ ਜਾਂਦੇ। ਸਭ ਤਮਾਸਾ ਦੇਖਦੇ। ਕਈ ਵਡਿਆਂ  
 ਅਹਿਸਾਸਾਂ ਵਾਲੇ ਮਹੱਲੇ ਦਾਰੀ ਦੇ ਅਨੁਲਾਂ ਦੇ ਖਿਲਾਫ਼ ਗੱਲ ਹੁੰਦੀ  
 ਦੋਖ ਕੁਝੁਦ। ਜਦੋਂ ਆਫ਼ਕ ਤੁਰ ਜਾਂਦਾ ਤਾਂ ਬੁੜਬੁੜਾਉਂ ਦੇ ਤੇ ਕਈ  
 ਜੋਸ਼ੀਲੀਆਂ ਗੱਲਾਂ ਕਰਦੇ। ਅੱਜ ਜਦੋਂ ਇੰਦਰਬੰਸ ਵਾਜਾਂ ਮਾਰ ਮਾਰ  
 ਤੁਰ ਗਿਆ, ਨਾ ਵਾਜ ਆਈ, ਨਾ ਰਾਜ ਆਈ ਤਾਂ ਜਦੋਂ ਉਹ ਭਾਪੀ ਦੇ  
 ਹੱਟਲ ਦੇ ਸਾਹਮਣੇ ਖੜੋਤਾ ਸੀ ਤਾਂ ਇਕ ਅਜੀਬ ਗੱਲ ਹੋਈ। ਸੜਕ  
 ਦੀ ਪਟੜੀ ਉਤੇ ਖ਼ਬ ਪਾਸੇ ਕੁਝ ਸਕੂਲ ਦੇ ਮੰਡੇ ਖੜੋਤੇ ਚੁਪ ਚਾਪ  
 ਬੜੀ ਗਾਰ ਨਾਲ ਦੂਜੇ ਪਾਰ ਇੰਦਰਬੰਸ ਖੜੋਤੇ ਨੂੰ ਦੇਖ ਰਹੇ ਸਨ।  
 ਕੁਝ ਇਕ ਦੇ ਹਥਾਂ ਵਿਚ ਹਾਕੀਆਂ ਸਨ। ਇਕ ਚੰਗਾ ਸੁਨਾਖਾ ਸ਼ੌਕੀਨ  
 ਗਭਰੂ ਉਹਨਾਂ ਦੇ ਕੋਲ ਆਇਆ। ਕਹਿਣੂੰ ਲਗਾ ਜੇ ਮਾਰਨਾ ਹੈ ਤਾਂ  
 ਠੋਕੇ ਸਾਲੇ ਨੂੰ, ਅਵੇਂ ਕੀ ਖੜੋਤੇ ਹੋ ਹਾਕੀਆਂ ਹੱਤ ਵਿਚ ਫੜੀ। ਉਸ ਦੇ  
 ਖਿਆਲ ਵਿਚ ਮੰਡੇ ਬਦਮਾਸ ਇੰਦਰਬੰਸ ਨੂੰ ਸੋਧਣ ਲਈ ਉਥੇ ਖੜੋਤੇ  
 ਸਨ। ਪਰ ਉਹ ਹੋਕਾ ਬੱਕਾ ਰਹਿ ਗਿਆ ਤੇ ਉਸਦੀ ਹੋਰਨੀ ਦੀ ਹੋਦ  
 ਨਾ ਰਹੀ ਜਦੋਂ ਉਹਨਾਂ ਵਿਚੋਂ ਇਕ ਬੋਲਿਆ। ਤੇ ਦੂਜਿਆਂ ਨੇ ਬੇਲਣ  
 ਵਾਲ ਦੀ ਪਰੋਕੜਤਾ ਕੰਤੀ ਕਿ “ਨਾ ਜੀ, ਇਹਨੂੰ ਮਾਰ ਕੇ ਕੀ ਲੈਣਾ,  
 ਜਾ ਕੇ ਗੱਲ ਕਰਕੇ ਤਾਂ ਵੇਖੋ, ਵੇਰ ਪਤਾ ਲਗਾਗਾ। ਵਿਚਾਰਾ ਸੱਚਾ  
 ਆਸ਼ਕ ਹੈ।” ਖਬਰੇ ਉਹ ਲੋਕਾਂ ਨੂੰ ਕੀ ਕਹਿੰਦਾ ਸੀ ਪਰ ਲੋਕ ਜੋ ਉਸਦੀ  
 ਗੱਲ ਸੁਣਦੇ, ਜ਼ਰੂਰ ਹਮਦਰਦੀ ਕਰਦੇ। ਬਦਨ ਚੰਗਾ ਮੋਟਾ ਤਾਜ਼ਾ  
 ਹੈ ਇੰਦਰਬੰਸ ਦਾ, ਰੰਗ ਸੌਲਾ, ਸੌਲੇ ਤੋਂ ਵੀ ਕੁਝ ਭੈੜਾ ਅਗੋਂ ਨੂੰ ਮੂੰਹ

ਵੀ ਖੁਰਦਰਾ ਜਿਹਾ, ਬੁਲ੍ਹ ਮੱਟੇ ਮੱਟੇ, ਪਾਨ ਚਬਾਨ ਦੀ ਬੜੀ ਆਦਤ  
 ਪੈ ਗਈ ਹੈ, ਸੰਕੂਲ ਵਲੋਂ ਬੜਾ ਅੰਬਾਸ ਪਰ ਅਸਲ ਵਿਚ ਅਸੀਲ  
 ਤਬਿਆਤ ਦਾ ਮਾਲੁਕ ਸੀ ਇੰਦਰਬੰਸ ਅਤੇ ਇਹ ਨੌਜਵਾਨ ਭੁਬੂਰਤ ਤੇ  
 ਸ਼ੇਕੀਨ ਜਿਹੜਾ ਸਫ਼ੂਲ ਦੇ ਮੰਡਿਆਂ ਨੂੰ ਇੰਦਰ ਬੰਸ ਮਗਾਰ ਕੁਟਾਪਾ  
 ਚਾੜ੍ਹਨ ਲਈ, ਉਕਸਾਂਦਾ ਸੀ, ਕਵਰ ਦਲੀਪ ਸਿੰਘ ਰਾਜਪੁਤ ਸਟਦਾਰਾਂ  
 ਦਾ ਮੁੰਡਾ ਵੀ ਆਪਣੇ ਆਪ ਨੂੰ ਕਾਮਯਾਬ ਆਸ਼ਕਾਂ ਦੀ ਫ਼ਿਰਿਓਸਤ  
 ਵਿਚ ਸਮਝਦਾ ਸੀ। ਅਖੀਆਂ ਦੀ ਜਾਦੂਗਰੀ ਤੋਂ ਵਾਕਫ ਤੇ ਬਸਤਰਾਂ  
 ਦੀ ਚੁਸਤੀ ਤੇ ਚਟਕ ਛਟਕ ਦਾ ਕਾਇਲ | ਉਸਦੇ ਹੰਕਾਰ ਦੀ ਹੱਦ  
 ਨਹੀਂ ਸੀ। ਬੜੀ ਵਾਰੀ ਉਹ ਇੰਦਰਬੰਸ ਨੂੰ ਗੀਦੀਆਂ ਗਾਹਲਾਂ  
 ਕੱਢ ਚੁਕਾ ਸੀ ਤੇ ਉਹ ਵੀ ਰਾਜ ਦੇ ਘਰ ਦਿਆਂ ਦੇ ਸਾਹਮਣ,  
 ਰਾਜ ਦੀ ਛੋਟੀ ਭੈਣ ਵਿਦਰਕਾ, ੧੯ ਸਾਲਾਂ ਦੀ, ਹੁਸਨ ਦੀ ਜਗਦਾ  
 ਲਾਟ, ਉਸਤੇ ਮਰਦੀ ਸੀ, ਜਾਨ ਦਿੰਦੀ ਸੀ। ਕੰਵਰ ਦਲੀਪਸਿੰਘ ਫ਼ਸਟ  
 ਈਅਰ ਦਾ ਵਿਦਿਆਰਥੀ ਸੀ, ਇਨ੍ਹਾਂ ਪਿਤਾ ਰਾਏ ਹਠੀ ਚੰਦ ਕਾਂਗੜੇ  
 ਜ਼ਿਲੇ ਦੇ ਵਡੇ ਜ਼ਿਮੰਦਾਰ ਸਨ। ਉਹ ਚੰਦਰਕਾ ਤੇ ਰਾਜ ਦੇ ਬੀਬ  
 ਪਿਤਾ ਦੇ ਧਰਮ ਦੇ ਭਰਾ ਬਣੇ ਹੋਏ ਸਨ। ਇਸੇ ਕਰਕੇ ਉਹਨਾਂ ਮੁਨਾਫ਼ਬ  
 ਸਮਝਿਆ ਕਿ ਕੰਵਰ ਦਲੀਪ ਹੋਸਟਲ ਦੀ ਬਜਾਏ ਰਾਜ ਦੇ ਪਿਤਾ ਦੇ  
 ਘਰ ਰਹੇ, ਤੇ ਉਹਨਾਂ ਦੀ ਨਿੱਗਰਾਨੀ ਵਿਚ ਕਾਲਜ ਦੀ ਵਿਦਿਆ ਪ੍ਰਾਪਤ  
 ਕਰੇ। ਕਾਲਜ ਦੇ ਮੰਡਿਆਂ ਵਿਚ ਦਲੀਪ, ਸਦਾ ਨਖਰੇ ਨਾਲ ਤੇ ਸ਼ੇਵੀ  
 ਨਾਲ ਗੱਲ ਕਰਦਾ। “ਉਹ ਇਨਸਾਨ ਕੀ ਜਿਹੜਾ ਕੁੜੀਆਂ ਤੇ ਮਰਦਾ  
 ਫਿਰੇ, ਕੁੜੀਆਂ ਕਿਉਂ ਨਾ ਉਹਏ ਤੇ ਮਰਨ੍” ਤੇ ਇਹ ਗੱਲ ਕਰਦਿਆਂ  
 ਚੰਦਰਕਾ ਉਸਦੇ ਖਿਆਲ ਵਿਚ ਹੀਦੀ। “ਕਦੋ ਅੱਖ ਚੁਕ ਕੇ ਕਿਸੇ ਵਲ  
 ਨਾ ਦੱਖੇ, ਉਹ ਕਿਉਂ ਨਾ ਦੱਖਣ। ਤੀਵੀਆਂ ਦੀ ਨਜ਼ਰਾਂ ਵਿਚ ਜਿਹੜਾ  
 ਉਚਾ ਰਹੇ ਤੀਵੀਆਂ ਉਸਦੇ ਮਗਰੋਂ ਨਹੀਂ ਲਈਆਂ।” ਤੇ ਉਸਦਾ  
 ਖਿਆਲ ਚੰਦਰਕਾ ਦੀ ਬੇਬਸੀ ਵਾਸੁਆਦ ਮਾਣਦਾ ਤੇ ਸੀਨਾ ਮਾਣ

ਨਾਲ ਤਣਿਆ ਜਾਂਦਾ। ਪਰਸੋਂ ਸ਼ਾਮ ਦੀ ਗੱਲ ਹੀ ਤਾਂ ਹੈ, ਵਿਚਾਰੀ ਕਿਵੇਂ ਤਰਲੇ ਲੈ ਲੈ ਕੇ ਕਹਿੰਦੀ ਸੀ, “ਰਲੇ ਮੈਨੂੰ ਲੈ ਚਲੋ। ਆਪਾਂ ਕਿਤੇ ਤੁਰ ਚਲੀਏ। ਮੈਨੂੰ ਲੈ ਕਿਉਂ ਨਹੀਂ ਜਾਂਦੇ? ਬੇਬੇ ਸਾਨੂੰ ਲੋਕ ਮਿਲਣ ਨਹੀਂ ਦੇਂਦੇ।” ਤੇ ਚੰਦਰਕਾ ਤਰਲੇ ਕਰਦੀ ਰੋ ਪਈ ਸੀ।

ਵੇਲ ਵਰਤੀ ਚੰਦਰਕਾ ਦੀਆਂ ਜ ਦੂ ਭਿੰਨੀਆਂ ਅੱਜੀਆਂ ਅੱਥਰ੍ਹ ਕੇਰਟੀਆਂ ਤਾਂ ਦਲੀਪ ਜਾਣੋਂ ਕਈ ਤਖਤਾਂ ਦਾ ਵਾਰਸ ਬਣ ਜਾਂਦਾ। ਉਹਨੂੰ ਪੁਰਕਾਰਦਾ, ਦਲਾਸਿ ਦਿੰਦਾ ਤੇ ਕਹਿੰਦਾ “ਚੰਨੀ ਜਾਣ ਜਣ ਦੀਆਂ ਰੱਲਾਂ ਛੱਡ, ਮੇਰੇ ਨਾਲ ਜਿੰਨਾ ਮਰਜ਼ੀ ਪਿਆਰ ਕਰੀ ਜਾ, ਤੈਨੂੰ ਕੋਈ ਨਹੀਂ ਰੋਕਦਾ।” ਪਰ ਦਲੀਪ ਚੰਦਰਕਾ ਦੀ ਮਾਂ ਰੀਝਾਂ ਨੂੰ ਨਹੀਂ ਸੀ ਸਮਝਦਾ। ਦੋਹ ਦੂਰ ਦੁਰੇਡੇ, ਕਿਸੋਂ ਅਲੋਕਿਤ ਦਸ ਵਿਚ ਵਸਣਾ ਚਾਹੁੰਦੀ ਸੀ, ਜਿਥੇ ਉਸਦੀ ਮਾਂ ਲਗਰਾਂ ਵਰਗੀਆਂ ਬਾਹਾਂ ਆਪਣੇ ਮਾਹੀ ਦੇ ਗਲੇ ਦੁਆਲੇ ਅਜਲਾਂ ਤੀਕ ਵਗਲੀਆਂ ਰਹਿਣ ਤੇ ਪਿਆਰ ਲੋਚਦੀਆਂ ਪਿਆਰੇ ਨੂੰ ਆਪਣੇ ਸੀਨੇ ਵਿਚ ਰਿਤਰਦੀਆਂ ਅੱਖਾਂ ਨੂੰ ਆਪਣੀ ਰੀਝਾਂ ਭਰੀ ਸਦੀਵੀ ਤਕ ਨੀਂ ਹੋੜਨ ਵਾਲਾ ਕੋਈ ਨੇੜੇ ਨਾ ਹੋਵੇ। ਪਿਆਰ ਦੀ ਆਜ਼ਾਦੀ ਤੇ ਖੂਬਸੂਰਤੀ ਦੀ ਅਟੱਲ ਦੁਨੀਆਂ ਵਿਚ ਚੰਦਰਕਾ ਆਪਣੇ ਦਲੀਪ ਦੀ ਹਿੱਕ ਨਾਲ ਜੁੜੀ, ਇਕ ਇਕ ਪਲ ਨੂੰ ਸ਼ਹੀਦੀਆਂ ਤਕ ਲੰਬੇਰਾ ਕਰ ਲਵੇ ਤੇ ਏਸ ਤਰ੍ਹਾਂ ਉਠਦੀ ਜ਼ਾਹਾਨੀ ਤੇ ਜੋਬਨ ਤੇ ਇਸ਼ਕ ਦੇ ਸ਼ੁਦਾ ਦੀ ਹੋਮਾਸ਼ਕ ਖੇਡ ਖੜੀ ਜਾਵੇ। ਪਰ ਸ਼ਿਕਾਰ ਕਰਨ ਵਾਲੇ ਦਿਲ ਨੂੰ ਸ਼ਿਕਾਰ ਕਰਨ ਵਿਚ ਲਜ਼ਾਤ ਹੈ, ਸ਼ਿਕਾਰ ਦੀ ਬੇਬਸੀ ਤੇ ਤੜਪ ਨੂੰ ਜਾਰ ਕੇ, ਵੇਖ ਕੇ ਇਲਾਹੀ ਸੁਅਦ ਮਿਲਦਾ ਹੈ, ਘਾਇਲ ਹੋਈ ਜਿੰਦਗੀ ਨੂੰ ਮਲ੍ਹੂਮ ਲਾਉਣ ਦਾ ਖਿਆਲ ਕਿਉਂ ਆਵੇ? ਚੰਦਰਕਾ ਕਮਜ਼ੂਰ ਵਿਲ ਸੀ ਜੋ ਮਰ ਗਈ, ਮੋਹਿਤ ਹੋ ਗਈ ਤੇ ਕਮਜ਼ੂਰ ਦੇ ਨਸੀਬਾਂ ਵਿਚ ਹਮਦਰਦੀ, ਤਰਸ ਦੇ ਵਿਖਾਵੇ ਤੋਂ ਫਾਧ ਕੁਝ ਵੀ ਨਹੀਂ ਹੁੰਦਾ।

ਪਰ ਰਾਜ ਦਾ ਪੁਰਾਣਾ ਭੋਟਾ ਜਿਹਾ ਆਖਕ ਕਦੇ ਕਦੇ ਰਾਂਝੇ  
 ਵਾਲਾ ਛੇਰਾ ਮਾਟਦਾ। ਨਿਸਥਤ ਰੋਡ ਚਰਚਿਆਂ ਨਾਲ ਭਰਪੁਰ ਹੋ  
 ਜਾਂਦੀ। ਬੜੀ ਬਦਨਾਮੀ ਵਾਲੀ ਗੱਲ ਸੀ, ਪਰ ਪਤਾ ਨਹੀਂ ਕਿਉਂ  
 ਦੰਦਰਕਾ ਉਸਦੀ ਵੇਰੀ ਨੂੰ ਉਡਾਕਦੀ ਰਹਿੰਦੀ ਚੋਰੀ ਚੋਰੀ। ਘਰ ਦੇ  
 ਜਦ ਉਸਨੂੰ ਗਾਹਲਾਂ ਕੱਢੇ ਤਾਂ ਉਸਦਾ ਦਿਲ ਵਿਚੋਂ ਵਿਚ ਦੁਖੀ  
 ਹੁੰਦਾ। ਉਸ ਨੇ ਆਪ ਵੀ ਇਕ ਦੋ ਵਾਰੀ, ਨਿਮੌਤਾ ਕੋਹੜੀ ਹੁੰਦਾ  
 ਆਵਿ ਸ਼ਰੀਫ ਅੰਦਰ ਵਾਲੀਆਂ ਗਾਹਲਾਂ ਕਫੀਆਂ ਸਨ। ਪਰ ਇੰਦਰਬੰਸ  
 ਦੇ ਸਾਹਮਣੇ ਤੇ ਕੇਵਲ ਘਰਦਿਆਂ ਨੂੰ ਉਸਦੀਆਂ ਹਟਕਤਾਂ ਤੇ  
 ਆਪਣਾ ਰੇਸ ਪਟਗਟ ਕਰਨ ਲਈ, ਉਸਦੇ ਵਿਦਾ ਹੋ ਜਾਣ ਮਗਰੋਂ।  
 ਪਰ ਇਹ ਬੰਨਤਰ ਜਹੀਆਂ ਗਾਹਲਾਂ ਵੀ ਪਤਾ ਨਹੀਂ ਉਸਦੇ ਮੂੰਹੋਂ  
 ਕਿਨ੍ਹਾਂ ਮੁਫ਼ਕਲਾਂ ਨਾਲ ਨਿਕਲੀਆਂ। ਮਗਰੋਂ ਕਈ ਕਈ ਦਿਨ  
 ਚੰਦਰਕਾ ਦਾ ਦਿਲ ਉਸ ਗਾਰੀਬ ਤੇ ਤਰਸ ਖਾਂਦਾ ਰਹਿੰਦਾ। ਉਹ ਆ  
 ਜਦਾ, ਛੇਰੀ ਪਾ ਜਾਂਦਾ, ਰਾਜ ਦੀ ਯਦ ਵਿਚ, ਉਹ ਭੋਟਾ ਜਿਹਾ,  
 ਕਰੂਪ ਜਿਹਾ ਇੰਦਰਬੰਸ, ਜਿਮਦੀ ਲੋਕ ਬੇਇਜ਼ਤੀ ਕਰਦੇ ਸਨ, ਜਿਸ  
 ਕਰਕੇ ਉਹਨਾਂ ਦੇ ਘਰ ਦੀ ਬੜੀ ਬੇਇਜ਼ਤੀ ਹੁੰਦੀ ਸੀ ਪਰ ਚੰਦਰਕਾ  
 ਨੂੰ ਉਸ ਗਾਰੀਬ ਤੇ ਬੜਾ ਤਰਸ ਆਉਂਦਾ ਤੇ ਕਦੇ ਆਪਣੀ ਬੰਬਈ  
 ਵਾਲੀ ਭੈਣ ਨਾਲ ਹਸਦ ਵੀ।

ਅਜ ਨਾ ਠਿਹਾ ਗਿਆ। ਦਲੀਪ ਹੱਥੋਂ ਮਾਰ ਖਾ ਕੇ ਜਦ  
 ਇੰਦਰਬੰਸ ਪੌੜੀਆਂ ਉਤਰਿਆਂ ਤਾਂ ਉਹ ਬੇਸੁਧਨੀ ਵਿਚ ਨਿਸਥਤ  
 ਰੋਡ ਤੇ ਭਾਪੇ ਦੀ ਹਟੀ ਅਗੇ ਜਾ ਖਲੋਤਾ। ਦਲੀਪ ਉਸਦੇ ਮਗਰ  
 ਗਿਆ। ਲੋਕਾਂ ਨੇ ਸਲਾਹ ਦਿੱਤੀ ਕਿ ਇਸ ਨੂੰ ਪੁਲਸ ਦੇ ਹਵਾਲੇ ਕਰ  
 ਦਿਤਾ ਜਾਵੇ। ਬਦਮਾਸ਼ ਹੈ, ਰੂੰਡਾ ਹੈ, ਅਤੇ ਇਸਦੀ ਹਰਕਤ ਕੋਈ  
 ਬਦਦਾਹਤ ਕਟਨ ਵਾਲੀ ਨਹੀਂ ਹੈ, ਪਰ ਕੋਈ ਕਹੇ ਡਿਪਟੀ ਕਮਿਸ਼ਨਰ  
 ਦਾ ਪੁਤ, ਬਿਦਾਰਾ ਸ਼ੁਦਾਈ ਹੋ ਗਿਆ ਹੈ, ਉਸਦੇ ਵੱਸ ਦੀ ਗੱਲ ਨਹੀਂ।

ਦਲੀਪ ਦੇ ਕਹਿਣ ਤੇ ਸਕੂਲ ਦੇ ਮੰਡਿਆਂ ਉਸ ਨੂੰ ਕੁਟਣ ਤੋਂ ਨਾਂਹ ਕਰ ਦਿਤੀ। ਨਾਂਹ ਨਾ ਵੀ ਕਰਦੇ ਤਾਂ ਉਸ ਵੀ ਨਹੀਂ ਸੀ ਕਰਨੀ। ਇਸ਼ਕ ਦੇ ਰਾਹਾਂ ਵਿਚ ਖੁਆਰੀ ਪਹਿਲਾਂ, ਬਾਕੀ ਸਭ ਗਲਾਂ ਪਿਛੇ।

ਦਲੀਪ ਨੇ ਇਹ ਗਲ ਚੰਦਰਕਾ ਨੂੰ ਸੁਣਾਈ। ਉਸ ਦੀ ਜਾਨ ਨਿਕਲ ਗਈ, ਸਿਦਕ ਪਿਆਰ ਦੀ ਹਦ ਵੇਖ ਕੇ ਉਸ ਦਾ ਜੀ ਕਾਹਲਾ ਪੇਣ ਲਗਾ। ਸਕੂਲਾਂ ਦੇ ਮੰਡੇ ਵੀ ਉਸ ਨੂੰ ਸੱਚਾ ਆਸ਼ਕ ਸਮਝਦੇ ਹਨ ਤੇ ਇੱਜਤ ਕਰਦੇ ਹਨ। ਉਸ ਦਾ ਦਿਲ ਕੋਤਾ ਕਿ ਉਹ ਵੀ ਸਕੰਲ ਦਾ ਮੰਡਾ ਹੋਈ, ਹਥ ਵਿਚ ਹਾਕੀ ਲੈ ਕੇ ਉਹਨਾਂ ਮੰਡਿਆਂ ਦੀ ਜੁੜੀ ਵਿਚ ਖੜ੍ਹੇਤੀ ਹੋਈ, ਸਚੇ ਆਸ਼ਕ ਨੂੰ ਮਾਰਨ ਵਾਲੇ ਨੂੰ ਉਸਦੀ ਕਮ-ਅਕਲੀ ਦੀ ਸੜਾ ਦਿੰਦੀ। ਉਸ ਨੂੰ ਮੜ ਮੜ ਸੋਚ ਆ ਰਹੀ ਸੀ ਕਿ ਕੋਈ ਪਿਆਰ ਨੂੰ ਜਾਣਦਾ ਹੋਵੇ ਤੇ ਇੰਦਰਬਸ ਵਰਗੇ ਸਚੇ ਪ੍ਰੇਮੀ ਲਈ ਸ਼ਰਧਾ ਨਾ ਰਖੋ, ਇਹ ਹੋ ਵੀ ਕਿਵੇਂ ਸਕਦਾ ਹੈ।

ਕੰਵਰ ਸਾਹਿਬ ਕਹਿ ਰਹੇ ਹਨ ਕਿ ਹਾਲਾਤ ਹਦ ਤੋਂ ਤਜਾਵਜ਼ ਕਰ ਗਏ ਹਨ; ਘਰ ਦੀ ਬਦਨਾਮੀ ਦਾ ਕੋਈ ਅੰਤ ਨਹੀਂ ਰਿਹਾ। ਸਿਵਾਏ ਪੁਲਸ ਨੂੰ ਰੀਪੋਰਟ ਕਰਨ ਦੇ ਹੋਰ ਚਾਰਾਂ ਹੀ ਕੀ ਹੈ? ਇਸ ਨੂੰ ਆਵਾਰਾ ਗਰਦੀ ਵਿਚ ਗ੍ਰੂਫਤਾਰ ਕਰਾ ਦਿਤਾ ਜਾਵੇ। ਆਵਾਰਾ ਗਰਦੀ! ਕੰਮ ਤੋਂ ਬਗੈਰ ਸੱਤਕਾਂ ਤੇ ਫਿਰਨਾ ਹਤਕਾਂ ਕਰਵਾਉਣੀਆਂ ਤੇ ਖਜਲ ਖੁਆਰ ਹੋਣਾ, ਬੰਬਈ ਵਾਲੇ ਵੱਡੇ ਸੇਠਾਂ ਦੀ ਨੂੰਹ ਨੂੰ ਆਪਣੇ ਆਵਾਰਾ ਗਰਦ ਦਾ ਬਿਆਲ ਵੀ ਨਹੀਂ ਸੀ। ਏਧਰ ਰਜ ਦੇ ਮਾਪਿਆਂ ਦਾ ਨਕ ਵਿਚ ਦਮ ਆਚੁਕਾ ਸੀ, ਪੁਲਸ ਨੂੰ ਇਤਲਾਹ ਦਿਤੀ ਜਾਵੇ, ਅਤੇ ਪੁਲਸੀ ਅਮਲੇ ਵਿਚ ਕੰਵਰ ਦਲੀਪ ਦਾ ਜਾਤੀ ਅਸਰ ਰਸੂਖ ਵੀ ਬੜਾ ਸੀ। ਦਲੀਪ ਖੁਦ ਬਖੁਦ ਹੀ ਪੁਲਸ ਵਲ ਤੁਰ ਪਿਆ। ਉਹ ਚੰਦਰਕਾ ਦੇ ਮਾਂ ਬਾਪ ਨੂੰ ਇਸ ਤੰਗ ਕਰਨ ਵਾਲੇ ਬੇ-ਅਕਲ ਤੋਂ ਖਲਾਸੀ ਕਰਾਣਾ ਚਾਹੁੰਦਾ ਸੀ। ਕੁਝ

ਆਪਣੀ ਵੰਡਿਆਈ ਲਈ ਕੁਝ ਸੁਗਲ ਮੇਲੇ ਲਈ, ਨਾਲੇ ਉਸ ਨੂੰ ਪੈਰ ਪੈਰ ਤੇ ਇੰਦਰਬੰਸ ਦੇ ਪਾਗਲ ਪਨ ਤੇ ਕਰੋਧ ਆ ਜਾਂਦਾ ਸੀ। ਇਕ ਤਾਂ ਬੇਸ਼ਕਲ ਅਤੇ ਸੁਹਣੀਆਂ ਨੂੰ ਪਿਆਰ ਕਰੇ। ਦੂਸਰ ਜੇ ਪਿਆਰ ਹੀ ਕਰਨਾ ਹੋਵੇ ਤਾਂ ਫੇਰ ਪ੍ਰੇਮਕਾ ਆਪ ਜਾਨ ਦੇਵੇ। ਉਹ ਆਦਮੀ ਹੀ ਕੀ ਜੋ ਨਾਜ਼ ਸਹੇ, ਤੇ ਮਗਰ ਮਗਰ ਜਲੀਲ ਹੋਵਾ ਫਿਰੇ। ਇਸ ਪਗਲ ਪਨ ਦੀ ਵੀ ਸਜ਼ਾ ਹੋਣੀ ਚਾਹੀਦੀ ਹੈ। ਉਹ ਉਸ ਉਤੇ ਰਜਕੇ ਜੁਲਮ ਕਰਨਾ ਚਾਹੁੰਦਾ ਸੀ। ਜਿਸ ਤਰ੍ਹਾਂ ਇਕ ਜਾਬਰ ਆਪਣੇ ਮੁਕਾਬਲੇ ਵਾਲੇ ਦੀ ਕਮਜ਼ੋਰੀ ਦਾ ਅਹਿਸਾਂਸ ਕਰਕੇ ਖੁਸ਼ ਹੋਣਾ ਚਾਹਿਆ ਕਰਦਾ ਹੈ।

ਚੰਦਰਕਾ ਜਾਣਦੀ ਸੀ, ਅਜ ਇੰਦਰਬੰਸ ਦੀ ਹਾਲਤ ਖਰਾਬ ਸੀ। ਉਹ ਕਈ ਫੇਰੇ ਪਾ ਚੁਕਾ ਸੀ ਤੇ ਹਾਲੇ ਤਕ ਨਿਸਥਤ ਰੋਡ ਨਹੀਂ ਛੁਡ ਸਕਿਆ ਸੀ। ਉਸ ਨੂੰ ਭਰ ਲਗ ਰਿਹਾ ਸੀ ਕਿ ਉਹ ਫੇਰ ਵੀ ਆਵੇਗਾ, ਅਤੇ ਇਸ ਵਾਰੀ ਗਾਹਲਾਂ ਵੀ ਖਾਵੇਗਾ, ਮਾਰ ਵੀ ਤੇ ਉਸ ਦੇ ਹਥ ਵਿਚ ਕਰੜੀ ਲੋਹੇ ਦੀ ਹਥ-ਕੜੀ ਵਜ ਜਾਵੇਗੀ। ਪਿਆਰ ਦਾ ਮੁਜਰਮ ਗ੍ਰਿਫ਼ਤਾਰ ਹੋ ਜਾਵੇਗਾ, ਅਤੇ ਫੇਰ, ਵੰਡ ਸਾਇਦ ਬਹੁਤ ਦੇਰ ਤਕ ਉਸ ਦਾ ਫੇਰਾ ਨਾ ਪਵੇ।

ਕੌਵਰ ਦਲੀਪ ਸਿੰਘ ਵਾਪਸ ਆ ਗਿਆ, ਨਾਲ ਪੁਲਸ ਵੀ ਆ ਗਈ, ਕੁਝ ਦੇਰ ਬਾਅਦ ਰਾਜ ਦਾ ਆਸ਼ਕ, ਉਸ ਦੀ ਯਾਦ ਵਿਚ ਮਸਤ ਪਾਗਲ ਵੀ ਆ ਗਿਆ। ਹੱਥਕੜੀ ਲਗ ਗਈ, ਗਲੀ ਮਹੌਲੇ ਦੇ ਲੋਕਾਂ ਵੀ ਫਿਟੇ ਤੋਂਏ ਕਰਦੀ, ਸਿਰ ਇਹ ਆਉਂਦੀ ਭੀਜ ਵਿਚ ਦੀ ਹਥਕੜੀਆਂ ਵਾਲੇ ਕਾਨੂੰਨ ਦੇ ਮੁਹਾਫਿਜ਼ ਇੰਦਰਬੰਸ ਨੂੰ ਹਵਾਲਾਤ ਵਲ ਲੈ ਤੁਰੇ। ਚੰਦਰਕਾ ਦਾ ਦਿਲ ਰੋ ਰਿਹਾ ਸੀ, ਆਸ਼ਕ ਦੇ ਜਿਜਮ ਦੇ ਨਾਲ ਨਾਲ ਚੰਦਰਕਾ, ਸੁਦਰੀ, ਪਿਆਰ ਕਰਨ ਵਾਲੀ ਚੰਦਰਕਾ ਦਾ ਦਿਲ ਪੁਲਸ ਦੇ ਜਮ੍ਹਾਤਾਂ ਤੇ ਥਾਣੇ ਦੀਆਂ ਸਿਲਾਖਾਂ,

ਜੇਲ੍ਹ ਦੀਆਂ ਕਾਲ-ਕੋਠੜੀਆਂ ਵਲ ਵਰਾ ਤੁਰਿਆ ।

ਸ਼ਾਮ ਨੂੰ ਕੇਵਰ ਦਲੀਪ ਹਸੈ ਹਸੈ ਕਰਦਾ ਘਰ ਆਇਆ,  
ਚੰਦਰਕਾ ਦਾ ਦਿਲ ਰੇ ਰਿਹਾ ਸੀ । ਦਲੀਪ ਨ ਸਾਰੀ ਦਾਸਤਾਨ  
ਸੁਣਾਈ, ਪੁਲਸ ਦਾ ਖਿਆਲ ਹੈ, ਮੰਡਾ ਪਾਗਲ ਹੋ ਗਿਆ ਹੈ ।  
ਕਲ ਡਾਕਟਰੀ ਮੁਆਇਨਾ ਹੋਵੇਗਾ, ਸ਼ਾਇਦ ਪਾਗਲ ਖਾਨੇ ਦਿਤਾ  
ਜਾਵੇ, ਓਥੇ ਇਸ਼ਕਬਾਜ਼ੀ ਕਰਨ ਦੇ ਕੁਝ ਇਖਤਿਆਰ ਉਸ ਨੂੰ  
ਦੇ ਦਿਤੇ ਜਾਣਗੇ ।”

ਚੰਦਰਕਾ ਠੱਠੰਬਰ ਗਈ । ਉਸ ਦਾ ਦਿਲ ਬੈਠਣ ਲਗਾ । ਅੱਖਾਂ  
ਵਿਚ ਹਸਰਤ ਚਮਕਣ ਲਗੀ । ਉਸ ਦਾ ਰੋਮ ਰੇਮ ਤੜਪ ਉਠਿਆ ਤੇ  
ਉਸ ਨੇ ਇਨਤਿਹਾਈ ਭੁਖ ਤੇ ਅਪੂਰਨ ਲਾਲਸਾ ਨਾਲ ਅਤਿ ਗੰਭੀਰ  
ਲਹਿਜੇ ਵਿਚ ਪਹਿਆ :

“ਦਸੋਂ ਦਲੀਪ, ਤੁਸੀਂ ਮੇਰੇ ਲਈ ਪਾਗਲ ਹੋ ਸਕਦੇ ਹੋ ?”

“ਤੁਹਾਡੇ ਲਈ ਕੌਣ ਪਾਗਲ ਨਹੀਂ ਹੋ ਸਕਦਾ ।”

“ਤੁਸੀਂ ਮੇਰੇ ਲਈ ਕੌਣ ਹੋ ਸਕਦੇ ਹੋ ?”

“ਤੁਹਾਡੀ ਜ਼ੁਲਫ਼ ਦੇ ਪੇਰ ਵਿਚ ਮੈਂ ਸਦਾ ਹੀ ਕੈਂਦ ਰਹਿਣਾ  
ਚਹੁੰਦਾ ਹਾਂ ।”

“ਫਿਰ ਤੁਸੀਂ ਮੈਨੂੰ ਏਥੋਂ ਲੈ ਕਿਉਂ ਨਹੀਂ ਜਾਂਦੇ, ਚੰਗੀ ਭਲੇ  
ਜਾਣਦੇ ਹੋ ਕਿ ਘਰ ਦੇ ਸਾਡੇ ਵਿਆਹ ਲਈ ਰਾਜੀ ਨਹੀਂ ਹੋਣ ਲਗੇ ।”

ਦਲੀਪ ਦੇ ਮਥੇ ਤੇ ਵਟ ਪੈ ਗਏ ।

“ਨਾ ਵਿਆਹ ਹੋਵੇਗਾ ਤਾਂ ਕੀ ਪਿਆਰ ਬਦਲ ਜਾਵੇਗਾ ।  
ਮੈਂ ਤਾਂ ਛੇਰ ਵੀ ਤੱਨੂੰ ਏਸੇ ਤਰ੍ਹਾਂ ਪੂਜਦਾ ਰਹਾਂਗਾ ਤੇ ਤੁਸੀਂ ਚੰਗੀਆਂ  
ਦੇਵੀਆਂ ਵਾਂਗ ਮੇਰੀ ਪੂਜਾ ਨੂੰ ਕਬੂਲ ਕਰਦੇ ਰਹੋਗੇ ਪਰ ਸੋਚ ਤੂੰ ਮੈਨੂੰ  
ਸ਼ਾਬਿਸ਼ ਨਹੀਂ ਦਿਤੀ । ਮੈਂ ਉਸ ਹਰਾਮਜ਼ਾਦੇ ਨੂੰ ਅਜ ਠਾਣੇ ਪੁਚਾ  
ਦਿਤਾ ਹੈ, ਕੋਈ ਨਿੱਕੀ ਗਲ ਨਹੀਂ ।”

“ਸ਼ਾਬਿਸ਼ ਉਸ ਦਿਨ ਇਆਂਗੀ, ਜਿਸ ਦਿਨ ਤੁਹਾਡੇ ਵਿਚ  
ਉਸ ਪਾਰਲ ਵਰਗਾ ਜਿਗਰਾ ਤੇ ਸੋਚਾ ਪਿਆਰ ਦੇਖਾਂਗੀ ।”

“ਦੰਦਰਕਾ ਤੂੰ ਪਿਆਰ ਵਿਚ ਪਾਗਲ ਹੋ ਗਈ ਹੈਂ, ਤੂੰ ਆਪ  
ਵੀ ਗ੍ਰਿਫ਼ਤਾਰ ਹੋਣਾ ਚਾਹੀਦੇ ਹੈਂ। ਜੇ ਇਹੋ ਗਲ ਹੈ ਤਾਂ ਆਪਣੀ  
ਭੈਣ ਵਾਂਗ ਕੋਈ ਸੁਦਾਈ ਮਰਦ ਲਭ ਲੈਣਾ ਸੀ, ਮੇਰੇ ਕੋਲੋਂ  
ਪਾਗਲਪਨ ਹੋ ਨਹੀਂ ਸਕਦਾ ।”

“ਜੇ ਪੇਮ ਵਿਚ ਪਾਗਲ ਨਹੀਂ ਹੋ ਸਕਦਾ, ਗ੍ਰਿਫ਼ਤਾਰ ਨਹੀਂ  
ਹੋ ਸਕਦਾ, ਉਸ ਨੂੰ ਚੰਦਰਕਾ ਪਿਆਰ ਨਹੀਂ ਕਰ ਸਕਦੀ। ਜਾਓ  
ਉਸ ਪਾਗਲ ਨੂੰ ਗ੍ਰਿਫ਼ਤਾਰ ਕਰਾ ਕੇ ਖੁਸ਼ ਹੋ ਰਹੇ ਹੋ। ਮੈਂ ਸਾਰੀ  
ਉਮਰ ਉਸ ਵਰਗੀ ਪਾਗਲ ਦੀ ਤਲਾਸ਼ ਕਰਾਂਗੀ, ਨਹੀਂ, ਚੰਦਰ  
ਕਾਨਤਾ ਵਾਂਗ ਸਾਰੀ ਉਮਰ ਕੰਵਾਰੀ ਰਹਾਂਗੀ, ਕੰਵਾਰੀ ਰਹਾਂਗੀ।

ਉਸ ਦਿਨ ਤੋਂ ਜਿਸ ਦਿਨ ਇੰਦਰਬੰਸ ਪੁਲਸ ਦੇ ਹਵਾਲੇ  
ਕੀਤਾ ਗਿਆ, ਅਤੇ ਚੰਦਰ ਕਾਨਤਾਂ ਦੇ ਘਰ ਇਆਂ ਨੇ ਸੁਖ ਦਾ  
ਸ਼ਾਹ ਲਿਆ, ਚੰਦਰ ਕਾਨਤਾਂ ਦੀ ਰੂਹ ਕੁਮਲਾਂ ਗਈ, ਉਹ ਨਾ ਕਦੇ  
ਹੱਸੀ, ਨਾ ਖਿੜਕੇ ਗਲ ਕੀਤੀ। ਲਾਹੌਰ ਦੇ ਪਾਗਲ ਖਾਨੇ ਵਿਚ ਵਾਤੇ  
ਇੰਦਰਬੰਸ ਦਾ ਖਿਆਲ ਆਉਂਦਾ ਤਾਂ ਉਹ ਘੜੀਆਂ ਬੱਧੀ, ਇਕੱਲੀ  
ਬੈਠੀ ਰੋਂਝੇ ਕਮਲੀ ਹੋ ਜਾਂਦੀ ।”



## ਵਣ ਤੇ ਕਰੀਰ

ਵਣ ਤੇ ਕਰੀਰਾਂ ਦੀ ਧਰਤੀ ਦੀ ਚੀਕਣੀ ਮੈਦੇ ਵਰਗੀ ਮਿੱਟੀ ਤੇ  
ਸਾਜ਼ਵੀਂ ਲੋ ਕਈ ਦਿਨ ਤੋਂ ਮਫ਼ਰੂਰ ਇਨਕਲਾਬੀ ਦੇ ਤਨ ਬਦਨ ਨੂੰ  
ਬੇ ਵਰਦੀ ਨਾਲ ਝੁਲਸ ਰਹੀ ਸੀ। ਏਸੇ ਧਰਤੀ ਤੇ ਮਹਿੰਦੂ ਜਾਂਗਲੀ  
ਦੀ ਝੋਕ ਦੇ ਲਾਗੇ ਇਕ ਵਣ ਦਾ ਦਰਖਤ ਹੈ ਜਿਸ ਦੀ ਪਤਲੀ ਜਹੀ  
ਛਾਂ ਹੇਠਾਂ ਇਸ ਇਨਕਲਾਬੀ ਨੌਜਵਾਨ ਨੂੰ ਕਈ ਦਿਨਾਂ ਦੀ ਨੱਸ ਭਜ ਤੇ  
ਤਿੰਨ ਦਿਨਾਂ ਦੇ ਫਾਕੇ ਪਿਛੋਂ ਅੱਜ ਮਜ਼ੀ ਤੇ ਲੇਟਣਾ ਨਸੀਬ ਹੋਇਆ  
ਤੇ ਰੋਟੀ ਮਿਲਣ ਦੀ ਆਸ ਬੱਥੀ।

ਸਿਖਰ ਦੁਪਹਿਰ ਕੜਕ ਰਹੀ ਸੀ। ਮਹਿੰਦੂ ਜਾਂਗਲੀ ਦੀ  
ਬੋਕ ਦੇ ਰਤਾ ਪਰੇ ਜਾਂਗਲੀਆਂ ਦੇ ਡਲ੍ਹੇ ਵਗਦੇ ਸਨ। ਨੌਜਵਾਨ  
ਦੀਆਂ ਨਜ਼ਰਾਂ ਗਹਾਈ ਦੇ ਪਿੜ ਵਲ ਤਹਿਮਤ ਬਾਜ਼, ਲੰਬੇ ਲੰਬੇ  
ਵੇਲੇ ਪਹਿਨਣ ਤੇ ਢਿੰਗੀ ਪੱਗ ਬੰਨ੍ਹਣ ਵਾਲੇ, ਝੁਮਰ ਪਾਉਣ ਤੇ ਛੋਲੇ  
ਗਾਉਣ ਵਾਲੇ ਜਾਂਗਲੀਆਂ ਵਲ ਲੱਗੀਆਂ ਹੋਈਆਂ ਸਨ। ਇਹ  
ਕਿਹੋ ਅਜੀਬ ਇਨਸਾਨ ਹਨ, ਇਕੋ ਜਿਹਾ ਇਹਨਾਂ ਦਾ ਪਹਿਰਾਵਾ  
ਹੈ, ਇਕੋ ਜਹੀ ਬੋਲੀ, ਇਕੋ ਜਿਹਾ ਸੁਭਾ, ਤੇ ਮੈਨੂੰ ਤੇ ਇਹਨਾਂ ਦਾ  
ਸਭ ਕੁਝ ਇਕੋ ਜਿਹਾ ਲਗਦਾ ਹੈ; ਕਿਹੋ ਸੁਹਣੇ ਲਗਦੇ ਹਨ, ਡਲ੍ਹੇ  
ਵਾਹੁੰਦੇ ਤੇ ਪਸੂਆਂ ਨੂੰ ਹੁੰਗਾਰ ਹੁੰਗਾਰ ਹਕਦੇ। ਇਹਨਾਂ ਦੀਆਂ  
ਸੁਆਣੀਆਂ ਵੀ ਤਹਿਮਤ ਲਾਉਂਦੀਆਂ ਤੇ ਪਿੰਨੀਆਂ ਤੇ ਨੀਵੇਂ ਚੇਲੇ  
ਪਾਉਂਦੀਆਂ ਹਨ, ਹੁੰਦੀਆਂ ਵੀ ਛੈਲ ਬਾਂਕੀਆਂ ਲਮ-ਸੁਲੰਮੀਆਂ ਤੇ  
ਭਰਵੀਆਂ ਗੁਦੰਗੁਦੀਆਂ! ਵਣਾਂ ਦੇ ਪੀਲੂ ਕਠੇ ਕਰਦੀਆਂ ਹਨ ਤੇ  
ਗਾਉਂਦੀਆਂ ਹਨ।

“ਪੀਲ੍ਹ ਪੱਕੀਆਂ ਵੇ, ਪੀਲ੍ਹ ਪੱਕੀਆਂ ।”

ਤੇ ਜਦੋਂ ਚੰਦ-ਚਾਨਣੀ ਰਾਤ, ਸਾਈਂ ਤ ਸੁਆਣੀਆਂ ਭੁਮਰ  
ਦੀ ਅਤ ਰਮਣੀਕ ਰਾਸ ਰਜਾਉਂਦੀਆਂ ਹਨ ਤਾਂ ਇੰਗ ਸਿਆਲ  
ਦੀ ਜਾਂਗਲੀ ਹੀਰ ਦੀ ਸੋਦ-

“ਜੇਗੀ ਨੇ ਮੰਦਰਾਂ ਪਾਈਆਂ,  
ਆ ਮਿਲ ਕਮਲੀ ਵਿਆ ਸਾਈਆਂ ।”

ਦਿਲਾਂ ਨੂੰ ਹੁਲਾਉਂਦੀ ਤੇ ਰਸ਼ਿਕ ਜੀਵਨ ਦੀਆਂ ਆਲਿਸ ਕਾਗਾਂ ਨੂੰ  
ਛਿਛਾਲਦੀ ਹੈ ।

ਪੇਤਲੀ ਛਾਂ ਹੇਠ ਮੰਜੀ ਤੇ ਬੈਠੇ ਨੌਜਾਨ ਨੇ ਅਗੇ ਸੋਚਿਆ :  
ਮੰਗੀਆਂ ਕਮਲੀਆਂ ਵੀ ਤਾਂ ਹੈ ਸਨ, ਬਿਲੋ ਸਸਰਾਮ ਵਾਲੀ,  
ਨਿਆਣ-ਪੁਣੇ ਦੀ ਰੱਲ ਹੈ, ਚੰਗੇ ਚੁਹਲ ਕੀਤੇ, ਤੇ ਕਪੂਰਥਲੇ ਵਾਲੀ  
ਸੁਹਣੀ, ਉਸ ਦੀ ਸੁਹਣੀ ਜਹੀ ਮੁਸ਼ਕਾਨ, ਤੇ ਸੁਹਣੇ ਜਿਹੋ ਹਿਕ-  
ਉਭਾਰ ਤੇ ਮਿਠੀਆਂ ਝਲੀਆਂ ਰੱਲਾਂ ਤੇ ਚੰਦ ਵਰਗਾ ਮੁਖੜਾ ਤੇ  
ਚੰਗਵੀਆਂ ਪਲਕਾਂ, ਅੱਖਾਂ ਭੋਲੀਆਂ ਪਿਆਰੀਆਂ ਤੇ ਗੱਲ੍ਹਾਂ ਦੀ  
ਜਗਦੀ ਲੋ । ਹਾਏ ਸੁਹਣੀਏ ਤੇਰੀਆਂ ਰਿਸਮਾਂ ਵਿਚ ਪਲਦਾ, ਪਰਵਾਨ  
ਚੜ੍ਹਦਾ, ਸੁਹਣੀ ਨਿਰਮਲ, ਝਲਭਲ ਕਰਦੀ ਦੁਨੀਆਂ ਦਾ ਮੰ  
ਵਸਨੀਕ ਹੁੰਦਾ ! ਪਰ ਝਲਭਲ ਕਰਦੀ ਦੁਨੀਆਂ ਦੇ ਗਿਰਦ ਫਿਰ ਵੀ  
ਸੜਾਂਦ ਰਹਿੰਦੀ, ਗਰੰਬ ਦੇ ਬੱਚਿਆਂ ਵੀਆਂ ਵਿਲਕਣੀਆਂ ਤੇ  
ਉਹਨਾਂ ਦਿਆਂ ਮਾਪਿਆਂ ਦੇ ਹਾਉਂਕੇ ਮੰਗੀ ਲਿਸ਼ਕ ਦੀ ਜੋਤ ਨੂੰ ਕੈਖਲ  
ਵਾਂਗ ਢੱਕ ਲੈਂਦੇ । ਮੈਨੂੰ ਆਲੇ-ਦੁਆਲੇ ਗਾਰੀਬੀ, ਭੁਖ, ਨੰਗ ਦੀ  
ਘੁਪ ਕਾਲੇਂ ਦਿਸਦੀ ਤੇ ਮੰ ਸਰਵ ਵਿਆਪਕ ਚਾਨਣ ਲਈ ਤੜਵ  
ਉੱਠਦਾ । ਹਨੇਰ ਹੈ ਹਨੇਰ ਹੈ ! ਇਸ ਵੇਲੇ ਵੀ ਮੇਰੇ ਲਈ ਵਣ ਤੇ  
ਕਰੀਰ ਦੀਆਂ ਰਖਾਂ ਵਿਚ ਹਨੇਰ ਹੋ, ਬਿਖੜੇ ਪੈਂਡਿਆਂ ਵਿਚ ਹਨੇਰ  
ਹੈ; ਇਨਕਲਾਬ ਦੇ ਰਾਹ ਅੱਖੇਂ ਹਨ । ਹਨ੍ਹੂੰ ਜੰਗਲਾਂ ਵਿਚ ਜੋਖਮ

ਦਾ ਪੈਂਡਾ ਹੈ ਪਰ ਕਦੇ ਤਾਂ ਇਨਕਲਾਬ ਦੀ ਸਾਡੀ ਫੂਕਦੀ, ਤੇ ਲੋ  
ਕਰਦੀ, ਸਾਰਾ ਤੇ ਅੰਖਿਆਂ ਨੂੰ ਚੰਧਿਆਉਂਦੀ ਮਹਾਨ ਲਾਟ ਉਠੇਗੀ  
ਤੇ ਗਰੀਬਾਂ ਦੁਖੀਆਂ ਦੀ ਧਰਤੀ ਤੇ ਨੂੰ ਰਖਿਡਾ ਦੇਵੇਗੀ।

ਕਈਆਂ ਹੋਰ ਕਮਲੀਆਂ ਦੀ ਗੱਲ, ਜਿਹਨਾਂ ਨੂੰ ਮੈਂ ਪੜ੍ਹਾਇਆ  
ਤੇ ਬੇਡਾਂ ਬੇਡਿਆਂ, ਪਰੀਤੇ ਪਤਲੇ ਜਹੀ ਮੇਰੇ ਤੇ ਅਰ ਮਰ ਗਈ ।  
ਕਰਮੀ ਚਮਿਆਰੀ ਜਿਸ ਦੀਆਂ ਦੁਸ਼ਾਂਝ ਦੇ ਪੈਹੇ ਵਿਚ ਤਕਾਲਾਂ ਨੂੰ  
ਭੁਬਦੇ ਸੂਰਜ ਦੀ ਸੂਹੀ ਫੁਹਾਰ ਵਿਚ ਜੁਮੀਆਂ ਲਈਆਂ; ਸਭ ਕੁਝ  
ਤਜ ਦਿਤਾ, ਘਰ ਬਾਹਰ ਤਜ ਦਿਤਾ, ਮਾਂ ਪਿਉ ਸਾਕ ਅੰਗ ਸਭ  
ਤਜ ਦਿਤੇ, ਚੰਮ ਦੀ ਹਿਰਸ ਛੋਡੀ, ਹੁਣ ਬੱਸ ਹੋ ਗਈ । ਮਿੱਟੀ ਦਾ  
ਮੋਹ ਮੋਇਆ ਤਾਂ ਨਹੀਂ ਪਰ ਆਇਲ ਹੋਇਆ ਲਹੂ ਵੀਟਦਾ ਹੈ;  
ਜਾਂਗਲੀ ਮਹਿੰਦੂ ਦੀ ਝੋੜ ਵਾਲੀ ਛੈਲ ਹਸਨਾ ਨੇ ਮੇਰ ਵਲ ਤਕਿਆ  
ਵੀ ਨਹੀਂ ਤੇ ਉਹ ਜਿਹੜੀ ਰਾਹ ਵਿਚ ਕਰੀਰ ਦੀ ਝਾੜੀ ਕੋਲ ਖਲੋਤੀ  
ਸਫੌਲ ਨਫੇਈ ਅੰਗਾਂ ਵਾਲੀ ਵੀਹ ਬਾਈ ਸਾਲਾਂ ਦੀ ਜਾਂਗਲਿਆਣੀ  
ਮੋਝੀਆਂ ਚਾਰ ਰਹੀ ਸੀ, ਮੈਨੂੰ ਰਾਹ ਵਿਚ ਲੰਘਦਾ ਤਕ ਕੇ ਉਸ ਪਾਸਾ  
ਵੀ ਨ ਪਤਿਆ ਤੇ ਮੇਰਾ ਚਿੱਟਾ ਰੰਗ ਤੇ ਚੰਗੇ ਨਕਸ਼-ਪਰ ਚੰਗੇ  
ਨਕਸ਼ ਕਿਥੇ ਹਨ, ਘਟੇ ਵਿਚ ਲਤ ਪਤ ਲੱਤਾਂ, ਮੂੰਹ ਤੇ ਦਾੜ੍ਹਾਂ ਦੇ  
ਕਰਮਰੜ ਹੋਏ ਮਿਟਿਆਲੇ ਉਘੜ ਦੁਘੜ ਵਾਲ, ਤੇੜ ਚੀਕਣੀ  
ਬਕੀਕ ਮਿੱਟੀ ਨਾਲ ਲੋਬੀ ਪਜਾਮਾਂ, ਸਿਰ ਤੇ ਪਲੋਚ ਮਾਰਵੀਂ ਪੱਗ  
ਵਿਚੋਂ ਕਿਤੇ ਕਿਤੇ ਜੁੜੀਆਂ ਝਾਕ ਰਹੀਆਂ ਤੇ ਖੁਭੀਆਂ ਅਖਾਂ ਤ  
ਖਾਖਾਂ । ਗੋਰਾ ਰੰਗ ਮੈਲ ਲਿਪਤ ਹੋ ਕਰੂਪ, ਅਤ ਕਦੂਪ ਹੋਇਆ  
ਹੋਇਆ । ਇਸ ਕੁੱਝ ਬੇਸੁਆਰੇ ਸਰੀਰ ਨੂੰ ਕੌਣ ਪੰਜੰਦਕਰ ਸਕਦਾ ਹੈ!  
ਤੇ ਉਸ ਨੋ ਰਤਾ ਮਾਤਰ, ਨਿਰਾਸ ਤੇ ਦੁਖੀ ਨਜ਼ਰਾਂ ਨਾਲ ਮਹਿੰਦੂ  
ਜਾਂਗਲੀ ਦੀ ਵਡੀ ਮੁਟਿਆਰ ਵਲ ਤਕਿਆ । ਕਿਆਲ ਆਇਆ  
ਕਿ ਦੇਖੋ ਮੇਰਾ ਸਾਲ ਵਿਚ ਕੀ ਹਾਲ ਹੋ ਗਿਆ । ਰਾਤ ਦਿਨ ਦੀ

ਮਿਹਨਤ ਖੁਬ ਸੂਲਡੀ ਨੂੰ ਪੀ ਜਾਂਦੀ ਹੈ ਤੇ ਜੇ ਹਸਨਾ ਨੂੰ ਸੁਹਣੇ ਸਾਬਣ  
 ਨਾਲ ਨੁਹਾਇਆ ਜਾਏ ਨਿਤ, ਤੇ ਪਾਉਂਡਰ ਕਰੀਮ ਲਾਈ ਜਾਏ, ਤੇ  
 ਗੁਤਨੀਆਂ ਸੀਨੇ ਤੇ ਲਮਕਾਈਆਂ ਜਾਣ ਤੇ ਸੀਨੇ ਨੂੰ ਅੰਗੀ ਨਾਲ  
 ਸੰਵਾਰਿਆ ਜਾਏ, ਖਬ ਪੜ੍ਹਾਇਆ ਜਾਏ, ਸੂਟ ਪੁਆਏ ਜਾਣ ਤੇ  
 ਗਲ ਦੇ ਹੱਸ ਉਤਾਰੇ ਦਿਤੇ ਜਾਣ । ਮੈਨੂੰ ਤੇ ਏਸੇ ਪਹਿਰਾਵੇ ਵਿਚ  
 ਇਸ ਦਾ ਗਦਰਾਇਆ ਸਰੀਰ ਮੋਹ ਲਏ, ਪਰ ਮੂਰਖਾ, ਤੂੰ  
 ਇਨਕਲਾਬ ਕਰਨਾ ਹੈ, ਤੂੰ ਇਹ ਕੀ ਸੋਚ ਸੋਚ ਫੁਬਦਾ ਜਾ ਰਿਹਾ ਏ?

ਮਹਿੰਦੂ ਦੀ ਮੁਟਿਆਰ ਦੇ ਅੰਨ੍ਹੇ ਦੀ ਹਿੱਕ ਵਰਗੇ ਰੋਟ,  
 ਉਤੇ ਗੁਹਿਆਂ ਦਾ ਸਲੂਣਾ ਧਰ ਕੇ ਲੈ ਆਈ । ਇਕ ਅੰਨ੍ਹੇ ਦੀ ਹਿੱਕ  
 ਵਰਗੇ ਛੰਨੇ ਵਿਚ ਉੱਸ ਮੁਟਿਆਰ ਦੀ ਮਾਂ ਲੱਭੀ ਲੱਭੇਈ ।  
 ਇਨਕਲਾਬੀ ਜਾਨ ਦੀਆਂ ਭੁਖ-ਸਤਾਈਆਂ ਆਖਾਂ ਵਿਚ ਰੋਸ਼ਨੀ  
 ਪਰਤੀ । ਤਿੰਨ ਦਿਨਾਂ ਤੋਂ ਲਗਾਤਾਰ ਉਸ ਨੇ ਕੱਚੇ ਪੱਕੇ ਪੀਲੂੰ ਤੋੜੇ  
 ਤੋੜੇ ਖਾਧੇ ਸਨ । ਜਦ ਕਦੇ ਮਿੱਠੇ ਪੀਲੂੰਆਂ ਦੀ ਗਰਾਹੀ ਰਸ ਵੀਟਦੀ  
 ਹਲਕ ਤੋਂ ਹੇਠਾਂ ਉਤਰਦੀ ਤਾਂ ਦਿਲ ਦੀ ਰੂਹ ਬਾਰ ਦਾ ਸੁਆਗਤੀ  
 ਗੀਤ ਦੁਹਰਾਉਂਦੀ “ਪੀਲੂੰ ਪੱਕੀਆਂ ਵੇ ਪੀਲੂੰ ਪੱਕੀਆਂ” ਤੇ ਕੋਲ  
 ਖਲੋਤੇ ਕਰੀਰ ਦੀਆਂ ਪੱਤਰ-ਹੀਣ ਡੰਡੀਆਂ ਹਸਦ ਨਾਲ ਪਿਲੀਆਂ  
 ਪੈਣ ਲਗਦੀਆਂ । ਅਨ ਪੇਟ ਅੰਦਰ ਢਿਤ ਰਿਹਾ ਸੀ, ਦਿਲ ਦੀ  
 ਧੜਕਣ ਸੁਜਿੰਦ ਹੁੰਦੀ ਜਾ ਰਹੀ ਸੀ । ਪਲੋ ਪਲੀ ਵਿਚ ਬਦਨ  
 ਨਹੋਇਆ ਹੋ ਗਿਆ, ਵਣ ਤੇ ਕਰੀਰ ਆਪਣੀ ਉਦਾਸੀ ਤੱਜਣ ਲਗੇ ।  
 ਪਿੜਾਂ ਵਿਚ ਵਗਦੇ ਫਲ੍ਹੇ ਤੇ ਫਲ੍ਹੀਆਂ ਮਤਰ ਲਗੇ ਜਾਂਗਲੀਆਂ ਦੀ  
 ਟਟਕਾਰ ਭਲੇਰੀ ਭਾਸਣ ਲਗੀ ਤੇ ਬੇਸ਼ਉਰ ਜਹੀ ਮੁਟਿਆਰ  
 ਜੂਂਗਲਿਆਣੀ ਦਾ ਚੇਹਰਾ, ਦਿਲ ਨੂੰ ਮਾਨੂਸ ਜਾਪ ਰਿਹਾ ਸੀ । “ਏਸੇ  
 ਤਰ੍ਹਾਂ ਜਦ ਮੰਗਤਿਆਂ, ਫਕੀਰਾਂ ਨੂੰ ਕੋਈ ਰੋਟੀ ਦਾ ਟੁਕੜਾ ਮਿਲਦਾ  
 ਹੋਵੇਗਾ,” ਉਸ ਸੋਚਿਆ, “ਉਹਨਾਂ ਨੂੰ ਵੀ ਏਸੇ ਤਰ੍ਹਾਂ ਠੌੰਡ ਪੈਂਦੀ

ਹੋਵੇਗੀ ਤੇ ਉਹਨਾਂ ਦੀ ਰੂਹ ਸੁਕਰ ਮਨਾਉਂਦੀ ਹੋਵੇਗੀ।” ਇਹ ਸੋਚ ਕੇ ਉਸਨੇ ਇਕੋ ਸਾਹੇ ਲੱਸੀਂ ਦਾ ਗਲਾਸ ਅੰਧਾ ਕਰ ਦਿਤਾ।

ਮਾਈ ਬੁਢੀ ਨਾਲ ਗਲਾਂ ਸ਼ਰੂ ਹੋ ਗਈਆਂ।

“ਮਾਂ, ਪਹਿਲੋਂ ਤਾਂ ਕਦੇ ਏਤੇ ਜੰਗਲ ਹੀ ਜੰਗਲ ਹੋਵੇਗਾ ? ਤੁਸੀਂ ਲੋਕ ਤਾਂ ਮੌਜਾਂ ਕਰਦੇ ਹੋਵੋਗੇ ?”

“ਕਾਕਾ, ਪਿਛਲੀਆਂ ਗਲਾਂ ਦੱਸੇ ਹੋਏ ਕੀ ਬਣਦਾ, ਕਦੇ ਏਥੇ ਵਸਲਾਂ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਚੌਂਹੀ ਪਾਸੀਂ, ਮੀਲਾਂ ਤਕ ਜੰਗਲ ਹੀ ਜੰਗਲ ਹੁੰਦਾ ਸੀ। ਲੋਕ ਮਝੀਆਂ, ਰਾਈਆਂ ਪਾਲਦੇ ਸਨ। ਇਕ ਇਕ ਘਰ ਸੈਂਕੜੇ ਸੈਂਕੜੇ ਮਝੀਆਂ ਹੁੰਦੀਆਂ ਸਨ। ਮਝੀਆਂ ਚਾਰਨੀਆਂ, ਢੇਲੇ ਗਾਉਣੇ ਤੇ ਝੁੱਮਰ ਪਾਉਣੇ। ਦੁੱਧ ਮੱਖਣ ਹੋਠਾਂ ਉੱਤੇ ਵਰਾਦਾ ਸੀ, ਕਿਸੇ ਦੀ ਮੁਖਾਜੀ ਹੁਹੀਂ ਸੀ। ਉਹਨਾਂ ਦਿਨਾਂ ਦੀ ਕੀ ਗਲ ਕਰਦਾ ਏਂ ਕਾਕਾ, ਫੇਰ ਸਾਡੇ ਸਾਰੇ ਵਣ ਤੇ ਸਾਡੇ ਸਾਰੇ ਕਰੀਰ ਥੋਹ ਲਈ ਗਏ, ਵਵ ਵਵ ਥਾਂ ਸਾਫ਼ ਕਰ ਦਿਤੀ ਗਈ। ਦੇਸ਼ ਵਲੋਂ ਲੋਕ ਆਏ, ਉਹਨਾਂ ਸਾਡੀਆਂ ਜ਼ਮੀਨਾਂ ਸਾਂਭ ਲਈਆਂ। ਸਾਨੂੰ ਕਿਸੇ ਨੇ ਪੁਛਿਆ ਵੀ ਨਾ ਬਈ ਤੁਸੀਂ ਕੌਣ ਹੁੰਦੇ ਹੋ। ਬੈਠੇ ਬਠਾਏ ਨੰਜਾ ਹੋ ਗਏ। ਮਝੀਆਂ ਦੇ ਚੁਗਣ ਲਈ ਵੀ ਥਾਂ ਨਾ ਰਹਿ ਗਈ। ਲੋਕਾਂ ਦੇ ਖੇਤਾਂ ਚੋਂ ਸਿਲਾ ਚੁਗ ਚੁਗ ਅਸੀਂ ਦਾਣੇ ਕਠੀਆਂ ਕਰਦੀਆਂ। ਸਾਡੇ ਆਦਮੀ ਕਾਮੇ ਬਣ ਗਏ, ਤੇ ਦਿਨ ਰਾਤ ਮੁਸ਼ਕਤ, ਕਰਨ ਲਗੇ। ਬੱਚਾ, ਕੋਈ ਕਿਸਮਤ, ਹੀ ਐਸੀ ਹੈ, ਭੁਖੇ ਮਰ ਗਏ ਹਾਂ, ਬੁਰੀ ਹਾਲਤ ਹੈ ਬਚਾ, ਅੱਲਾ ਮੀਆਂ ਨੂੰ ਏਹੋ ਮਨਜ਼ੂਰ ਸੀ।”

“ਤੇ ਮਾਂ, ਆਹ ਜਿਹੜੇ ਫਲ੍ਹੇ ਵਰਾਦੇ ਆ, ਇਹ ਤੁਹਾਡੇ ਨਹੀਂ ?”

“ਸਾਡੇ ਹੋਣ ਤਾਂ ਰੋਣਾ ਕਿਸ ਗਲ ਦਾ ? ਇਹ ਸਾਰੀ ਜ਼ਮੀਨ ਸਾਡੀ ਹੀ ਹੁੰਦੀ ਸੀ, ਸਾਤੋਂ ਥੋਹ ਹਾਕਮਾਂ ਨੇ ਚਕ ਵਾਲਿਆਂ ਨੂੰ ਦੇ

ਦਿਤੀ। ਹੁਣ ਸਾਡਾ ਸਾਲ ਹਲ ਸਾਡੇ ਆਦਮੀ ਵਾਹੰਦੇ ਹਨ ਤੇ  
ਮਗਰੋਂ ਸਭ ਕੁਝ ਜ਼ਮੀਨ ਵਾਲਾ ਲੈ ਜਾਂਦਾ ਹੈ, ਸਾਨੂੰ ਵਿਡ ਭਰਨ  
ਜਾਂਗਾ ਵੀ ਨਹੀਂ ਮਿਲਦਾ। ਹੋਰ ਤੇ ਹੋਰ, ਰੱਖ ਵਿਚੋਂ ਇਕ ਤੀਲਾ  
ਵੀ ਬਾਲਣ ਲਈ ਨਹੀਂ ਲਿਆ ਸਕੀਵਾ। ਸਾਨੂੰ ਤੇ ਬਾਲਣ ਵੀ ਨਹੀਂ  
ਮਿਲਦਾ, ਤੇ ਐਨੇ ਵਣ ਤੇ ਐਨੇ ਕਰੀਰ ਨਿਤ ਸੁਕ ਸੁਕ ਜਾਂਦੇ ਹਨ,  
ਪਰ ਸਾਨੂੰ ਕੱਖ ਹਿਲਾਣ ਦੀ ਇਜਾਜ਼ਤ ਨਹੀਂ ।”

“ਤੇ ਸਰਕਾਰ ਨੂੰ ਕਿਵੇਂ ਪਤਾ ਲਗ ਜਾਂਦਾ ਕਿ ਕੋਈ ਵਿਚੋਂ  
ਲਕੜੀ ਵਚਲ ਲਿਆਇਆ ॥”

ਹਸਨਾ, ਜਾਂਗਲੀ ਮੁਟਿਆਰ, ਬੋਲੀ “ਚੌਕੀਦਾਰ ਹੈਨ, ਇਕ  
ਇਕ ਬੂਟੇ, ਇਕ ਇਕ ਟਾਹਣੀ ਨੂੰ ਦੇਖਦੇ ਰਹੀਂ ਦੇਣੇ ।”

“ਪਰ ਦੇਖ ਖਾਂ, ਇਹ ਕਿੰਡਾ ਜ਼ਲਮ ਹੈ, ਜਿਹੜੇ ਤੇ ਮਿਹਨਤ  
ਕਰਨ ਤੇ ਲਹੁ ਪਾਣੀ ਇਕ ਕਰਨ ਉਹਨਾਂ ਨੂੰ ਤੇ ਖਾਣ ਨੂੰ ਨਾ ਮਿਲੇ  
ਤੇ ਜਿਹੜੇ ਵਿਹਲੇ ਬੰਠੇ ਰਹਿਣ ਉਹ ਐਥਾਂ ਕਟਨ, ਰਜ ਰਜ ਕੇ;  
ਪਰ ਮਾਂ, ਹੁਣ ਤੇ ਸੁਣਿਆਂ, ਟੌਲਾ ਰੌਲਾ ਪੈਣ ਵਾਲਾ ਤੇ ਸੁਣਿਆਂ  
ਜਿਹਨਾਂ ਕੋਲ ਬਹੁਤੀਆਂ ਜ਼ਮੀਨਾਂ, ਉਹ ਖੁਹ ਕੇ ਬਰਾਬਰ ਬਰਾਬਰ  
ਵੰਡ ਲੈਣੀਆਂ ਲੋਕਾਂ ਨੇ ।”

ਹਸਨਾ ਬੋਲੀ “ਕਲ ਸਰੀਫ਼ ਤੇ ਰਹਿਮਾਂ, ਕਰਦੇ ਤਾਂ ਪਏ ਸੀ  
ਕੁੱਲਾਂ, ਤੇ ਕਹਿੰਦੇ ਸੀ ਰਸ ਵਾਲਾ ਹਾਲ ਹੋ ਜਾਣਾ, ਸਭਨਾਂ ਦੀਆਂ  
ਜ਼ਮੀਨਾਂ ਇਕੋ ਜਿੰਨੀਆਂ ਹੋ ਜਾਣੀਆਂ, ਨਾ ਹੋਈ ਗਰੀਬ ਰਹਿ ਜਾਣਾ  
ਨਾ ਕੋਈ ਅਮੀਰ, ਤੇ ਘਿਓ, ਮੱਖਣ, ਦੁਧ ਸਾਰਿਆਂ ਨੂੰ ਮਿਲ੍ਹ ਜਿਨਾ  
ਕੋਈ ਪੀ ਲਵੇ, ਤੇ ਜਾਂਗਲੀ ਤੇ ਅਬਾਦਕਾਰ ਸਭ.....

“ਹੈ ਇਹ ਗੱਲ ਠੀਕ,” ਨੌਜ਼ਾਨ ਪਰਸੰਨ ਹੋ ਬੋਲਿਆ।  
ਹੋਣਾ ਇਸ ਤਰ੍ਹਾਂ ਈ ਆ ਇਕ ਨ ਇਕ ਦਿਨ ਸਭ ਨੂੰ ਇਕੋ ਜਿਹਾ  
ਪਹਿਨਣ ਨੂੰ ਮਿਲ੍ਹ ਤੇ ਸਭ ਨੂੰ ਕੰਮ ਕਰਨਾ ਪਉ ।”

“ਕਿਥੋਂ ਹੁੰਦਾ ਇਸ ਨੂੰ ਬੱਚਾ!” ਮਾਂ ਨਿਰਾਸ ਚਿਤ੍ਰ. ਬੋਲੀ “ਜੇ ਇਤ ਤਰ੍ਹਾਂ ਹੋਣਾ ਹੁੰਦਾ ਤਾਂ ਅੱਲਾ ਮੀਆਂ ਪਹਿਲਾਂ ਕਿਉਂ ਇਸ ਤਰ੍ਹਾਂ ਕਰਦਾ? ਕਲੂ ਦੀ ਗੱਲ ਹੈ, ਸਾਡਾ ਐਸ ਧਰਤੀ ਤੇ ਰਾਜ ਸੀ, ਹੁਣ ਇੱਕ ਪਾਉਣ ਨੂੰ ਥਾਂ ਨਹੀਂ ਮਿਲਦੀ ਤੇ ਬਾਲਣ ਲਈ ਇਕ ਤੀਚਾ ਕੋਈ ਭੇਨਣ ਨਹੀਂ ਦਿੰਦਾ।”

“ਜਦੋਂ ਹੋਲਾ ਪਉ ਅਸੀਂ ਤਾਂ ਖੁਹ ਲੈਣੀਆਂ ਜ਼ਮੀਨਾਂ,” ਹਸਨਾ ਬੋਲੀ “ਭਵਾਂ ਜਾਨ ਨਾ ਚੱਲੀ ਜਾਵੇ; ਫੇਰ ਸਾਡੇ ਐਸ ਪਿੜ ਵਿਚ ਫਲੂ ਵਗਣਗੇ। ਆਹ ਸਾਰੇ ਖੇਤ ਸਾਡੇ ਹੋਣਗੇ।”

ਹਾਂ ਠੀਕ ਹੈ, ਭੁਖੇ ਮਰਨ ਨਾਲੋਂ ਤਾਂ ਮੌਤ ਚੰਗੀ। ਨਾਲੇ ਸਾਰੇ ਲੋਕ ਜਿਹਨਾਂ ਕੋਲ ਜ਼ਮੀਨਾਂ ਨਹੀਂ ਉਹ ਤਾਂ ਕਹਿੰਦੇ ਆ ਪਈ ਬੱਸ, ਜਿਹੜਾ ਕੰਮ ਕਰੇ ਉਹ ਰੋਟੀ ਖਾਵੇ, ਜਿਹੜਾ ਵਾਹੀ ਕਰੇ ਜ਼ਮੀਨ ਵੀ ਉਸੇ ਦੀ। ਹੁਣ ਤਾਂ ਥੋਹੜੇ ਦਿਨਾਂ ਵੀ ਗੱਲ ਹੈ, ਲੋਕਾਂ ਨੇ ਜਬਰਦਸਤੀ ਵਡਿਆਂ ਮੁਰੱਬਿਆਂ ਵਾਲਿਆਂ ਕੋਲੋਂ ਜ਼ਮੀਨਾਂ ਥੋਹ ਲੈਣੀਆਂ ਨੇ। ਤੁਸੀਂ ਮਾਂ, ਦੇਖੋ ਤਾਂ ਸਹੀ ਤਮਾਸਾ। ਥਾਂ ਥਾਂ ਤੇ ਲੋਕ ਤਿਆਰ ਬੈਠੇ ਆ ਇਸ ਕੰਮ ਲਈ, ਤੁਹਾਡ ਮਹਿੰਦੂ ਨੂੰ ਪਤਾ ਏਸ ਗੱਲ ਦਾ ਸਾਰਾ।”

ਬੁਢੀ ਮਾਂ ਵੀਆਂ ਅਧ ਮੋਈਆਂ ਅੱਖਾਂ ਵਿਚ ਸਜ਼ਾਪਨ ਚਮਕ ਉਠਿਆ। ਹਸਨਾ ਦੀ ਨਿੱਕੀ ਨਿੱਕੀ ਹਿੱਕ ਵਿਚ ਤਾਂਘ ਮਚਲਨ ਲਗੀ ਤੇ ਇਨਕਲਾਬੀ ਨੂੰ ਆਪਣੇ ਸਰੀਰ ਨੂੰ ਸੋਧਣ ਦਾ ਖਿਆਲ ਆਇਆ “ਅੱਛਾ ਮਾਂ ਦੇਖੋ, ਤੁਸੀਂ ਆਪਣੀ ਆਪਣੀ ਥਾਂ ਤਿਆਰ ਰਹੋ, ਜਦੋਂ ਵਕਤ ਆਵੇਗਾ ਅਸੀਂ ਤੁਹਾਨੂੰ ਦਸਾਂਗੇ। ਫੇਰ ਗਰੀਬਾਂ ਦੀ ਗ਼ਾਰੀਬੀ ਢੂਰ ਹੋ ਜਾਓ, ਜਿਹਨਾਂ ਕੋਲ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨ ਵੀ ਮਿਲ ਜਾਓ ਤੇ ਜਿਹੜੇ ਹੁਣ ਮੈਜਾਂ ਲੈਂਦੇ ਵਿਹਲੇ ਰਹਿੰਦੇ ਤੇ ਗ਼ਾਰੀਬਾਂ ਤੇ ਜੁਲਮ ਕਰਦੇ ਹਨ, ਉਹਨਾਂ ਨੂੰ ਲੋਕਾਂ ਨੇ ਉਂਵੇਂ ਹੀ ਖਤਮ ਕਰ ਦੇਣਾ।”

“ਸਾਈ! ਤੇਰਾ ਭਲਾ ਕਰੋ ਬੱਚਾ, ਅਸੀਂ ਭਾਂ ਮੌਤੋਂ ਵਧ ਦੁਖੀ ਆਂ।” ਹਸਨਾ ਤੇ ਮਾਂ ਥੋਕ ਵਲ ਚਲੀਆਂ ਗਈਆਂ।

ਇਨਕਲਾਬੀ ਮੁੰਡੇ ਨੇ ਕੇਸ ਵਾਹੇ, ਪਗ ਨਵੇਂ ਸਿਰਓਂ ਰਤਾ ਸੁਆਰ ਕੇ ਬੰਨ੍ਹੀ, ਹਸਨਾ ਤੋਂ ਪਾਣੀ ਮੰਗਵਾ ਕੇ ਦੁਲੀ ਕੰਤੀ ਤੇ ਮੂੰਹ ਧੋਤਾ। ਇਸ ਵਾਰੀ ਬੁਕ ਵਿਚ ਪਾਣੀ ਪਾਂਉਂਦੀ ਹਸਨਾ ਦਾ ਹਥ ਵਰਜਦੇ ਵਰਜਦੇ ਵੀ ਕੰਬ ਗਿਆ।

“ਹਸਨਾ, ਤੇਰੇ ਕੋਲੋਂ ਵੀ ਤੇਰਾ ਆਪਾ ਕਿਤੇ ਵਧੇਰੇ ਸੁਹਣਾ ਹੈ।” ਮੰਡਾ ਸੋਚਣ ਲੱਗਾ। “ਤੇਰੀ ਹਥ-ਕੰਬਣੀ ਨੇ ਟੇਰੀ ਜਾਨ ਮੌੜ ਲਿਆਂਦੀ। ਇਨਕਲਾਬ ਵੀ ਪਰਸੰਸਾ ਨਾਲ ਕੰਬਦੇ ਦਿਲ ਲਿਆਉਣਗੇ ਕਿਉਂਕਿ ਪਰਸੰਸਾ ਦੀ ਕੰਬਣੀ ਵਿਚ ਜਾਨ ਹੁੰਦੀ ਹੈ, ਜਿਹੜੀ ਹਮਾਲੀਆ ਵਰਗੀ ਬੱਜ਼ਰ ਸਰਮਾਇਦਾਰੀ ਨੂੰ ਝੂਲ ਸੁਟੇਗੀ। ਹਸਨਾ, ਤੇਰੀ ਪਰਸੰਸਾ ਨਾਲ ਮੇਰੇ ਦਿਲ ਵਿਚ ਹਿਮਾਲੇ ਤੋਂ ਵਧੇਰੀ ਜਾਨ ਆਈ ਹੈ, ਜਿਹੜੀ ਨਿਰਦਈ ਜਿਮੀਂਦਾਰਾਂ ਤੇ ਪਾਪੀ ਸ੍ਰਮਾਇਦਾਰਾਂ ਦੀ ਦੁਨੀਆਂ ਵਿਚ ਅੱਗ ਬਣ ਪਰਚੜ ਹੋਵੇਗੀ ਅਤੇ ਢੂਕ ਕੇ ਰਾਖ ਕਰ ਦੇਵੇਗੀ। ਉਸ ਵੇਲੇ ਦੁਨੀਆਂ ਵਿਚ ਕਹਿਰ ਦੇ ਭੁਚਾਲ ਆਉਣਗੇ, ਗਰੀਬਾਂ ਦੇ ਦਲ ਰਤ ਦੇ ਸੋਹਲੇ ਗਾਉਣਗੇ ਅਤੇ ਹਤਿਆਰਿਆਂ ਦੇ ਸਿਰ ਤੇ ਕਾਲ ਝੂਮਰ ਪਾਵੇਗਾ ਅਤੇ ਮੌਤ ਆਪਣੀ ਰਾਸ ਲੀਲ੍ਹਾ ਰਚਾਏਗੀ। ਸਰਮਾਇਦਾਰੀ ਬੱਜ਼ਰ ਹੋੜੇ ਤੇ ਗਲ-ਚੀਰਵੀਂ ਦਾਤੀ ਨਾਲ ਨੇਸਤ ਨਬੂਦ ਕਰ ਦਿਤੀ ਜਾਵੇਗੀ। ਦੁਖੀਆਂ, ਗਰੀਬਾਂ ਦੀ ਜਾਲ ਸੁਖਾਲੀ ਹੋਵੇਗੀ, ਕਿ ਤੁਹਾਨਾਂ ਦੇ ਸਰੀਰਾਂ ਨੂੰ ਚੰਬੜੀਆਂ ਜੋਕਾਂ ਲਾਹ ਸਿਟੀਆਂ ਜਾਣਰੀਆਂ, ਜਨਤਾ ਸੁਖ ਦਾ ਸਾਹ ਲਵੇਗੀ, ਨਾ ਕੋਈ ਗਰੀਬ ਹੋਵੇਗਾ, ਨਾ ਕੋਈ ਅਮੀਰ, ਨਾ ਵੱਡਾ ਨਾ ਛੋਟਾ, ਮਟਦ ਦੇ ਇਸਤ੍ਰੀ ਤੇ ਅਧਿਕਾਰ ਦਾ ਅੰਤ ਹੋ ਜਾਵੇਗਾ। ਖਾਣ ਨੂੰ ਮਿਲੇਗਾ, ਪੀਣ ਨੂੰ ਮਿਲੇਗਾ, ਪਹਿਨਣ ਨੂੰ

ਮਿਲੇਗਾ, ਚੋਰੀ ਦਾ ਅੰਤ ਹੋ ਜਾਵੇਗਾ, ਕੈਦਾਂ ਟੁਟ ਜਾਣਗੀਆਂ... ਤੇ  
 ਏਥੇ ਇਨਕਲਾਬ ਪਿਛੋਂ ਦਾ ਵਣ ਕਰੀਰ ਦੀ ਇਸ ਧਰਤੀ ਦਾ ਝਟਾ  
 ਪਟ ਬਦਲ ਰਿਹਾ, ਚਿੱਤਰ ਉਸ ਵੀਆਂ ਅੱਖਾਂ ਅਗੇ ਮਧਮ ਮਧਮ  
 ਫਿਰਨ ਲਗਾ। ਟਾਂਵੇਂ ਟਾਂਵੇਂ ਵਣ ਕਰੀਰਾਂ ਵਿਚਕਾਰ ਚੇਦ ਦੀ ਲੋ  
 ਹੋਠਾਂ ਜਾਂ ਬਿਜਲੀਆਂ ਦੇ ਲਾਟੂਆਂ ਦੀ ਚਾਨਾਈ ਬਲੇ, ਕਿਸੇ ਸੋਹਣੇ  
 ਜਹੋ ਚੰਗਾ-ਮੰਚ ਉਤੇ ਝੁਮਰ ਪੈਣਗੇ; ਇਸ ਵੇਲੇ ਰੇਡੀਓ ਨਹੀਂ  
 ਬਜੇਗਾ, ਲਾਗੇ ਟਾਂਕਟਰ ਘਰ ਵਿਚ ਵਾਹੀ ਕਰਨ ਦੀਆਂ ਮਸ਼ੀਨਾਂ,  
 ਮੋਟੇ ਠੁਹਿਆਂ ਵਾਂਗ ਆਪਣੇ ਘੁਰਨਿਆਂ ਵਿਚ ਚੁਪ ਸੁਤੀਆਂ  
 ਹੋਣਗੀਆਂ। ਬਾਰ ਦੀਆਂ ਮ੍ਰਾਟਾਰ ਗਭਰੂ ਰੂਹਾਂ, ਨਿਕੇ  
 ਲਾਡਲਿਆਂ ਤੇ ਸਿਆਣੇ ਬਿਰਧ ਬਜ਼ੁਰਗਾਂ ਸਣੇ, ਸਾਂਥੇ ਲੰਗਰ ਵਿਚ  
 ਸਜ ਕੇ ਪ੍ਰਸ਼ਾਦ ਛਕਿਆ ਕਰਨਗੇ। ਸੁਹਣੀ ਸੁਥਰੀ ਆਬਾਦੀ ਲਾਗੇ  
 ਸਕੂਲ ਹੋਵੇਗਾ, ਪੰਚਾਇਤ ਘਰ, ਲਾਇਬਰੇਰੀ ਤੇ ਅਖਬਾਰਾਂ ਦੇ ਪੜ੍ਹਨ  
 ਦਾ ਸੁਹਣਾ ਜਿਹਾ ਕਮਰਾ, ਜਿਸ ਵਿਚ ਹੁਣ ਦੇ ਜਾਂਗਲੀ, ਜਾਂਗਲਾਣੀਆਂ  
 ਸਮਾਜਕ, ਅਥਥਕ ਤੇ ਰਾਜਸੀ ਵਿਸ਼ਿਆਂ ਤੇ ਵਿਚਾਰ ਕਰਿਆ  
 ਕਰਨਗਾ ਤੇ ਸਿਆਣੇ ਬਣਨਗੇ। ਹੋਰ ਕੀ ਕੁਝ ਹੋਵੇਗਾ। ਉਸ ਦਿਆਂ  
 ਨੇਤਰਾਂ ਅਗਿਓਂ ਦੀ ਮਧਮ ਮਧਮ ਪਰ ਮਨ ਮੋਹਣਾ ਚਿਤਰ ਬਣਕੇ  
 ਲੰਘ ਗਿਆ ਤੇ ਹਸਨਾ ਜੋਬਨ ਨਾਲ ਲਦੀ, ਵਣ ਕਰੀਰ ਦੀ ਧਰਤੀ  
 ਵਿਚ ਜਾਦੂ ਖਲੋਰਦੀ, ਇਨਕਲਾਬੀ ਵਿਕਾਸ ਦੀ ਰੂਹ ਵਾਂਗ  
 ਹਿਰਦਿਆਂ ਨੂੰ ਉਤਸ਼ਾਹਿਤ ਹੋਣ ਦੀ ਪਰੇਰਨਾ ਕਰਦੀ ਹੋਈ  
 ਇਸ ਆਈ।

ਫਰਨ ਕਰਦੀ, ਵਣ ਦੀਆਂ ਰਹਿਣੀਆਂ ਵਿਚੋਂ ਇਕ ਘੁੱਗੀ  
 ਉੱਡੀ ਤੇ ਇਕ ਪਾਸੇ ਨੂੰ ਉੱਡਦੀ ਉਛਵੀ ਅਲੋਪ ਹੋ ਗਈ। ਕਲਪਣਾ  
 ਵਿਚ ਮਗਨ ਮੁੰਡੀ ਦਾ ਧਿਆਨ ਟੁਟ ਗਿਆ। ਸ਼ਰੀਰ ਮਿਟੀ ਵਿਚ  
 ਲੜ ਪਤ ਸੀ, ਨੁਹਿਣ ਨੂੰ ਜੀ ਕਰਨ ਲਗਾ, ਪਰ ਮਹਿਦੂ ਦੀ

ਇਕ ਵਿਚ ਤਾਂ ਨ੍ਹਾਉਣ ਜੋਗਾ ਪਾਣੀ ਹੈ ਨਹੀਂ ਸੀ । ਕੋਈ ਮੀਲ  
 ਕੁਦੀ ਵਿਥ ਤੇ ਕਿਸੇ ਦਾ ਧਰਮ ਅਰਥ ਲੁਆਈ ਹੋਈ ਖੂਹੀ ਸੀ ।  
 ਹਸਨਾ ਨੇ ਵਸਿਆ ਕਿ ਉਸ ਦਾ ਪਾਣੀ ਖਾਰਾ ਵੀ ਨਹੀਂ ਤੇ ਠੰਡਾ ਵੀ  
 ਹਦ ਦਰਜ ਦਾ ਸੀ । ਪਰ ਅੰਡੀ ਦੂਰ ਕੌਣ ਜਾਵੇ, ਅੰਗ ਅੰਤਾ ਵਿਚ  
 ਥਕ ਵਟ ਕਰਕੇ ਨਿਮੀਆਂ ਨਿਮੀਆਂ ਦਰਦਾਂ ਉਠ ਰਹੀਆਂ ਸਨ ।  
 ਕਲ ਪਰਸੋਂ ਦੀਆਂ ਰਾਤਾਂ ਏਸੇ ਰਖ ਵਿਚ ਭੁਜੇ ਰੜੇ ਤੇ ਸੁਤ -  
 ਉਣੀਂ ਦੇ ਵਿਚ ਲੰਘਾਈਆਂ ਸਨ । ਕਲ ਰਾਤ ਜਦ ਉਹ ਰਖ ਵਿਚ  
 ਘੁਕ ਸੁਣਾ ਪਿਆ ਸੀ ਤਾਂ ਉਸ ਦੇ ਕੋਝੋਂ ਹੀ ਲਾਗਲੀ ਕਰੀਰ ਦੀ  
 ਇਕ ਝਾੜੀ ਵਿਛੇ ਕੋਈ ਜਾਨਵਰ ਨਿਕਲਕੇ ਉਸ ਦੇ ਉਤੇਂ ਦੀ  
 ਛਾਲ ਮਾਰ ਕੇ ਨਸ ਗਿਆ ਸੀ । ਸ਼ੇਦ ਕੋਈ ਸੈਹਾ ਹੋਵੇਗਾ - ਉਹ  
 ਮੰਜ਼ੀ ਤੇ ਲਟ ਗਿਆ ਤੇ ਨੀਂਦ ਆਉਣ ਲੱਗੀ -

ਨੀਂਦ ਆ ਗਈ ਤੇ ਹੁਣ ਇਨਕਲਾਬ ਦਾ ਨੇਜਵਾਨ  
 ਸਿਪਾਹੀ ਇਕ ਵਾਰੀ ਫੇਰ ਨਾਲ ਦੀ ਰਖ ਅੰਦਰ ਸਹੇ ਵਾਲੀ  
 ਕਰੀਰ ਦੀ ਝਾੜੀ ਕੋਲ ਲੇਟ ਗਿਆ + ਚੰਦ ਦੀਆਂ ਰਿਸ਼ਮਾਂ ਭੁਖੇ  
 ਤਿਹਾਇ ਨੇਜਵਾਨ ਦੀ ਕਮੀਜ਼ ਦੇ ਮੇਡਿਆਂ ਉਤਲੇ ਲੰਗਾਰ ਵਿਚ ਦੀ  
 ਦਿਸ ਰਹੇ ਗੋਰੇ ਗੋਰੇ ਪਿੰਡੇ ਉਤੇ ਰੇਸਮੀ ਪਿਆਰ ਦੇਣ ਲਗੀਆਂ ਚੁਪ  
 ਚਾਂ ਸੀ, ਸਾਰੀ ਰਖ ਵਿਚ ਇਕ ਬੀਡਾ ਵੀ ਨਾ ਬੋਲਿਆ । ਕਰੀਰ  
 ਦੀਆਂ ਪੱਤਰ ਰਹਿਤ ਲੰਬੀਆਂ ਪਤਲੀਆਂ ਢੰਡੀਆਂ ਨਾਲ ਲਟਕ ਰਹੇ  
 ਸਾਵੇ ਕੱਚੇ ਡੇਲੇ ਕੋਲੇ ਕੋਲ ਖਲੋਤੇ ਵੀ ਕੋਈ ਗਲ ਨਹੀਂ ਕਰਦੇ ।  
 ਦੂਰ ਦੂਰ ਤਕ ਟਾਵੀਆਂ ਟਾਵੀਆਂ ਵਣ ਕਰੀਰਾਂ, ਚੰਨ ਚਾਨਣੀ  
 ਨਾਲ ਭਰੀਆਂ ਮੌਂਓ ਲਗਦੀਆਂ ਸਨ, ਜਿਵੇਂ ਕੋਈ ਸਵਰਗ ਰਚਿਆ  
 ਗਿਆ ਹੋਵੇ, ਇਸ ਸਵਰਗ ਵਿਚ ਉਹ ਆਪ ਆਦਮ ਵਾਂਗ ਸਾਬਣ  
 ਰਹਿਤ, ਅਨੇਕਾਂ ਤੇ ਇਕੱਲਾ, ਉਦਾਸ ਅਤਿ ਉਦਾਸ । ਏਨੇ ਨੂੰ  
 ਦੂਰ ਰਾਵੀ ਪਾਰ ਦੀ ਧਰਤੀ ਵਲੋਂ ਇਕ ਲਮ-ਸਲੰਮੀ, ਸਾਂਵਲੀ ਤੇ

କାହାର ପାଇଁ ଏହି କାମ କରିବାକୁ ଆପଣଙ୍କ ଜାଗା ନାହିଁ ।

ਕੈ ਸਿਰੀ

ਹਾਜ਼ਰ ਹੋਇ (ਗੁਪਤ), ਬਾਬੂ ਹੋਇ (ਗੁਪਤ),  
ਖੁਲ੍ਹੇ ਹੋਇ (ਗੁਪਤ) ਤੋਂ ਪੱਧਰ  
ਖੁਲ੍ਹੇ ਹੋਇ (ਗੁਪਤ) ਤੋਂ ਪੱਧਰ

ਤੇ ਜਨਮ ਹੋਏ ਅੰਤਰੇ ਵੇਖਾਂ ਕੇ ਆਗ ਵੀ ਹੋ  
— ਅਖੂਦ ਦੀ ਵੇਖ ਅਥੇ ਕੇਵੇਂ ਹੋਵੇਂ ਦੂਜੀ ਭੂਮੀ ਵੀ ਹੋਵੇਂ  
ਗੁਪਤ ਮਹਾਨ ਦੇ ਨਾਲ, ਪੂਰਵ ਵੇਖ ਦੇ ਪ੍ਰਭਾਵ  
ਅੰਤਰੇ ਵੇਖ (ਗੁਪਤ) ਵਿਚੋਂ ਮਹਾਨ ਵੇਖ ਵੀ ਹੋਵੇਂ,  
ਤੇ ਤੇ ਵੇਖ ਵੇਖ, ਪ੍ਰਭਾਵ ਤੇ ਜਾਣ ਵੇਖ ਵੇਖ  
ਅਧੂਰੇ ਉਚੂਂ ਹੋਵੇਂ / ਬਾਹਰ ਵੇਖ ਵੇਖ  
ਤੇ ਅਕਾਂਗ, ਪ੍ਰਭਾਵ ਵੇਖ ਵੇਖ ਜੇਤੂ, ਰਿਹਾ  
ਮਾਝ ਵੇਖ — > ਕੁ ਮੁਹੂਰਤ ਵੇਖ ਵੇਖ  
ਗੁਪਤ ਵੇਖ /

“ਗੁਪਤ ਦੀ ” ਰਾਜਾ ਵੇਖ ਵੇਖ ਵੇਖ  
ਅਧੂਰੇ ਵੇਖ ਵੇਖ ਵੇਖ ਵੇਖ ਵੇਖ  
ਅਧੂਰੇ ਵੇਖ ਵੇਖ ਵੇਖ ਵੇਖ ਵੇਖ  
ਅਧੂਰੇ ਵੇਖ ਵੇਖ ਵੇਖ ਵੇਖ ਵੇਖ

B-638

